

ਸਿੱਖ ਦਾ ਅਨੰਦ ਕਾਰਜ ਹੁੰਦਾ ਹੈ ਵਿਆਹ ਨਹੀਂ

A Sikh's marriage is performed with the Akal Purkh ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ

ਮਨੁੱਖ ਇਕ ਸਮਾਜਕ ਪ੍ਰਾਣੀ ਹੈ, ਤੇ ਸਮਾਜ ਵਿਚ ਰਹਿੰਦੇ ਹੋਏ, ਉਸ ਨੂੰ ਆਪਣਿਆਂ ਨਾਲ ਸਬੰਧ ਕਾਇਮ ਰੱਖਣਾ ਪੈਂਦਾ ਹੈ। ਬਹੁਤ ਸਾਰੇ ਮੇਲੇ ਤਿਉਹਾਰ ਤੇ ਹੋਰ ਸੰਸਕਾਰਾਂ ਦਾ ਆਰੰਭਕ ਮੰਤਵ ਇਹੀ ਹੁੰਦਾ ਸੀ, ਕਿ ਆਪਸ ਵਿਚ ਸਾਂਝ ਪੈ ਸਕੇ। ਮਨੁੱਖ ਇਸ ਦੁਨੀਆ ਵਿਚ ਜਨਮ ਲੈ ਕੇ ਆਂਉਂਦਾ ਹੈ, ਤੇ ਸਮਾਂ ਪਾ ਕੇ ਇਕ ਦਿਨ ਚਲਾ ਜਾਂਦਾ ਹੈ। ਇਸ ਲਈ ਜਨਮ ਸੰਸਕਾਰ ਤੇ ਮ੍ਰਿਤਕ ਸੰਸਕਾਰ ਦਾ ਹੋਣਾ ਤਾਂ ਕੁਦਰਤੀ ਹੈ। ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਲਈ, ਗੁਰੂ ਦਾ ਗਿਆਨ ਲੈਣਾਂ ਬਹੁਤ ਜਰੂਰੀ ਹੈ, ਜਿਸ ਕਰਕੇ ਸਿੱਖ ਧਰਮ ਵਿਚ ਗੁਰੂ ਵਾਲਾ ਬਨਣ ਲਈ ਖੰਡੇ ਦੀ ਪਾਹੁਲ ਲੈਣੀ ਜਰੂਰੀ ਹੈ।

ਸਮਾਜ ਦੇ ਸਫਲਤਾ ਪੂਰਵਕ ਚਲਦੇ ਰਹਿਣ ਲਈ ਗ੍ਰਹਿਸਤ ਦੇ ਮਾਰਗ ਦਾ ਖਾਸ ਮਹੱਤਵ ਹੈ। ਇਹੀ ਕਾਰਨ ਹੈ ਕਿ ਸਿੱਖ ਧਰਮ ਵਿਚ ਅਨੰਦ ਸੰਸਕਾਰ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ। ਇਹ ਸਾਰੇ ਸੰਸਕਾਰ (ਜਨਮ, ਅੰਮ੍ਰਿਤ, ਅਨੰਦ ਤੇ ਮ੍ਰਿਤਕ) ਉੱਤਮ ਹਨ, ਜੇ ਕਰ ਅਨੰਦ ਦੀ ਅਵਸਥਾ ਵਿਚ ਹੋਣ। ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿਚ ਗੁਰੂ ਨੂੰ ਅਪਨਾਉਣਾਂ ਤੇ ਗ੍ਰਹਿਸਤ ਧਰਮ ਨੂੰ ਬਹੁਤ ਮਹੱਤਵ ਦਿੱਤਾ ਹੈ।

ਗਿਆਨ ਮੈਂ ਗਿਆਨੁ ਅਰੁ ਧਿਆਨ ਮੈਂ ਧਿਆਨ ਗੁਰਾ। ਸਕਲ ਧਰਮ ਮੈਂ ਗ੍ਰਿਹਸਤੁ ਪ੍ਰਧਾਨ ਹੈ ॥੩੨੯॥

ਹੋਰਨਾਂ ਧਰਮਾਂ ਵਿਚ ਪਰਿਵਾਰ ਨੂੰ ਚਲਾਉਣ ਲਈ ਵਿਆਹ ਦੀ ਰਸਮ ਕੀਤੀ ਜਾਂਦੀ ਹੈ। (Marriage is a social contract between two individuals that unites their lives legally, economically and emotionally.) ਵਿਆਹ ਜਾਂ ਮੈਰਿਜ਼ (Marriage) ਇਕ ਸਮਝੌਤਾ (contract) ਹੈ, ਜਿਹੜਾ ਕਦੇ ਵੀ ਤੋਤਿਆ ਜਾ ਸਕਦਾ ਹੈ। ਸਿੱਖ ਦਾ ਅਨੰਦ ਕਾਰਜ ਹੁੰਦਾ ਹੈ, ਵਿਆਹ ਨਹੀਂ। ਇਸ ਵਿਚ ਅਕਾਲ ਪੁਰਖੁ ਪਤੀ ਦਾ ਮਿਲਾਪ ਹੁੰਦਾ ਹੈ, ਜਿਸ ਸਦਕਾ ਅਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ।

ਮਨੁੱਖ ਦੇ ਅੰਦਰ ਅਨੰਦ ਦੀ ਅਵਸਥਾ, ਭਾਵ ਪੂਰਨ ਖਿੜਾਉ ਤਾਂ ਹੀ ਪੈਦਾ ਹੁੰਦਾ ਹੈ, ਜੇ ਕਰ ਗੁਰੂ ਦਾ ਮਿਲਾਪ ਹੋ ਜਾਵੇ। ਗੁਰੂ ਦੇ ਮਿਲਣ ਨਾਲ ਮਨ ਡੋਲਣੋਂ ਹਟ ਜਾਂਦਾ ਹੈ ਤੇ ਮਨੁੱਖ ਨੂੰ ਅਡੋਲ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਗੁਰੂ ਦੇ ਮਿਲਣ ਨਾਲ ਮਨ ਵਿਚ ਖੁਸ਼ੀ ਦੇ ਵਾਜੇ ਵੱਜ ਪੈਂਦੇ ਹਨ। ਇਹ ਸਾਡੇ ਆਮ ਵੇਖਣ ਵਾਲੀ ਢੋਲ ਢੱਮਕੇ ਦੀ ਤਰ੍ਹਾਂ ਕੋਈ ਆਰਜੀ ਖੁਸ਼ੀ ਨਹੀਂ ਹੁੰਦੀ, ਜਿਹੜੀ ਕਿ ਕੁਝ ਸਮੇਂ ਬਾਅਦ ਅਲੋਪ ਹੋ ਜਾਂਦੀ ਹੈ, ਅਨੰਦ ਤਾਂ ਸਦੀਵੀ ਖੇੜੇ ਦੀ ਅਵਸਥਾ ਹੁੰਦੀ ਹੈ, ਜਿਹੜੀ ਸਦਾ ਕਾਇਮ ਰਹਿੰਦੀ ਹੈ। ਅਸੀਂ ਅਕਸਰ ਖੁਸ਼ੀ ਦੇ ਮੌਕੇ ਤੇ ਰਵਾਇਤੀ ਤੌਰ ਤੇ ਵਾਧਾਈ ਦਿੰਦੇ ਹਾਂ। ਸਾਡੇ ਮਨ ਵਿਚ ਭਾਵੇਂ ਕੁਝ ਹੋਵੇ ਜਾਂ ਨਾ ਹੋਵੇ, ਪਰ ਸਮਾਜਕ ਰਵਾਇਤ ਕਰਕੇ, ਲੋਕ ਇਕ ਦੂਜੇ ਨੂੰ ਕਹਿੰਦੇ ਜ਼ਰੂਰ ਹਨ, ਕਿ ਵਾਧਾਈ ਹੋਵੇ। ਪਰ ਕੀ ਸਾਡੇ ਸਿਰਫ ਕਹਿਣ ਨਾਲ ਵਾਧਾਈ ਹੋ ਜਾਂਦੀ ਹੈ? ਜੇ ਕਰ ਕਹਿਣ ਨਾਲ ਹੀ ਸਭ ਕੁਝ ਸੰਭਵ ਹੁੰਦਾ ਤਾਂ ਲੋਕ ਇਤਨੇ ਦੁਖੀ ਕਿਉਂ ਹਨ? ਹਾਂ ਅਸਲੀ ਵਾਧਾਈ, ਜਾਂ ਚੜ੍ਹਦੀ ਕਲਾ ਤਾਂ ਹੀ ਹੋ ਸਕਦੀ ਹੈ, ਜੇ ਕਰ ਸਤਿਗੁਰੂ ਦਾ ਮਿਲਾਪ ਹੋ ਜਾਵੇ। ਅਜੇਹੀ ਵਾਧਾਈ ਤੇ ਖੇੜਾ ਅੰਦਰੋਂ, ਮਨ ਵਿਚੋਂ ਆਉਂਦਾ ਹੈ। ਗੁਰੂ ਸਾਹਿਬਾਂ ਨੇ ਗੁਰਬਾਣੀ ਵਿਚ ਕਿਤੇ ਨਹੀਂ ਕਿਹਾ ਹੈ ਕਿ ਕੀਰਤਨ ਕਰਨ ਲਈ ਹਾਰਮੋਨੀਅਮ ਜਾਂ ਕਿਸੇ ਸਾਜ਼ ਦਾ ਹੋਣਾ ਜਰੂਰੀ ਹੈ, ਸੋਹਣੇ ਰਾਗ ਤੇ ਰਾਗਣੀਆਂ ਗੁਰੂ ਸਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਉਣ ਨਾਲ ਆਪਣੇ ਆਪ ਆ ਜਾਂਦੇ ਹਨ। ਗੁਰੂ ਸਾਹਿਬ ਸਮਝਾਉਂਦੇ ਹਨ, ਕਿ ਤੁਸੀਂ ਵੀ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਵੋ, ਤਾਂ ਜੋ ਅਕਾਲ ਪੁਰਖੁ ਦੇ ਗੁਣ ਹਿਰਦੇ ਅੰਦਰ ਵਸ ਜਾਣ। ਜਿਨ੍ਹਾਂ ਨੇ ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਦਾ ਸਬਦ ਮਨ ਵਿਚ ਵਸਾਇਆ ਹੈ, ਉਨ੍ਹਾਂ ਦੇ ਅੰਦਰ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ। ਇਹ ਅੰਦਰੂਨੀ ਆਤਮਕ ਆਨੰਦ ਸਿਰਫ ਸਤਿਗੁਰੂ ਦੇ ਮਿਲਾਪ ਨਾਲ ਹੀ ਪਾਇਆ ਜਾ ਸਕਦਾ ਹੈ।

ਰਾਮਕਲੀ ਮਹਲਾ ੩ ਅਨੰਦੁ ॥ ੧੮੭ ਸਤਿਗੁਰ ਪ੍ਰਸਾਦਿ ॥ ਅਨੰਦੁ ਭਇਆ ਸੇਰੀ ਮਾਏ ਸਤਿਗੁਰੂ ਮੈਂ ਪਾਇਆ ॥ ਸਤਿਗੁਰੂ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥ ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥ ਸਬਦੇ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥ ਕਰੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈਂ ਪਾਇਆ ॥੧॥ (੯੧੨)

ਸਾਡੀ ਵਾਧਾਈ ਹੁੰਦੀ ਹੈ → ਲੱਭੁ ਵੰਡਣ ਸਮੇਂ ਜਾਂ ਕਾਰਡ ਵੰਡਣ ਵੇਲੇ, ਪਾਰਟੀ ਕਰਨ ਸਮੇਂ, ਸ਼ਰਾਬਾਂ ਤੇ ਨਾਚ ਗਾਣਾਂ ਵੇਲੇ

ਗੁਰੂ ਸਾਹਿਬ ਦੀ ਵਾਧਾਈ → ਸਬਦ ਗੁਰੂ ਨਾਲ ਸਾਂਝ → ਸਤਿਗੁਰੂ ਪਾਇਆ → ਅਨੰਦੁ ਭਇਆ → ਵਾਧਾਈਆ ਮਨਿ ਵਿਚ

ਅਸਲੀ ਤੇ ਸਦੀਵੀ ਵਾਧਾਈ ਗੁਰੂ ਸਾਹਿਬ ਦੀ ਦਰਸਾਈ ਗਈ ਹੀ ਜੋ ਸਕਦੀ ਹੈ, ਸਾਡੀ ਰਵਾਇਤਾਂ ਵਾਲੀ ਨਹੀਂ।

ਜੇ ਕਰ ਅਸਲੀ ਵਾਧਾਈ ਅਨੰਦ ਦੀ ਅਵਸਥਾ ਹੀ ਹੈ, ਤਾਂ ਇਹ ਜਾਨਣਾਂ ਜਰੂਰੀ ਹੋ ਜਾਂਦਾ ਹੈ, ਕਿ ਇਸ ਦੀ ਪਹਿਚਾਣ ਕੀ ਹੈ? ਆਨੰਦ ਦੀ ਅਵਸਥਾ ਵਿਚ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ, ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਅਕਾਲ ਪੁਰਖੁ ਦਾ ਮਿਲਾਪ ਹੋ ਜਾਂਦਾ ਹੈ, ਜਿਸ ਸਦਕਾ ਸਾਰੇ ਚਿੰਤਾ ਤੇ ਫਿਕਰ ਮਨ ਵਿਚੋਂ ਨਿਕਲ ਜਾਂਦੇ ਹਨ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਸੁਣਨ ਨਾਲ ਸਾਰੇ ਦੁੱਖ, ਰੋਗ ਤੇ ਕਲੇਸ਼ ਖਤਮ ਹੋ ਜਾਂਦੇ ਹਨ। ਬਾਹਰੋਂ ਭਾਵੇਂ ਕੋਈ ਸਰੀਰ ਨੂੰ ਦੁੱਖ ਦੇ ਸਕੇ, ਪਰ ਅੰਦਰੋਂ ਕੋਈ ਵੀ ਦੁੱਖ, ਰੋਗ ਜਾਂ ਕਲੇਸ਼ ਉਸ ਨੂੰ ਤੰਗ ਨਹੀਂ ਕਰ ਸਕਦਾ। ਆਨੰਦ ਦੀ ਇਹ ਅਵਸਥਾ ਸਤਿਗੁਰੂ ਦੀ ਸੱਚੀ

ਬਾਣੀ ਤੋਂ ਪ੍ਰਾਪਤ ਹੁੰਦੀ ਹੈ। ਜਿਹੜੇ ਗੁਰਮੁਖਿ ਸਤਿਸੰਗਤ ਵਿਚ ਆ ਕੇ ਪੂਰੇ ਗੁਰੂ ਤੋਂ ਸਿਫ਼ਤਿ ਸਾਲਾਹ ਦੀ ਬਾਣੀ ਨਾਲ ਸਾਂਝ ਪਾਉਂਣੀ ਸਿੱਖ ਲੈਂਦੇ ਹਨ, ਉਨ੍ਹਾਂ ਦੇ ਹਿਰਦੇ ਅੰਦਰ ਸਦੀਵੀ ਖੇੜਾ ਆ ਜਾਂਦਾ ਹੈ। ਇਸ ਸੱਚੀ ਬਾਣੀ ਨੂੰ ਉਚਾਰਨ ਵਾਲੇ ਪਵਿਤਰ ਹੋ ਜਾਂਦੇ ਹਨ, ਤੇ ਸਭ ਸੁਣਨ ਵਾਲੇ ਪੁਨੀਤ ਹੋ ਜਾਂਦੇ ਹਨ, ਉਨ੍ਹਾਂ ਦੇ ਜੀਵਨ ਉੱਚੇ ਹੋ ਜਾਂਦੇ ਹਨ, ਕਿਉਂਕਿ ਇਸ ਬਾਣੀ ਵਿਚ ਉਨ੍ਹਾਂ ਨੂੰ ਸਤਿਗੁਰੂ ਸਮਾਇਆ ਹੋਇਆ ਦਿਖਾਈ ਦਿੰਦਾ ਹੈ। ਜਿਹੜੇ ਮਨੁੱਖ ਗੁਰੂ ਦੀ ਚਰਨਾਂ ਲੱਗਦੇ ਹਨ, ਉਨ੍ਹਾਂ ਨੂੰ ਗੁਰਬਾਣੀ ਵਿਚ ਸਤਿਗੁਰੂ ਪਰਤੱਖ ਰੂਪ ਵਿਚ ਦਿਖਾਈ ਦਿੰਦਾ ਹੈ, ਉਨ੍ਹਾਂ ਦੇ ਅੰਦਰ ਇਕ ਰਸ ਲਗਾਤਾਰ ਕਾਇਮ ਰਹਿੰਣ ਵਾਲੇ ਖੂਸ਼ੀ ਦੇ ਵਾਜੇ ਵੱਜ ਪੈਂਦੇ ਹਨ, ਤੇ ਉਨ੍ਹਾਂ ਦੇ ਮਨ ਅੰਦਰ ਹਮੇਸ਼ਾਂ ਆਤਮਕ ਆਨੰਦ ਬਣਿਆ ਰਹਿੰਦਾ ਹੈ।

ਅਨਦੁ ਸੁਣਹੁ ਵਡਭਾਗੀਰੋ ਸਗਲ ਮਨੋਰਥ ਪੂਰੇ ॥ ਪਾਰਬ੍ਰਹਮੁ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ॥ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥ ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੂ ਰਹਿਆ ਭਰਪੂਰੇ ॥ ਬਿਨਵੰਤਿ ਨਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੁਰੇ ॥੧੦॥੧॥ (੯੨੨)

ਹੋਰਨਾਂ ਧਰਮਾਂ ਦੀ ਰੀਸ ਕਰਕੇ, ਤੇ ਗੁਰਬਾਣੀ ਦੇ ਪੂਰੇ ਸਬਦ ਨੂੰ ਧਿਆਨ ਨਾਲ ਨਾ ਪੜ੍ਹਨ ਕਰਕੇ, ਲੋਕਾਂ ਨੇ ਗੁਰੂ ਗਰੰਥ ਸਾਹਿਬ ਦੇ ਸਬਦਾਂ ਨੂੰ ਤੌੜ ਮਰੋੜ ਕੇ ਆਪਣੀਆਂ ਰਵਾਇਤਾਂ ਨੂੰ ਸਹੀ ਸਾਬਤ ਕਰਨ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਹੇਠ ਲਿਖੇ ਸਬਦ ਨੂੰ ਬਰਾਤ ਦੇ ਸਵਾਗਤ ਸਮੇਂ ਵਰਤਣਾਂ ਆਰੰਭ ਕਰ ਦਿੱਤਾ ਹੈ, ਜਦ ਕਿ ਇਸ ਸਬਦ ਦਾ ਬਰਾਤ ਦੇ ਸਵਾਗਤ ਨਾਲ ਕੋਈ ਸਬੰਧ ਨਹੀਂ ਹੈ। ਇਸ ਸਬਦ ਦਾ ਸਬੰਧ ਅਕਾਲ ਪੁਰਖੁ ਨਾਲ ਹੈ, ਨਾ ਕਿ ਮੁੰਡੇ ਵਾਲਿਆਂ ਦੀ ਬਰਾਤ ਦੇ ਸਵਾਗਤ ਨਾਲ ਹੈ।

ਰਾਗੁ ਸੁਹੀ ਮਹਲਾ ੧ ਛੰਤੁ ਘਰ ੨ ॥ ਉਚੈਂਸਤਿਗੁਰ ਪ੍ਰਸਾਦਿ ॥ ਹਮ ਘਰਿ ਸਾਜਨ ਆਏ ॥ ਸਾਚੈ ਮੇਲਿ ਮਿਲਾਏ ॥ ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ॥ ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ ॥ ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ ॥ ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ॥੧॥ (੨੬੪)

ਗੁਰੂ ਸਾਹਿਬ ਸਾਨੂੰ ਇਸ ਸਬਦ ਵਿਚ ਸਮਝਾ ਰਹੇ ਹਨ, ਕਿ ਅਕਾਲ ਪੁਰਖੁ, ਜੋ ਕਿ ਮੇਰੇ ਮਿੱਤਰ ਦੀ ਤਰ੍ਹਾਂ ਹਨ, ਉਹ ਮੇਰੇ ਹਿਰਦੇ ਘਰ ਵਿਚ ਆ ਕੇ ਵਸ ਗਏ ਹਨ। ਸਦਾ ਕਾਇਮ ਰਹਿੰਣ ਵਾਲੇ ਅਕਾਲ ਪੁਰਖੁ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਚਰਨਾਂ ਵਿਚ ਸਥਾਨ ਦੇ ਦਿੱਤਾ ਹੈ। ਅਕਾਲ ਪੁਰਖੁ ਨੇ ਮੈਨੂੰ ਆਤਮਕ ਅਡੋਲਤਾ ਵਿਚ ਟਿਕਾ ਦਿੱਤਾ ਹੈ, ਹੁਣ ਉਹ ਅਕਾਲ ਪੁਰਖੁ ਮੇਰੇ ਮਨ ਨੂੰ ਧਿਆਰਾ ਲੱਗਦਾ ਹੈ। ਮੇਰੇ ਪੰਜੇ ਗਿਆਨ-ਇੰਦ੍ਰੇ ਅੱਖਾਂ, ਕੰਨ, ਨੱਕ, ਜਬਾਨ, ਚਮੜੀ, ਆਪੋ ਆਪਣੇ ਵਿਸੇ ਵਿਕਾਰਾਂ ਵਲ ਦੌੜਨ ਦੀ ਬਜਾਏ, ਅਕਾਲ ਪੁਰਖ ਦੇ ਹੁਕਮੁ ਤੇ ਰਜ਼ਾ ਅਨੁਸਾਰ ਚਲਣ ਲਗ ਪਏ ਹਨ, ਜਿਸ ਸਦਕਾ ਹੁਣ ਮੈਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ ਹੈ। ਜਿਸ ਨਾਮੁ ਰੂਪੀ ਵਸਤੂ ਦੀ ਮੇਰੇ ਮਨ ਅੰਦਰ ਇਛਾ ਸੀ, ਉਹ ਹੁਣ ਮੈਨੂੰ ਮਿਲ ਗਈ ਹੈ। ਹੁਣ ਹਰ ਵੇਲੇ ਅਕਾਲ ਪੁਰਖੁ ਦੇ ਨਾਮੁ ਨਾਲ ਮੇਰਾ ਮਿਲਾਪ ਬਣਿਆ ਰਹਿੰਦਾ ਹੈ, ਮੇਰੇ ਮਨ ਨੂੰ ਹੁਣ ਸਮਝ ਆ ਗਈ ਹੈ ਤੇ ਅਕਾਲ ਪੁਰਖ ਦੇ ਹੁਕਮੁ ਅਨੁਸਾਰ ਚਲਣ ਲਈ ਤਿਆਰ ਹੋ ਗਿਆ ਹੈ, ਜਿਸ ਸਦਕਾ ਮੇਰਾ ਹਿਰਦਾ ਤੇ ਮੇਰੀਆਂ ਪੰਜੇ ਗਿਆਨ ਇੰਦ੍ਰੀਆਂ ਸੁਹਾਵਣੀਆਂ ਬਣ ਗਈਆਂ ਹਨ ਤੇ ਹੁਣ ਮੇਰੇ ਅੰਦਰ ਅਨੰਦ ਬਣ ਗਿਆ ਹੈ। ਪੰਜ ਕਿਸਮਾਂ ਦੇ ਦੁਨਿਆਵੀ ਸਾਜਾ (ਤਾਰ, ਚਮੜਾ, ਧਾਤ, ਘੜਾ, ਛੁਕ) ਨਾਲ ਤਾਂ ਕੰਨਾਂ ਦਾ ਰਸ ਮਿਲਦਾ ਹੈ, ਪਰ ਸਤਿਗੁਰ ਦੇ ਸਬਦ ਦਾ ਹਿਰਦੇ ਵਿਚ ਨਿਵਾਸ ਹੋਣ ਨਾਲ, ਸਭ ਕਿਸਮਾਂ ਦੇ ਸਾਜਾਂ ਦਾ ਅਨਹਦ ਨਾਦ ਲਗਾਤਾਰ ਮਿਲਵੀਂ ਸੁਰ ਵਿਚ ਅੰਦਰੋਂ ਆਪਣੇ ਆਪ ਵੱਡਣ ਲਗ ਪੈਂਦਾ ਹੈ, ਜੋ ਕਿ ਬਿਆਨ ਨਹੀਂ ਕੀਤਾ ਜਾ ਸਕਦਾ।

ਗੁਰਬਾਣੀ ਦਾ ਇਹ ਸਬਦ ਤਾਂ ਸਾਨੂੰ ਸਮਝਾ ਰਿਹਾ ਹੈ ਕਿ ਸਾਨੂੰ ਆਪਣੇ ਸਰੀਰ ਨੂੰ ਵਿਕਾਰਾਂ ਤੋਂ ਰੋਕਣਾਂ ਹੈ, ਪੰਜੇ ਗਿਆਨ ਇੰਦ੍ਰੀਆਂ ਨੂੰ ਆਪੋ ਆਪਣੇ ਵਿਸੇ ਵਿਕਾਰਾਂ ਵਲ ਦੌੜਨ ਦੀ ਬਜਾਏ, ਅਕਾਲ ਪੁਰਖ ਦੇ ਹੁਕਮੁ ਤੇ ਰਜ਼ਾ ਅਨੁਸਾਰ ਤੋਰਨਾ ਹੈ, ਪਰ ਅਸੀਂ ਆਪਣੀਆਂ ਰਵਾਇਤਾਂ ਨੂੰ ਸਹੀ ਸਾਬਤ ਕਰਨ ਲਈ ਵਰਤਣਾਂ ਸ਼ੁਰੂ ਕਰ ਦਿੱਤਾ। ਆਪਣੇ ਸਰੀਰ ਨੂੰ ਪੁਛਣਾਂ ਹੈ ਕਿ ਤੂੰ ਤਾਂ ਦੁਨੀਆ ਦੇ ਮਾਇਕ ਪਦਾਰਥਾਂ ਵਿਚੋਂ ਅਨੰਦ ਭਾਲਦਾ ਹੈਂ, ਪਰ ਅਨੰਦ ਦਾ ਸੋਮਾ ਤਾਂ ਅਕਾਲ ਪੁਰਖ ਆਪ ਹੀ ਹੈ, ਜਿਹੜਾ ਤੇਰੇ ਅੰਦਰ ਵੱਸ ਰਿਹਾ ਹੈ। ਜਦੋਂ ਅਕਾਲ ਪੁਰਖੁ ਨੇ ਆਪਣੀ ਜੋਤਿ ਤੇਰੇ ਅੰਦਰ ਰੱਖੀ, ਤਾਂ ਹੀ ਤੂੰ ਇਸ ਜਗਤ ਵਿਚ ਆਇਆ। ਇਹ ਧਿਆਨ ਵਿਚ ਰੱਖ ਕਿ ਤੇਰਾ ਵਜੂਦ ਸਿਰਫ ਤੇਰੇ ਅੰਦਰ ਰੱਖੀ ਜੋਤਿ ਕਰਕੇ ਹੈ, ਜਿਸ ਸਦਕਾ ਤੂੰ ਇਸ ਜਗਤ ਵਿਚ ਜਨਮ ਲੈ ਸਕਿਆ। ਅਸਲ ਵਿਚ ਉਹ ਅਕਾਲ ਪੁਰਖੁ ਆਪ ਹੀ ਮਾਪਿਆਂ ਵਾਂਗ ਜੀਵ ਦਾ ਮਾਂ ਹੈ, ਆਪ ਹੀ ਪਿਤਾ ਹੈ, ਜਿਸ ਨੇ ਜੀਵ ਨੂੰ ਪੈਦਾ ਕਰਕੇ ਇਸ ਜਗਤ ਵਿਚ ਭੇਜਿਆ। ਅਕਾਲ ਪੁਰਖੁ ਆਪ ਹੀ ਮਾਪਿਆਂ ਵਾਂਗ ਜੀਵ ਦੀ ਪਾਲਦਾ ਹੈ, ਹਰ ਤਰ੍ਹਾਂ ਦੇ ਸੁਖ ਦਿੰਦਾ ਹੈ, ਪਦਾਰਥ ਦਿੰਦਾ ਹੈ, ਉਹ ਹੀ ਸਾਰਿਆਂ ਦਾ ਅੰਨ ਦਾਤਾ ਹੈ। ਪਰ ਅਫਸੋਸ ਕਿ ਜੀਵ ਜਗਤ ਵਿਚ ਆ ਕੇ ਦੁਨੀਆ ਦੇ ਮਾਇਕ ਪਦਾਰਥਾਂ ਵਿਚੋਂ ਸੁਖ ਲੱਭਦਾ ਹੈ। ਜਦੋਂ ਗੁਰੂ ਦੀ ਮੇਹਰ ਸਦਕਾ ਜੀਵ ਨੂੰ ਗਿਆਨ ਹੁੰਦਾ ਹੈ, ਤਾਂ ਇਸ ਨੂੰ ਸਮਝ ਆਉਂਦੀ ਹੈ, ਕਿ ਇਹ ਜਗਤ ਤਾਂ ਇਕ ਖੇਡ ਹੈ। ਫਿਰ ਜੀਵ ਨੂੰ ਇਹ ਜਗਤ ਮਦਾਰੀ ਦਾ ਇਕ ਤਮਾਸ਼ਾ ਦਿੱਤਾ ਲਗ ਪੈਂਦਾ ਹੈ, ਤੇ ਸਮਝ ਆ ਜਾਂਦੀ ਹੈ, ਕਿ ਇਨ੍ਹਾਂ ਸੰਸਾਰਕ ਪਦਾਰਥਾਂ ਵਿਚ ਸਦੀਵੀ ਅਨੰਦ ਨਹੀਂ ਮਿਲ ਸਕਦਾ ਹੈ। ਗੁਰੂ ਸਾਹਿਬ ਸਮਝਾਉਂਦੇ ਹਨ, ਕਿ ਜਦੋਂ ਅਕਾਲ ਪੁਰਖੁ ਨੇ ਇਸ ਜਗਤ ਦੀ ਰਚਨਾ ਆਰੰਭ ਕੀਤੀ, ਤੇਰੇ ਅੰਦਰ ਆਪਣੀ ਜੋਤਿ ਟਿਕਾਈ, ਤਾਂ ਤੂੰ ਜਗਤ ਵਿਚ ਜਨਮ ਲੈ ਸਕਿਆ।

ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾਂ ਤੂ ਜਗ ਮਹਿ ਆਇਆ ॥ ਹਰਿ ਜੋਤਿ ਰਖੀ ਤੁਧੁ ਵਿਚਿ ਤਾਂ ਤੂ ਜਗ ਮਹਿ ਆਇਆ ॥ ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥ ਗੁਰ ਪਰਸਾਦੀ ਬੁਝਿਆ ਤਾਂ ਚਲਤੁ ਹੋਆ ਚਲਤੁ ਨਦਰੀ ਆਇਆ ॥ ਕਰੈ ਨਾਨਕੁ ਸ੍ਰਿਸਟਿ ਕਾ ਮੁਲੁ ਰਚਿਆ ਜੋਤਿ ਰਖੀ ਤਾਂ ਤੂ ਜਗ ਮਹਿ ਆਇਆ ॥੩੩॥ (੯੨੯)

ਅੱਜਕਲ ਜੋ ਸਾਡੀ ਬੁਰੀ ਹਾਲਤ ਹੈ, ਉਸ ਦਾ ਕਾਰਨ ਇਹ ਹੈ, ਕਿ ਅਸੀਂ ਅਕਿਰਤਘਣ ਹੋ ਗਏ ਹਾਂ, ਗੁਰੂ ਸਾਹਿਬਾਂ ਦੇ ਉਪਦੇਸ਼ਾਂ ਨੂੰ ਭੁਲ ਗਏ ਹਾਂ, ਗੁਰਬਾਣੀ ਦੀ ਕਦਰ ਨਹੀਂ ਕਰਦੇ। ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ, ਕਿ ਆਪਣੇ ਇਸ ਸਰੀਰ ਨੂੰ

ਪ੍ਰਛੀਏ ਕਿ ਤੂੰ ਇਸ ਸੰਸਾਰ ਵਿਚ ਆ ਕੇ ਕਿਹੜਾ ਚੰਗਾ ਕੰਮ ਕੀਤਾ ਹੈ। ਤੂੰ ਇਸ ਜਗਤ ਵਿਚ ਜਨਮ ਲੈਣ ਤੋਂ ਹੁਣ ਤੱਕ, ਕਿਹੜੇ ਕਿਹੜੇ ਕਰਮ ਕਰਦਾ ਰਿਹਾ ਹੈ? ਤੂੰ ਅਕਾਲ ਪੁਰਖੁ ਨੂੰ ਯਾਦ ਕਰਨ ਤੋਂ ਬਿਨਾ ਹੋਰ ਕਰਮ ਹੀ ਕਰਦਾ ਰਿਹਾ। ਜਿਸ ਅਕਾਲ ਪੁਰਖੁ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਆਪਣੇ ਮਨ ਵਿਚ ਨਹੀਂ ਵਸਾਇਆ, ਉਸ ਦੀ ਯਾਦ ਵਿਚ ਆਪਣੇ ਚਿਤ ਨੂੰ ਨਹੀਂ ਜੋੜਿਆ। ਗੁਰੂ ਦੀ ਕਿਰਪਾ ਨਾਲ, ਉਸ ਮਨੁਖ ਦੇ ਮਨ ਵਿਚ ਅਕਾਲ ਪੁਰਖੁ ਵੱਸਦਾ ਹੈ, ਜਿਸ ਮਨੁਖ ਨੇ ਪੂਰਬਲੇ ਕਰਮ ਚੰਗੇ ਕੀਤੇ ਹੋਣ। ਇਸ ਲਈ ਗੁਰੂ ਦੀ ਕਿਰਪਾ ਲੈਣ ਲਈ ਸਾਨੂੰ ਆਪਣੇ ਕਰਮ ਠੀਕ ਕਰਨ ਦੀ ਲੋੜ ਹੈ। ਸਿਰਫ਼ ਉਸ ਮਨੁਖ ਦਾ ਇਹ ਸਰੀਰ ਪਰਵਾਣ ਹੁੰਦਾ ਹੈ, ਤੇ ਇਹ ਮਨੁਖ ਜੀਵਨ ਸਫਲ ਹੁੰਦਾ ਹੈ, ਜਿਹੜਾ ਸਤਿਗੁਰ ਦੀ ਸੱਚੀ ਬਾਣੀ ਵਿਚ ਆਪਣਾ ਚਿੱਤ ਜੋੜ ਲੈਂਦਾ ਹੈ।

ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥ ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥ ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥ ਗੁਰ ਪਰਸਾਦੀ ਹਰਿ ਮੰਨਿ ਵਸਿਆ ਪੁਰਬਿ ਲਿਖਿਆ ਪਾਇਆ ॥ ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥ (੯੨੨)

ਪੂਰੀ ਮਸ਼ੀਨ ਤਾਂ ਠੀਕ ਹੁੰਦੀ ਹੈ, ਜੇ ਕਰ ਸਾਰੇ ਪੁਰਜੇ ਬਰਾਬਰ ਕੰਮ ਕਰਨ। ਇਸ ਲਈ ਸਾਨੂੰ ਵੀ ਆਪਣੇ ਸਰੀਰ ਦੇ ਸਾਰੇ ਅੰਗ ਸਹੀ ਦਿਸਾ ਵਲ ਤੌਰੇਂ ਹਨ। ਸੱਭ ਤੋਂ ਪਹਿਲਾਂ ਆਪਣੀਆਂ ਅੱਖਾਂ ਨੂੰ ਪੁਛਣਾਂ ਹੈ, ਜਿਨ੍ਹਾਂ ਨਾਲ ਅਸੀਂ ਇਸ ਸੰਸਾਰ ਨੂੰ ਵੇਖਦੇ ਹਾਂ। ਹੇ ਮੇਰੀਓ! ਅਕਾਲ ਪੁਰਖੁ ਨੇ ਤੁਹਾਡੇ ਅੰਦਰ ਆਪਣੀ ਜੋੜਿ ਟਿਕਾਈ ਹੈ, ਤਾਂ ਹੀ ਤੁਸੀਂ ਵੇਖਣ ਜੋਗੀਆਂ ਹੋਈਆਂ। ਇਸ ਲਈ ਜਿੱਧਰ ਵੀ ਵੇਖੋ, ਉਸ ਅਕਾਲ ਪੁਰਖੁ ਦਾ ਹੀ ਦੀਦਾਰ ਕਰੋ, ਤੁਹਾਨੂੰ ਅਕਾਲ ਪੁਰਖੁ ਤੋਂ ਬਿਨਾ ਹੋਰ ਕੋਈ ਵੀ ਗੈਰ ਨਾ ਦਿੱਸੇ, ਆਪਣੀਆਂ ਅੱਖਾਂ ਨਾਲ ਹਰੇਕ ਦੇ ਅੰਦਰ, ਉਸ ਅਕਾਲ ਪੁਰਖੁ ਨੂੰ ਵਸਦਾ ਵੇਖੋ। ਇਹ ਸਾਰਾ ਸੰਸਾਰ ਜੋ ਤੁਸੀਂ ਵੇਖ ਰਹੀਆਂ ਹੋ, ਇਹ ਅਕਾਲ ਪੁਰਖੁ ਦਾ ਹੀ ਰੂਪ ਹੈ, ਤੇ ਸਭ ਪਾਸੇ ਅਕਾਲ ਪੁਰਖੁ ਦਾ ਰੂਪ ਦਿੱਸ ਰਿਹਾ ਹੈ। ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਪੈ ਗਈ ਹੈ, ਤੇ ਹੁਣ ਮੈਂ ਜਦੋਂ ਸਾਰੇ ਪਾਸੇ ਦੇਖਦਾ ਹਾਂ, ਤਾਂ ਹਰੇਕ ਵਿਚ ਅਕਾਲ ਪੁਰਖੁ ਹੀ ਵਿਆਪਕ ਦਿਖਾਈ ਦਿੰਦਾ ਹੈ, ਤੇ ਉਸ ਇਕ ਤੋਂ ਬਿਨਾ ਹੋਰ ਕੁਝ ਵੀ ਨਹੀਂ। ਗੁਰੂ ਨੂੰ ਮਿਲਣ ਤੋਂ ਪਹਿਲਾਂ ਇਹ ਅੱਖੀਆਂ ਅਸਲ ਵਿਚ ਅਗਿਆਨਤਾ ਕਰਕੇ ਅੰਨ੍ਹੀਆਂ ਸਨ, ਹੁਣ ਜਦੋਂ ਸਤਿਗੁਰੂ ਮਿਲਿਆ, ਤਾਂ ਇਨ੍ਹਾਂ ਵਿਚ ਗਿਆਨ ਦੀ ਰੋਸ਼ਨੀ ਆ ਗਈ ਹੈ, ਜਿਸ ਸਦਕਾ ਇਨ੍ਹਾਂ ਨੂੰ ਹਰ ਥਾਂ ਅਕਾਲ ਪੁਰਖੁ ਦਿਖਾਈ ਦੇਣ ਲੱਗ ਪਿਆ ਹੈ।

ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋੜਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥ ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥ ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕ੍ਖੁ ਹੈ ਹਰਿ ਬਿਨੁ ਅਵਰੁ ਨ ਕੋਈ ॥ ਕਹੈ ਨਾਨਕੁ ਏਹਿ ਨੇਤ੍ਰੁ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸ਼ਟਿ ਹੋਈ ॥੩੬॥ (੯੨੨)

ਮਨੁਖ ਦੇ ਕੰਨਾਂ ਨੂੰ ਨਿੰਦਾ ਚੁਗਲੀ ਸੁਣਨ ਦਾ ਬਹੁਤ ਚਸਕਾ ਹੁੰਦਾ ਹੈ, ਜਿਸ ਕਰਕੇ ਹਿਰਦੇ ਵਿਚ ਆਤਮਕ ਆਨੰਦ ਪੈਦਾ ਨਹੀਂ ਹੁੰਦਾ। ਅੱਜਕਲ ਘਰਾਂ ਵਿਚ ਆਪਸੀ ਝਗੜੇ, ਜਿਆਦਾ ਤਰ ਆਪਣੇ ਪੇਕੇ ਘਰ ਜਾਂ ਸਹੁਰਾ ਘਰ ਦੀਆਂ ਚੁਗਲੀਆਂ ਕਰਨ ਨਾਲ ਹੀ ਆਰੰਭ ਹੁੰਦੇ ਹਨ, ਜਾਂ ਦਾਜ਼ ਸਬੰਧੀ ਗੱਲਾਂ ਬਣਾਉਣ ਨਾਲ ਹੁੰਦੇ ਹਨ, ਜੋ ਕਿ ਸਮਾਂ ਪਾ ਕੇ ਬਿਖੇੜੇ ਦਾ ਕਾਰਨ ਬਣ ਜਾਂਦੇ ਹਨ। ਆਪਣੇ ਕੰਨਾਂ ਨੂੰ ਸਮਝਾਉਣਾਂ ਹੈ ਕਿ ਸੱਚੇ ਅਕਾਲ ਪੁਰਖੁ ਨੇ ਤੁਹਾਨੂੰ ਸੱਚੀ ਬਾਣੀ ਸੁਣਨ ਵਾਸਤੇ ਇਸ ਸਰੀਰ ਨਾਲ ਲਗਾਇਆ ਹੈ, ਇਸ ਲਈ ਅਕਾਲ ਪੁਰਖੁ ਦੀ ਸਿਫਤਿ ਸਾਲਾਹ ਦੀ ਸੱਚੀ ਬਾਣੀ ਸੁਣਿਆ ਕਰੋ। ਅਕਾਲ ਪੁਰਖੁ ਦੀ ਸਿਫਤਿ ਸਾਲਾਹ ਦੀ ਸੱਚੀ ਬਾਣੀ ਸੁਣਨ ਨਾਲ ਮਨ ਤੇ ਤਨ ਹਰਿਆ ਹੋ ਜਾਂਦਾ ਹੈ, ਭਾਵ ਅੰਦਰੂਨੀ ਖੁਸ਼ੀ ਮਿਲਦੀ ਹੈ, ਜੀਭ ਵਿਚ ਅਸਲੀ ਸਵਾਦ ਪੈਦਾ ਹੁੰਦਾ ਹੈ, ਆਨੰਦ ਦੀ ਅਵਸਥਾ ਬਣ ਜਾਂਦੀ ਹੈ। ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਦੀ ਅਵਸਥਾ ਦੱਸੀ ਨਹੀਂ ਜਾ ਸਕਦੀ, ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ। ਪਰ ਗੁਰਬਾਣੀ ਦੁਆਰਾ ਸਿਖਿਆ ਲੈ ਕੇ ਉਸ ਅਕਾਲ ਪੁਰਖੁ ਦੇ ਗੁਣ ਸਮਝੇ ਤੇ ਵੀਚਾਰੇ ਜਾ ਸਕਦੇ ਹਨ। ਉਸ ਦੇ ਗੁਣ ਵੀਚਾਰਨ ਨਾਲ ਇਹ ਲਾਭ ਹੁੰਦਾ ਹੈ ਕਿ ਮਨੁਖ ਅੰਦਰ ਉਸ ਦੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਸ ਸਦਕਾ ਮਨੁਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। ਇਸ ਲਈ ਆਪਣੇ ਕੰਨਾਂ ਨੂੰ ਸਮਝਾਉਣਾ ਹੈ ਕਿ ਆਤਮਕ ਆਨੰਦ ਦੇਣ ਵਾਲਾ ਅੰਮ੍ਰਿਤ ਨਾਮੁ ਸੁਣਿਆ ਕਰੋ, ਤੁਸੀਂ ਪਵਿੜ੍ਹ ਹੋ ਜਾਵੋਗੇ, ਅਕਾਲ ਪੁਰਖੁ ਨੇ ਤੁਹਾਨੂੰ ਸੱਚੀ ਬਾਣੀ ਸੁਣਨ ਵਾਸਤੇ ਭੇਜਿਆ ਹੈ।

ਏ ਸ੍ਰਵਣਹੁ ਮੇਰਿਹੋ ਸਾਰੈ ਸੁਨਣੈ ਨੋ ਪਠਾਏ ॥ ਸਾਰੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥ ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥ ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ ॥ ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿੜ੍ਹ ਹੋਵਹੁ ਸਾਰੈ ਸੁਨਣੈ ਨੋ ਪਠਾਏ ॥੩੭॥ (੯੨੨)

ਮਨੁਖ ਦੀ ਜੀਭ ਨੂੰ ਕਈ ਤਰ੍ਹਾਂ ਦੇ ਖਾਣੇ ਖਾਣ ਦਾ ਚਸਕਾ ਹੁੰਦਾ ਹੈ। ਘਰਾਂ ਵਿਚ ਦਾਲ ਸਬਜ਼ੀ ਪਸੰਦ ਦੀ ਨਾ ਬਣਾਉਣ ਕਰਕੇ ਝਗੜੇ ਹੋ ਜਾਂਦੇ ਹਨ। ਬਾਹਰ ਜਾ ਕੇ ਖਾਣ ਦੇ ਚਸਕੇ ਨਾਲ ਖਰਚੇ ਵਿਚ ਵਾਧਾ ਤਾਂ ਹੁੰਦਾ ਹੈ, ਪਰ ਨਾਲ ਨਾਲ ਬੀਮਾਰੀਆਂ ਵੀ ਮਨੁਖ ਨੂੰ ਆ ਫੜਦੀਆਂ ਹਨ। ਇਸ ਲਈ ਆਪਣੀ ਜੀਭ ਨੂੰ ਸਮਝਾਉਣਾਂ ਹੈ ਕਿ ਤੂੰ ਹੋਰ ਹੋਰ ਸੁਆਦਾਂ ਵਿਚ ਮਸਤ ਹੋ ਰਹੀ ਹੈ, ਪਰ ਇਸ ਤਰ੍ਹਾਂ ਕਰਨ ਨਾਲ ਤੇਰਾ ਸੁਆਦਾਂ ਦਾ ਚਸਕਾ ਦੂਰ ਨਹੀਂ ਹੋ ਸਕਦਾ। ਆਪਣੀ ਜੀਭ ਨੂੰ ਸਮਝਾਉਣਾਂ ਹੈ ਕਿ, ਜਿਤਨੀ ਦੇਰ ਤਕ ਤੂੰ ਅਕਾਲ ਪੁਰਖੁ ਦੀ ਯਾਦ ਨੂੰ ਮਨ ਵਿਚ ਵਸਾ ਨਹੀਂ ਲੈਂਦੀ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਨਾਮੁ ਦਾ ਰਸ ਪ੍ਰਾਪਤ ਨਹੀਂ ਕਰਦੀ, ਉਤਨੀ ਦੇਰ ਤਕ ਕਿਸੇ ਹੋਰ ਤਰੀਕੇ ਨਾਲ ਜਾਂ ਕਿਸੇ ਹੋਰ ਥਾਂ ਤੋਂ, ਇਹ ਦੁਨਿਆਵੀ ਸੁਆਦਾਂ ਦਾ ਚਸਕਾ ਨਹੀਂ ਮਿਟ ਸਕਦਾ। ਜਿਸ ਮਨੁਖ ਨੂੰ ਅਕਾਲ ਪੁਰਖੁ ਦੇ ਨਾਮੁ ਦਾ ਆਨੰਦ ਮਿਲ ਜਾਵੇ, ਜੋ ਮਨੁਖ ਉਸ ਦੀ ਯਾਦ ਵਿਚ ਜੁੜ ਜਾਏ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਪੋਹ ਸਕਦੀ। ਅਕਾਲ ਪੁਰਖੁ ਦੀ ਸਿਹਰ ਨਾਲ, ਜਿਸ ਨੂੰ ਸਤਿਗੁਰੂ ਮਿਲ ਪਏ, ਉਸ ਨੂੰ ਅਕਾਲ ਪੁਰਖੁ ਦੇ ਨਾਮੁ ਦਾ ਆਨੰਦ ਪ੍ਰਾਪਤ ਹੁੰਦਾ ਹੈ। ਜਦੋਂ ਮਨੁਖ ਦੇ ਮਨ ਵਿਚ ਅਕਾਲ ਪੁਰਖੁ ਦੇ ਨਾਮੁ ਵਸ ਜਾਏ ਤਾਂ ਮਨ ਵਿਚ ਅਸਲੀ ਆਨੰਦ ਆਉਣ ਲੱਗ ਪੈਂਦਾ ਹੈ, ਫਿਰ ਜੀਭ ਦਾ ਚਸਕਾ ਤੇ

ਹੋਰ ਸਾਰੇ ਚਸਕੇ ਆਪਣੇ ਆਪ ਖਤਮ ਹੋ ਜਾਂਦੇ ਹਨ।

ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥ ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ ॥
ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ ॥ ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ
॥ ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ ॥੩੨॥ (੯੨)

ਆਤਮਕ ਆਨੰਦ ਦੀ ਪ੍ਰਾਪਤੀ ਉਸ ਮਨੁੱਖ ਨੂੰ ਹੁੰਦੀ ਹੈ, ਜਿਸ ਦੀਆਂ ਅੱਖਾਂ, ਕੰਨ, ਜੀਭ ਤੇ ਸਾਰੇ ਗਿਆਨ ਇੰਦ੍ਰੇ ਅਕਾਲ ਪੁਰਖੁਦੀ ਸਿਫ਼ਤਿ ਸਾਲਾਹ ਵਿਚ ਮਗਨ ਰਹਿੰਦੇ ਹਨ। ਅਕਾਲ ਪੁਰਖੁਨੇ ਇਸ ਸਰੀਰ ਦੇ ਨੌ ਦੁਆਰੇ (੨ ਅੱਖਾਂ, ੨ ਨੱਕ, ੨ ਕੰਨ, ੧ ਮੂੰਹ, ੨ ਮਲ ਤਿਆਗ) ਲਗਾਏ ਹਨ, ਜੋ ਕਿ ਸਾਨੂੰ ਦਿਖਾਈ ਦਿੰਦੇ ਹਨ। ਗੁਰਬਾਣੀ ਵਿਚ ਗੁਪਤ ਦਸਮ ਦੁਆਰ (ਦਿਮਾਗ) ਦਾ ਜਿਕਰ ਵੀ ਆਉਂਦਾ ਹੈ, ਜਿਹੜਾ ਕਿ ਗੁਰੂ ਦੇ ਦਰ ਤੇ ਰਹਿ ਕੇ ਹੀ ਖੁਲਦਾ ਹੈ। ਸਰੀਰਕ ਤੌਰ ਤੇ ਦਿਮਾਗ ਤਾਂ ਹਰੇਕ ਮਨੁੱਖ ਦੇ ਜਿਸਮ ਨਾਲ ਲੱਗਾ ਹੁੰਦਾ ਹੈ, ਜਿਸ ਨਾਲ ਉਹ ਆਪਣੀ ਸਰੀਰਕ ਕਿਰਿਆ ਜਾਂ ਦੁਨਿਆਵੀ ਕਾਰਜ ਕਰਦਾ ਰਹਿੰਦਾ ਹੈ, ਪਰ ਉਸ ਦਿਮਾਗ ਦੇ ਅੰਦਰ ਸੋਝੀ, ਗੁਰੂ ਸਾਹਿਬ ਦੇ ਦਰਸਾਏ ਗਏ ਮਾਰਗ ਤੇ ਅਕਾਲ ਪੁਰਖੁਨੇ ਹੁਕਮੁ ਅਨੁਸਾਰ ਚਲ ਕੇ ਹੀ ਪਾਈ ਜਾ ਸਕਦੀ ਹੈ। ਅਕਾਲ ਪੁਰਖੁਨੇ ਜਿਨ੍ਹਾਂ ਅੰਦਰ ਗੁਰਬਾਣੀ ਦੁਆਰਾ ਨਾਮੁ ਲਈ ਪ੍ਰੇਮ, ਲਗਨ ਤੇ ਭਾਵਨਾ ਪੈਦਾ ਕਰ ਦਿੱਤੀ, ਉਨ੍ਹਾਂ ਨੂੰ ਦਸਵਾਂ ਦੁਆਰ ਵੀ ਵਿਖਾ ਦਿੱਤਾ। ਇਹ ਦਸਮ ਦੁਆਰ ਹੀ ਹੈ, ਜੋ ਕਿ ਆਤਮਕ ਆਨੰਦ ਦਾ ਮੂਲ ਹੈ। ਇਸ ਅਵਸਥਾ ਵਿਚ ਪਹੁੰਚਣ ਤੇ ਅਕਾਲ ਪੁਰਖੁਨੇ ਸਾਰੀ ਸ੍ਰਿਸ਼ਟੀ ਅੰਦਰ ਅਨੇਕਾਂ ਰੰਗਾਂ ਰੂਪਾਂ ਵਿਚ ਵਿਆਪਕ ਦਿਖਾਈ ਦਿੰਦਾ ਹੈ। ਉਸ ਮਨੁੱਖ ਨੂੰ ਅਕਾਲ ਪੁਰਖੁਨੇ ਦਾ ਉਹ ਵੱਡਮੁਲਾ ਨਾਮੁ ਰੂਪੀ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ, ਜਿਸ ਖਜ਼ਾਨੇ ਵਿਚ ਦੁਨੀਆ ਦੇ ਸਾਰੇ ਖਜ਼ਾਨੇ (ਨੌ ਖਜ਼ਾਨੇ) ਆ ਜਾਂਦੇ ਹਨ। ਅਕਾਲ ਪੁਰਖੁਨੇ ਨੇ ਨਾਮੁ ਰੂਪੀ ਖਜ਼ਾਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰਬਾਣੀ ਦਾ ਗਿਆਨ ਤੇ ਅਕਾਲ ਪੁਰਖੁਨੇ ਦਾ ਇਹ ਨਾਮੁ ਰੂਪੀ ਖਜ਼ਾਨਾ, ਅਸੀਂ ਭਾਵੇਂ ਜਿਤਨਾ ਮਰਜ਼ੀ ਲੈ ਲਈਏ, ਇਹ ਕਦੇ ਮੁਕਦਾ ਨਹੀਂ। ਦਸਮ ਦੁਆਰ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਇਸ ਅਵਸਥਾ ਨੂੰ ਉਹੀ ਮਨੁੱਖ ਅਨੁਭਵ ਕਰ ਸਕਦਾ ਹੈ, ਜਿਹੜਾ ਖੁਦ ਇਸ ਅਵਸਥਾ ਤਕ ਅਕਾਲ ਪੁਰਖੁਨੇ ਦੀ ਮਿਹਰ ਸਦਕਾ ਪਹੁੰਚਿਆ ਹੋਵੇ। ਪਿਆਰੇ ਅਕਾਲ ਪੁਰਖੁਨੇ ਨੇ ਇਸ ਸਰੀਰ ਰੂਪੀ ਗੁਫਾ ਅੰਦਰ ਆਪਣੀ ਜੋਤ ਟਿਕਾ ਕੇ, ਜੀਵ ਨੂੰ ਸਵਾਸਾਂ ਨਾਲ ਇਸ ਸੰਸਾਰ ਵਿਚ ਵਿਚਰਨ ਦੀ ਸ਼ਕਤੀ ਦਿੱਤੀ ਹੈ। ਹੁਣ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਇਨ੍ਹਾਂ ਸਵਾਸਾਂ ਨਾਲ ਕੀ ਕਰਨਾ ਹੈ? ਇਨ੍ਹਾਂ ਗਿਆਨ ਇੰਦ੍ਰੀਆਂ ਨਾਲ ਅਸੀਂ ਅਕਾਲ ਪੁਰਖੁਨੇ ਦੇ ਨੇੜੇ ਵੀ ਜਾ ਸਕਦੇ ਹਾਂ ਤੇ ਉਸ ਤੋਂ ਦੂਰ ਵੀ ਹੋ ਸਕਦੇ ਹਾਂ।

ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥ ਵਜਾਇਆ ਵਾਜਾ ਪਉਣੁ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ
ਰਖਾਇਆ ॥ ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥ ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ
ਜਾਈ ਪਾਇਆ ॥ ਕਹੈ ਨਾਨਕੁ ਹੋਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥੩੮॥ (੯੨)

ਇਹ “ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ” ਦਾ ਰਸਤਾ ਹੀ ਹੈ, ਜਿਸ ਨਾਲ ਅਸੀਂ ਆਪਣਾ ਦਸਮ ਦੁਆਰ ਪਰਗਟ ਕਰ ਸਕਦੇ ਹਾਂ, ਨਾਮੁ ਰੂਪੀ ਅੰਮ੍ਰਿਤ ਬਾਣੀ ਦੁਆਰਾ ਆਤਮਕ ਆਨੰਦ ਅਤੇ ਅਸਲੀ ਸੁਖ ਤੇ ਸ਼ਾਂਤੀ ਪ੍ਰਾਪਤ ਕਰ ਸਕਦੇ ਹਾਂ।

(Reference: <http://www.sikhmarg.com/amrit-vela01.html>)

ਗੁਰਬਾਣੀ ਅਨੁਸਾਰ ਜੀਵ ਦਾ ਵੀਆਹ, ਭਾਵ ਆਨੰਦ ਦੀ ਅਵਸਥਾ ਅਕਾਲ ਪੁਰਖੁਨੇ ਦੇ ਮਿਲਾਪ ਨਾਲ ਹੁੰਦੀ ਹੈ। ਜਦੋਂ ਅਕਾਲ ਪੁਰਖੁਨੇ ਕਿਰਪਾ ਕੀਤੀ ਤਾਂ ਮੈਨੂੰ ਜੀਵ ਇਸਤ੍ਰੀ ਨੂੰ ਆਪਣਾ ਲਿਆ ਤੇ ਮੇਰੇ ਹਿਰਦੇ ਘਰ ਨੂੰ ਆਪਣੇ ਰਹਿਣ ਦਾ ਥਾਂ ਬਣਾ ਲਿਆ, ਤਾਂ ਮੇਰੀਆਂ ਸਹੇਲੀਆਂ (ਜੀਭ, ਅੱਖਾਂ, ਕੰਨਾਂ ਆਦਿਕ ਇੰਦ੍ਰੀਆਂ) ਨੇ ਮਿਲ ਕੇ ਅਕਾਲ ਪੁਰਖੁਨੇ (ਪਤੀ) ਦੀ ਸਿਫ਼ਤਿ ਸਾਲਾਹ ਦੇ ਗੀਤ ਗਾਉਂਦੇ ਤੇ ਸੁਣਨੇ ਸੁਰੂ ਕਰ ਦਿੱਤੇ। ਜਿਸ ਤਰ੍ਹਾਂ ਲੜਕੀ ਦਾ ਰੂਪ ਰੇਖ, ਚਾਲ, ਸੁਰ ਤੇ ਬੋਲ ਆਦਿ ਵੇਖ ਕੇ, ਲੜਕਾ ਉਸ ਨੂੰ ਪਸੰਦ ਕਰ ਲੈਂਦਾ ਹੈ ਤੇ ਉਸ ਨੂੰ ਵੀਆਹਣ ਲਈ ਜਾਂਦਾ ਹੈ। ਠੀਕ ਇਸੇ ਤਰ੍ਹਾਂ ਮੈਨੂੰ ਜੀਵ ਇਸਤ੍ਰੀ ਨੂੰ ਅਕਾਲ ਪੁਰਖੁਨੇ ਦੇ ਗੁਰਬਾਣੀ ਦੁਆਰਾ ਗੁਣ ਗਾਉਂਦੇ ਵੇਖ ਕੇ ਪਸੰਦ ਕਰ ਲਿਆ। ਹੁਣ ਮੇਰਾ ਖਸਮ ਅਕਾਲ ਪੁਰਖੁਨੇ, ਮੈਨੂੰ ਵੀਆਹਣ ਆਇਆ ਹੈ, ਮੈਨੂੰ ਆਪਣੇ ਚਰਨਾਂ ਵਿਚ ਜੋੜਨ ਲਈ ਆਇਆ ਹੈ। ਅਕਾਲ ਪੁਰਖੁਨੇ ਨਾਲ ਵੀਆਹ ਦਾ ਇਹ ਖੇਲ ਵੇਖ ਕੇ ਮੇਰੇ ਮਨ ਅੰਦਰ ਆਨੰਦ ਪੈਦਾ ਹੋ ਗਿਆ ਹੈ। ਇਸ ਲਈ ਹੇ ਮੇਰੀ ਗਿਆਨ ਇੰਦੰਚੀਓ! ਤੁਸੀਂ ਵਾਰ ਵਾਰ ਅਕਾਲ ਪੁਰਖੁਨੇ ਦੇ ਗੁਣਾਂ ਦੇ ਗੀਤ ਗਾਵੇ, ਤਾਂ ਜੋ ਤੁਹਾਡੇ ਅੰਦਰ, ਚੰਗੇ ਮੰਦੇ ਦੀ ਪਰਖ ਕਰਨ ਦੀ ਵੀਚਾਰ ਪੈਦਾ ਹੋ ਸਕੇ। ਅੱਖਾਂ ਕਿਸੇ ਨੂੰ ਬੁਰੀ ਨਜ਼ਰ ਨਾਲ ਨਾ ਵੇਖਣ, ਜੀਭ ਨੂੰ ਨਿੰਦਾ ਕਰਨ ਦੀ ਆਦਤ ਹਟ ਜਾਏ, ਕੰਨਾਂ ਨੂੰ ਦੂਸਰਿਆਂ ਦੀ ਨਿੰਦਾ ਚੁਗਲੀ ਸੁਣਨ ਦੀ ਆਦਤ ਹਟ ਜਾਏ ਤੇ ਅਕਾਲ ਪੁਰਖੁਨੇ ਦੀ ਸਿਫ਼ਤਿ ਸਾਲਾਹ ਦੇ ਗੀਤ ਸੁਣਦੇ ਰਹਿਣ। ਮੇਰੇ ਹਿਰਦੇ ਘਰ ਵਿਚ ਅਕਾਲ ਪੁਰਖੁਨੇ ਆ ਕੇ ਵੱਸ ਗਿਆ ਹੈ, ਜੋ ਕਿ ਜਗਤ ਦੇ ਸਾਰੇ ਜੀਵਾਂ ਦਾ ਆਸਰਾ ਹੈ। ਗੁਰੂ ਦੀ ਸਰਨ ਪਿਆਂ ਸਾਡਾ ਇਹ ਵਿਆਹ ਹੋਇਆ, ਗੁਰੂ ਨੇ ਮੈਨੂੰ ਅਕਾਲ ਪੁਰਖੁਨੇ ਪਤੀ ਨਾਲ ਜੋੜਿਆ। ਹੁਣ ਜਦੋਂ ਮੈਨੂੰ ਅਕਾਲ ਪੁਰਖੁਨੇ ਮਿਲ ਪਿਆ, ਤਾਂ ਮੈਨੂੰ ਸਮਝ ਆ ਗਈ ਕਿ ਉਹ ਅਕਾਲ ਪੁਰਖੁਨੇ ਸਾਰੇ ਜਗਤ ਵਿਚ ਵਿਆਪਕ ਹੈ, ਤੇ ਸਭ ਥਾਂ ਉਸ ਦਾ ਹੀ ਹੁਕਮੁ ਚਲਦਾ ਹੈ। ਸਬਦ ਗੁਰੂ ਦੁਆਰਾ ਸੋਝੀ ਆਉਂਣ ਨਾਲ ਮੈਨੂੰ ਪਤਾ ਲਗ ਗਿਆ ਹੈ, ਕਿ ਮੇਰੀ ਹਸਤੀ ਤਾਂ ਕੁਝ ਵੀ ਨਹੀਂ, ਇਹ ਸਭ ਕੁਝ ਅਕਾਲ ਪੁਰਖੁਨੇ ਆਪ ਹੀ ਕਰਵਾਉਂਣ ਵਾਲਾ ਹੈ।

ਆਸਾ ਮਹਲਾ ੧ ॥ ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥ ਬੇਲੁ ਦੇਖਿ ਮਨਿ ਅਨਦੁ ਭਇਆ
ਸਹੁ ਵੀਆਹਣ ਆਇਆ ॥੧॥ ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ ਰਹਾਊ ॥
ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥ ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ
ਮਾਨਿਆ ॥੨॥ (੩੫੧)

ਅਨੰਦ ਕਾਰਜ ਦੇ ਬਾਅਦ ਅਕਸਰ ਹੇਠ ਲਿਖਿਆ ਸਬਦ ਪੜ੍ਹਿਆ ਜਾਂਦਾ ਹੈ। ਸਬਦ ਅਨੁਸਾਰ ਵੀਆਹ ਭਾਵ, ਅਕਾਲ ਪੁਰਖੁ

दा मिलाप है, परंतु असां इस सबद नੂँ दੁनिआਵੀ ਪਤੀ ਨਾਲ ਜੋੜ ਦਿੱਤਾ ਹੈ। ਸਬਦ ਦੇ ਅਰਥ ਸਪੱਸ਼ਟ ਹਨ ਕਿ, ਹੇ ਮੇਰੇ ਪਿਤਾ! ਅਕਾਲ ਪੁਰਖੁ ਪਤੀ ਨਾਲ ਮੇਰਾ ਵਿਆਹ ਹੋ ਗਿਆ ਹੈ, ਗੁਰੂ ਦੀ ਸਰਨ ਪੈ ਕੇ ਮੈਨੂੰ ਅਕਾਲ ਪੁਰਖੁ ਮਿਲ ਗਿਆ ਹੈ। ਗੁਰੂ ਦੇ ਬਖ਼ਸ਼ੇ ਹੋਏ ਗਿਆਨ ਨਾਲ ਮੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਹੈ, ਤੇ ਅੰਦਰ ਗਿਆਨ ਦਾ ਚਾਨਣ ਹੀ ਚਾਨਣ ਹੋ ਗਿਆ ਹੈ। ਗੁਰਬਾਣੀ ਦੇ ਚਾਨਣ ਨਾਲ ਮੇਰੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਗਿਆ ਹੈ ਤੇ ਮੈਨੂੰ ਅਕਾਲ ਪੁਰਖੁ ਦਾ ਨਾਮੁ ਰੂਪੀ ਕੀਮਤੀ ਰਤਨ ਲੱਭ ਪਿਆ ਹੈ। ਗੁਰਬਾਣੀ ਦੇ ਗਿਆਨ ਨਾਲ ਮੇਰਾ ਹਉਮੈ ਦਾ ਰੋਗ ਦੂਰ ਹੋ ਗਿਆ ਹੈ, ਆਪਾ ਭਾਵ ਖਤਮ ਹੋ ਗਿਆ ਹੈ, ਤੇ ਹਉਮੈ ਕਰਕੇ ਹੋਣ ਵਾਲਾ ਦੁੱਖ ਸਮਾਪਤ ਹੋ ਗਿਆ ਹੈ। ਗੁਰੂ ਦੀ ਸਰਨ ਧਿਆਂ ਮੈਨੂੰ ਉਹ ਅਕਾਲ ਪੁਰਖੁ ਪਤੀ ਦੇ ਰੂਪ ਵਿਚ ਮਿਲ ਗਿਆ, ਜਿਸ ਦੀ ਹਸਤੀ ਤੇ ਕਾਲ ਕੋਈ ਅਸਰ ਨਹੀਂ ਹੁੰਦਾ, ਜਿਹੜਾ ਕਦੇ ਨਾਸ ਨਹੀਂ ਹੁੰਦਾ, ਨਾ ਹੀ ਕਦੇ ਮਰਦਾ ਹੈ, ਤੇ ਨਾ ਜੰਮਣ ਮਰਨ ਦੇ ਚੱਕਰਾਂ ਵਿਚ ਪੈਂਦਾ ਹੈ।

ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ ॥ ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡ ਬਲਾਇਆ ॥ ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ ॥ ਹਉਮੈ ਰੋਗ ਗਇਆ ਦੁਖੁ ਲਾਧਾ ਆਪੁ ਆਪੈ ਗੁਰਮਤਿ ਖਾਧਾ ॥ ਅਕਾਲ ਮੁਰਤਿ ਵਰੁ ਪਾਇਆ ਅਥਿਨਾਸੀ ਨਾ ਕਦੇ ਮਰੈ ਨ ਜਾਇਆ ॥ ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ ॥੨॥ (੨੮, ੨੯)

ਗੁਰੂ ਸਾਹਿਬ ਤਾਂ ਇਸ ਸਬਦ ਵਿਚ, ਉਸ ਅਕਾਲ ਪੁਰਖੁ ਨਾਲ ਜੀਵ ਇਸਤ੍ਰੀ ਦੇ ਵੀਆਹ ਦਾ ਜਿਕਰ ਕਰ ਰਹੇ ਹਨ, ਪਰ ਅਸੀਂ ਆਪਣੀ ਰਵਾਇਤ ਨੂਂ ਸਹੀ ਸਾਬਤ ਕਰਨ ਲਈ ਕਿਸੇ ਹੋਰ ਪਾਰੇ ਜੋੜ ਰਹੇ ਹਾਂ। ਇਸ ਅਗਿਆਨਤਾ ਦਾ ਕਾਰਨ ਸਿਰਫ ਇਹੀ ਹੈ ਕਿ ਅਸੀਂ ਗੁਰਬਾਣੀ ਤੋਂ ਬਹੁਤ ਦੂਰ ਹੋ ਗਏ ਹਾਂ, ਅਤੇ ਆਪਣੀ ਮਨਮਤਿ, ਰਵਾਇਤਾਂ, ਵਿਖਾਵਾ ਤੇ ਲਾਲਚ ਦੇ ਗੁਲਾਮ ਬਣ ਗਏ ਹਾਂ। ਕੀ ਅਸਾਂ ਕਦੇ ਵੀਜ਼ਾਰਿਆ ਹੈ ਕਿ ਅੱਜਕਲ ਮਾਤਾ ਪਿਤਾ ਆਪਣੀ ਲੜਕੀ ਨੂੰ ਕਿਹੜਾ ਦਾਜ਼ ਦਿੰਦੇ ਹਨ? ਤੇ ਗੁਰੂ ਸਾਹਿਬ ਸਾਨੂੰ ਕਿਹੜਾ ਦਾਜ਼ ਦੇਣ ਦੀ ਸਿਖਿਆ ਦਿੰਦੇ ਹਨ? ਲੜਕੇ ਵਾਲਿਆਂ ਨੂੰ ਸਕੂਟਰਾਂ ਕਾਰਾਂ ਦੀ ਬਜਾਏ, ਕਿਹੜੇ ਦਾਜ਼ ਵਾਲੀ ਧੀ ਲੈਣੀ ਚਾਹੀਦੀ ਹੈ? ਹੇਠ ਲਿਖੇ ਸਬਦ ਵਿਚ ਤਾਂ ਜੀਵ ਇਸਤ੍ਰੀ ਅਕਾਲ ਪੁਰਖੁ ਦੇ ਨਾਮੁ ਦਾ ਦਾਜ਼ ਮੰਗਦੀ ਹੈ। ਮੈਨੂੰ ਹਰੀ ਦਾ ਨਾਮੁ ਹੀ ਕੱਪੜਿਆਂ ਵਿਚ ਦੇ ਤਾਂ ਜੋ ਮੇਰੇ ਵਿਕਾਰ ਢੱਕੇ ਜਾਣ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਉਸਤਤ ਕਰਨ ਦੀ ਜਾਚ ਸਿਖਾ, ਤਾਂ ਜੋ ਅਕਾਲ ਪੁਰਖੁ ਦੇ ਗੁਣ ਮੇਰੇ ਅੰਦਰ ਵਸ ਜਾਣ ਤੇ ਮੇਰਾ ਜੀਵਨ ਸਫਲ ਹੋ ਸਕੇ। ਅਕਾਲ ਪੁਰਖੁ ਦੀ ਭਗਤੀ ਨਾਲ ਹੀ ਵਿਆਹ ਦਾ ਇਹ ਕਾਰਜ ਸੁਖਦਾਈ ਬਣਦਾ ਹੈ, ਪਰ ਇਹ ਦਾਜ਼ ਜੀਵ ਇਸਤ੍ਰੀ ਨੂੰ ਸਿਰਫ ਸਤਿਗੁਰੂ ਦੁਆਰਾ ਹੀ ਮਿਲ ਸਕਦਾ ਹੈ। ਸਤਿਗੁਰੂ ਦੀ ਸੱਚੀ ਬਾਣੀ ਦੇ ਦਾਜ਼ ਨਾਲ ਜੀਵ ਇਸਤ੍ਰੀ ਦੀ ਸੋਭਾ, ਉਸ ਦੇ ਪਰਿਵਾਰ, ਸ਼ਹਿਰ, ਪ੍ਰਾਂਤ, ਦੇਸ ਤੇ, ਸਾਰੇ ਸੰਸਾਰ ਵਿਚ ਹੋ ਜਾਂਦੀ ਹੈ। ਗੁਰਬਾਣੀ ਦਾ ਦਾਜ਼ ਅਜੇਹਾ ਹੈ, ਕਿ ਇਸ ਦੀ ਕੋਈ ਹੋਰ ਦਾਜ਼ ਬਰਾਬਰੀ ਨਹੀਂ ਕਰ ਸਕਦਾ। ਪਰ ਇਸ ਦੇ ਉਲਟ, ਜੋ ਦਾਜ਼ ਅਸੀਂ ਅੱਜਕਲ ਦਿੰਦੇ ਹਾਂ, ਜਿਸ ਦਾਜ਼ ਦਾ ਮਨ ਦੇ ਪਿੱਛੇ ਤੁਰਨ ਵਾਲੇ ਹੰਕਾਰੀ ਬੰਦੇ, ਸਾਰਿਆਂ ਦੇ ਸਾਹਮਣੇ ਖੋਲ ਕੇ ਵਿਖਾਵਾ ਕਰਦੇ ਹਨ, ਉਹ ਝੂਠਾ ਹੈ, ਹੰਕਾਰ ਪੇਦਾ ਕਰਨ ਵਾਲਾ ਹੈ, ਕੱਚ ਸਮਾਨ ਹੈ, ਤੇ ਨਿਰਾ ਵਿਖਾਵਾ ਹੀ ਹੈ। ਇਸ ਤਰ੍ਹਾਂ ਦਾ ਦਾਜ਼ ਅੱਜਕਲ ਪਰਿਵਾਰਾਂ ਵਿਚ ਬਿਖੇੜੇ ਦਾ ਕਾਰਨ ਬਣ ਗਿਆ ਹੈ, ਲਾਲਚ ਕਰਕੇ ਤਲਾਕ ਹੋ ਰਹੇ ਹਨ, ਕਈ ਧੀਆਂ ਨੂੰ ਸਾਡਿਆ ਜਾ ਰਿਹਾ ਹੈ, ਤੇ ਜਨਮ ਲੈਣ ਤੋਂ ਪਹਿਲਾਂ ਹੀ ਬੱਚੀਆਂ ਨੂੰ ਗਰਬ ਵਿਚ ਮਾਰਿਆ ਜਾ ਰਿਹਾ ਹੈ। ਗੁਰੂ ਸਾਹਿਬ ਤਾਂ ਸਾਨੂੰ ਅਕਾਲ ਪੁਰਖੁ ਦੇ ਨਾਮੁ ਦਾ ਦਾਨ ਮੰਗਣ ਤੇ ਦੇਣ ਲਈ ਸਮਝਾਉਂਦੇ ਹਨ, ਪਰ ਅਸੀਂ ਕੀ ਮੰਗਦੇ ਹਾਂ? ਅੱਜਕਲ ਗੁਰਦੁਆਰਾ ਸਾਹਿਬਾਂ ਵਿਚ ਹੋ ਰਹੀਆਂ ਅਰਦਾਸਾਂ ਵਿਚ ਪਦਾਰਥਾਂ, ਨੌਕਰੀਆਂ, ਪੁੱਤਰਾਂ, ਆਦਿ ਦੀਆਂ ਮੰਗਾਂ ਤਾਂ ਬਹੁਤ ਹੁੰਦੀਆਂ ਹਨ, ਪਰ ਵਿਰਲਾ ਹੀ ਕਿ ਕੋਈ ਗੁਰਬਾਣੀ ਅਨੁਸਾਰ ਦਿੱਤੀ ਗਈ ਮਤ ਮੰਗਦਾ ਹੈ। ਇਹ ਹੁਣ ਸਾਡੇ ਤੇ ਨਿਰਭਰ ਕਰਦਾ ਹੈ, ਕਿ ਅਸੀਂ ਗੁਰੂ ਸਾਹਿਬ ਦੀ ਗੁਰਬਾਣੀ ਦੁਆਰਾ ਦਿੱਤੀ ਗਈ ਮਤ ਲਈ ਬੇਨਤੀ ਕਰਦੇ ਹਾਂ, ਕਿ ਆਪਣੀ ਮਨਮਤਿ, ਵਿਖਾਵੇ ਤੇ ਲੋਭ ਤੇ ਅੜੇ ਰਹਿੰਦੇ ਹਾਂ।

ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੇ ॥ ਹਰਿ ਕਪੜੇ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਜੇ ॥ ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥ ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥ ਹੋਰਿ ਮਨਮੁਖ ਦਾਜੁ ਜਿ ਰਖਿ ਦਿਖਲਹਿ ਸੁ ਕੁੜੁ ਅਹੰਕਾਰੁ ਕਚੁ ਪਾਜੇ ॥ ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੇ ॥੪॥ (੨੮-੨੯)

ਕਿਉਂਕਿ ਉਪਰ ਲਿਖਿਆ ਸਬਦ ਸਾਨੂੰ ਦੁਨਿਆਵੀ ਦਾਜ਼ ਲੈਣ ਤੋਂ ਮਨਾਂ ਕਰਦਾ ਹੈ, ਇਸ ਲਈ ਅੱਜਕਲ ਕੋਈ ਵਿਰਲਾ ਰਾਗੀ ਹੀ ਇਸ ਸਬਦ ਨੂੰ ਅਨੰਦ ਕਾਰਜ ਦੀ ਰਸਮ ਸਮੇਂ ਗਾਇਨ ਕਰਦਾ ਹੈ। ਲਾਲਚ ਤੇ ਸ਼ਰਾਬ ਵਿਚ ਡੱਬੇ ਲੋਕਾਂ ਦਾ ਬੁਰਾ ਹਾਲ ਤਾਂ ਹੈ ਹੀ, ਅੱਜਕਲ ਜਿਆਦਾ ਤਰ ਰਾਗੀਆਂ ਤੇ ਗਰੰਥੀਆਂ ਦਾ ਧਿਆਨ ਵੀ ਆਪਣੇ ਨੋਟਾਂ ਵੱਲ ਹੀ ਹੁੰਦਾ ਹੈ। ਪਰਿਵਾਰ ਟੁਟਣ ਜਾਂ ਜੁੜਨ, ਉਨ੍ਹਾਂ ਨੂੰ ਕੋਈ ਵਾਸਤਾ ਨਹੀਂ। ਪ੍ਰਬੰਧਕਾਂ ਦੇ ਦਬਾਅ, ਲੋਕਾਂ ਦੀ ਅਗਿਆਨਤਾ ਤੇ ਰੁਜ਼ਗਾਰ ਦੀ ਮਜ਼ਬੂਰੀ ਕਰਕੇ, ਜੇ ਕਰ ਉਹ ਕੁਝ ਬੋਲਣਾਂ ਚਾਹੁੰਣ ਤਾਂ ਕੁਝ ਬੋਲ ਵੀ ਨਹੀਂ ਸਕਦੇ। ਪਰਿਵਾਰ ਤਾਂ ਹੀ ਸੁਖੀ ਹੋ ਸਕਦੇ ਹਨ, ਕੇ ਕਰ ਲੜਕਾ ਤੇ ਲੜਕੀ ਦੋਵੇਂ ਅਕਾਲ ਪੁਰਖੁ ਨੂੰ ਆਪਣਾ ਪਤੀ ਬਣਾਉਂਣਾ। ਗੁਰਬਾਣੀ ਅਨੁਸਾਰ ਇਸ ਸੰਸਾਰ ਵਿਚ ਪਤੀ ਜਾਂ ਪੁਰਖੁ ਸਿਰਫ ਇੱਕੋ ਇਕ ਅਕਾਲ ਪੁਰਖੁ ਹੀ ਹੈ, ਹੋਰ ਸਾਰੀ ਸ਼੍ਰੀਸ਼ਟੀ, ਉਸ ਦੀਆਂ ਇਸਤ੍ਰੀਆਂ ਹਨ। ਅਕਾਲ ਪੁਰਖੁ ਪਤੀ ਸਾਰੇ ਸਰੀਰਾਂ ਨੂੰ ਭੋਗਦਾ ਹੈ, ਭਾਵ, ਉਹ ਸਾਰੇ ਸਰੀਰਾਂ ਵਿਚ ਵਿਆਪਕ ਹੈ ਤੇ ਨਿਰਲੇਪ ਹੈ। ਦੁਨਿਆਵੀ ਸੋਚ ਕਰਕੇ ਆਮ ਲੋਕਾਂ ਨੂੰ ਅਲੱਖ ਅਕਾਲ ਪੁਰਖੁ ਬਾਰੇ ਸਮਝ ਨਹੀਂ ਪੈਂਦੀ। ਜਿਸ ਮਨੁੱਖ ਨੂੰ ਪੂਰੇ ਸਤਿਗੁਰੂ ਨੇ ਅਕਾਲ ਪੁਰਖੁ ਦਾ ਦਰਸ਼ਨ ਕਰਾ ਦਿੱਤਾ, ਉਸ ਨੂੰ ਸਤਿਗੁਰੂ ਦੇ ਸਬਦ ਦੁਆਰਾ ਸੋਝੀ ਆ ਜਾਂਦੀ ਹੈ, ਉਸ ਮਨੁੱਖ ਦਾ ਹੰਕਾਰ ਦੂਰ ਹੋ ਜਾਂਦਾ ਹੈ, ਤੇ ਸੱਚੀ ਬਾਣੀ ਦੁਆਰਾ ਹਿਰਦੇ ਅੰਦਰ ਨਾਮੁ ਦਾ ਵਾਸਾ ਹੋ ਜਾਂਦਾ ਹੈ।

ਮਃ ੩ ॥ ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ ॥

ਪੁਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ ॥ (੮੯-੯੦)

ਹੋਰਨਾਂ ਧਰਮਾਂ ਵਿਚ ਲੜਕੀ ਦੀਆਂ ਲਾਵਾਂ ਲੜਕੇ ਨਾਲ ਹੁੰਦੀਆਂ ਹਨ। ਗੁਰਬਾਣੀ ਅਨੁਸਾਰ ਦੋਵੇਂ ਲੜਕਾ ਤੇ ਲੜਕੀ ਇਸਤ੍ਰੀਆਂ ਹਨ ਤੇ ਅਕਾਲ ਪੁਰਖੁ ਪਤੀ ਹੈ। ਇਸ ਲਈ ਸਿੱਖ ਧਰਮ ਅਨੁਸਾਰ ਗੁਰੂ ਗਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਲੜਕੇ ਦੀਆਂ ਲਾਵਾਂ ਵੀ ਅਕਾਲ ਪੁਰਖੁ ਨਾਲ ਹੁੰਦੀਆਂ ਹਨ ਤੇ ਲੜਕੀ ਦੀਆਂ ਲਾਵਾਂ ਵੀ ਅਕਾਲ ਪੁਰਖੁ ਨਾਲ ਹੀ ਹੁੰਦੀਆਂ ਹਨ। ਹੁਣ ਸਵਾਲ ਪੈਦਾ ਹੁੰਦਾ ਹੈ, ਫਿਰ ਉਹ ਦੁਨਿਆਵੀ ਜੀਵਨ ਵਿਚ ਪਤੀ ਪਤਨੀ ਕਿਸ ਤਰ੍ਹਾਂ ਹੋਏ। ਇਸ ਦਾ ਉੱਤਰ ਹੇਠ ਲਿਖੇ ਸਬਦ ਵਿਚ ਹੈ। ਗੁਰਬਾਣੀ ਅਨੁਸਾਰ ਅਸਲੀ ਪਤੀ ਅਤੇ ਪਤਨੀ ਦੀ ਪ੍ਰੀਤਾਸ਼ਾ ਹੈ।

ਮ: ੩ // ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੁਰਤੀ ਧਨ ਪਿਰੁ ਕਹੀਐ ਸੋਇ ॥ ੩॥ (੨੮)

ਸਿਰਫ਼ ਸਰੀਰਕ ਤੌਰ ਤੇ ਰਲ ਕੇ ਰਹਿਣ ਤੇ ਬਹਿਣ ਵਾਲੇ ਮਰਦ ਔਰਤ ਨੂੰ ਅਸਲੀ ਪਤੀ ਪਤਨੀ ਨਹੀਂ ਆਖਿਆ ਜਾ ਸਕਦਾ ਹੈ। ਅਸਲੀ ਪਤੀ ਪਤਨੀ ਉਹ ਹਨ, ਜਿਹੜੇ ਭਾਵੇਂ ਸਰੀਰਕ ਤੌਰ ਤੇ ਦੋ ਸਰੀਰ ਹਨ, ਪਰ ਇਕ ਜੋਤਿ ਹਨ। ਉਨ੍ਹਾਂ ਦੋਹਾਂ ਦੇ ਜਿਸਮਾਂ ਵਿਚ ਇੱਕੋ ਗਿਆਨ ਦਾ ਵਾਸਾ ਹੈ, ਇੱਕੋ ਅਕਾਲ ਪੁਰਖੁ ਦਾ ਵਾਸਾ ਹੈ, ਵਿਚਾਰਧਾਰਾ ਇੱਕ ਹੈ, ਸੋਚ ਇੱਕ ਹੈ, ਧਰਮ ਇੱਕ ਹੈ, ਅਸੂਲ ਇੱਕ ਹੈ, ਨਿਯਮ ਇੱਕ ਹੈ। ਸਾਰੀ ਦੁਨੀਆ ਦੇ ਦੇਸ਼ਾਂ, ਪ੍ਰਾਂਤਾਂ ਤੇ ਲੋਕਾਂ ਦੇ ਕਾਨੂੰਨ, ਅਸੂਲ ਤੇ ਵੀਚਾਰ ਵੱਖਰੇ ਵੱਖਰੇ ਹਨ, ਜਿਨ੍ਹਾਂ ਕਰਕੇ ਅੱਜਕਲ ਲੜਾਈ ਝਗੜੇ ਤੇ ਬਿਖੇੜੇ ਹੋ ਰਹੇ ਹਨ। ਸਿਰਫ਼ ਇੱਕ ਅਕਾਲ ਪੁਰਖੁ ਹੀ ਹੈ, ਜਿਸ ਦਾ ਕਾਨੂੰਨ ਸਾਰੀ ਸੁਸ਼ਟੀ ਵਿਚ ਤੇ ਸਾਰਿਆਂ ਲਈ ਇੱਕੋ ਜਿਹਾ ਹੈ। ਜੇ ਕਰ ਧਰਮ, ਕਾਨੂੰਨ, ਅਸੂਲ, ਸੋਚ ਤੇ ਵਿਚਾਰਧਾਰਾ ਇੱਕ ਹੈ, ਤਾਂ ਆਪਸ ਵਿਚ ਕੋਈ ਭੇਦ ਭਾਵ ਨਹੀਂ, ਕੋਈ ਝਗੜਾ ਨਹੀਂ, ਕੋਈ ਵੱਡਾ ਛੋਟਾ ਨਹੀਂ। ਸਿਰਫ਼ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿਚ, “ੴ ਸਤਿ ਨਾਮੁ ਕਰਤਾ
ਪੁਰਖੁ ਨਿਰਭਉ ਨਿਰਵੈਤੁ ਅਕਾਲ ਮੁਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ” ਤੋਂ ਲੈ ਕੇ “ਮੰਦਾਵਣੀ ਮਹਲਾ ੫” ਤੱਕ ਵਿਚਾਰ ਧਾਰਾ ਇੱਕ ਹੈ। “ਇਕਾ ਬਾਣੀ ਇਕੁ ਗੁਰੂ ਇੱਕੋ ਸਬਦੁ ਵੀਚਾਰਿ ॥ (੬੪੬)” । ਹੁਣ ਜਦੋਂ, ਇਹ ਦੋਵੇਂ ਸਰੀਰ ਪਤੀ ਪਤਨੀ ਦੇ ਤੌਰ ਤੇ, ਇਕ ਵਿਚਾਰਧਾਰਾ ਨਾਲ ਸਮਾਜ ਵਿਚ ਵਿਚਰਦੇ ਹਨ, ਤਾਂ ਇਕ ਸਫਲ ਪਰਿਵਾਰ ਪੈਦਾ ਹੁੰਦਾ ਹੈ, ਜੋ ਕਿ ਆਪਣੇ ਆਪ ਅਨੰਦ ਦੀ ਅਵਸਥਾ ਵੱਲ ਲੈ ਜਾਂਦਾ ਹੈ।

ਗੁਰਬਾਣੀ ਵਿਚ ਅੰਕਿਤ ਚਾਰ ਲਾਵਾਂ ਦਾ ਮੰਤਵ, ਜੀਵ ਇਸਤ੍ਰੀ ਦਾ ਕਦੇ ਨਾ ਨਾਸ ਹੋਣ ਵਾਲੇ ਇਕ ਅਕਾਲ ਪੁਰਖੁ ਦਾ ਮਿਲਾਪ ਹੈ। ਇਹ ਚਾਰੇ ਲਾਵਾਂ ਜੀਵ ਇਸਤ੍ਰੀ ਦੀਆਂ ਵੱਖ ਵੱਖ ਅਵਸਥਾਵਾਂ ਬਿਆਨ ਕਰਦੀਆਂ ਹੈ, ਜਿਨ੍ਹਾਂ ਵਿਚੋਂ ਉਸ ਨੇ ਪਾਰ ਲੰਘਣਾ ਹੈ।

ਇਹ ਚਾਰੇ ਲਾਵਾਂ ਜੀਵ ਦੀ ਉਹੀ ਅਵਸਥਾਵਾਂ ਬਿਆਨ ਕਰਦੀਆਂ ਹਨ, ਜਿਨ੍ਹਾਂ ਦਾ ਜਿਕਰ ਜਪੁਜੀ ਸਾਹਿਬ ਵਿਚ ਪੰਜ ਖੰਡਾਂ ਦੇ ਰੂਪ ਵਿਚ ਕੀਤਾ ਗਿਆ ਹੈ। ਜਪੁਜੀ ਸਾਹਿਬ ਦੀਆਂ ਵੀ ਚਾਰ ਪੌੜੀਆਂ ਹਨ, (੩੪ ਤੋਂ ੩੨) ਤੇ ਲਾਵਾਂ ਦੇ ਵੀ ਚਾਰ ਸਬਦ ਹਨ। **ਪਹਿਲੜੀ ਲਾਵ ਧਰਮ ਖੰਡ** (੩੪) ਦੀ ਅਵਸਥਾ ਬਿਆਨ ਕਰਦੀ ਹੈ, **ਦੂਜੜੀ ਲਾਵ ਗਿਆਨ ਖੰਡ** (੩੫) ਦੀ, **ਤੀਜੜੀ ਲਾਵ ਸਰਮ ਖੰਡ** (੩੬) ਦੀ ਅਤੇ **ਚਉਥੜੀ ਲਾਵ ਕਰਮ ਖੰਡ** (੩੭) ਬਾਰੇ ਬਿਆਨ ਕਰਦੀ ਹੈ।

ਜਿਸ ਤਰ੍ਹਾਂ ਧਰਮ ਖੰਡ ਦੀ ਅਵਸਥਾ ਜੀਵ ਦਾ ਅਕਾਲ ਪੁਰਖੁ ਦੇ ਮਿਲਾਪ ਲਈ ਪਹਿਲਾ ਕਦਮ ਹੈ, ਇਸੇ ਤਰ੍ਹਾਂ ਪਹਿਲੀ ਲਾਵ ਵਿਚ “ਅਰੰਭ ਕਾਜੁ ਰਚਾਇਆ” ਦਾ ਜਿਕਰ ਹੈ।

ਪਹਿਲੀ ਲਾਵ ਵਿਚ ਸਤਿਗੁਰੂ ਨੇ ਸਿੱਖ ਨੂੰ ਅਕਾਲ ਪੁਰਖੁ ਦੇ ਨਾਮੁ ਜਪਣ ਦੇ ਆਹਰ ਵਿਚ ਰੁੱਝਣ ਦਾ ਨੇਕ ਕੰਮ ਦਿੜ੍ਹ ਕਰਾਇਆ ਹੈ। ਅਕਾਲ ਪੁਰਖੁ ਦਾ ਨਾਮੁ ਜਪਣਾਂ ਹੀ ਅਕਾਲ ਪੁਰਖੁ (ਪਤੀ) ਨਾਲ ਜੀਵ ਇਸਤ੍ਰੀ ਦੇ ਵਿਆਹ ਦੀ ਪਹਿਲੀ ਲਾਵ ਹੈ। ਗੁਰੂ ਸਾਹਿਬਾਂ ਦੀ ਬਾਣੀ ਹੀ, ਸਿੱਖ ਵਾਸਤੇ ਅਕਾਲ ਪੁਰਖੁ ਦਾ ਗਿਆਨ ਹੈ। ਇਸ ਲਈ ਗੁਰਬਾਣੀ ਦੀ ਸਹਾਇਤਾ ਨਾਲ ਅਕਾਲ ਪੁਰਖੁ ਦਾ ਨਾਮੁ ਯਾਦ ਕਰਨ ਦਾ ਧਰਮ ਆਪਣੇ ਹਿਰਦੇ ਵਿਚ ਪੱਕਾ ਕਰੋ, ਗੁਰਬਾਣੀ ਨੂੰ ਹਿਰਦੇ ਵਿਚ ਵਸਾਉਣ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ (“ਦੁਖ ਰੋਗ ਸੰਤਾਪ ਉਤਰੇ ਸਲੀ ਸਚੀ ਬਾਣੀ” (੯੨੨)) ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿਚ ਹਮੇਸ਼ਾਂ ਯਾਦ ਕਰਦੇ ਰਹੋ, ਮਨੁੱਖ ਜੀਵਨ ਦਾ ਇਹ ਧਰਮ, ਆਪਣੇ ਅੰਦਰ ਪੱਕਾ ਕਰ ਲਵੋ, ਗੁਰੂ ਦਾ ਉਪਦੇਸ਼ ਹਮੇਸ਼ਾਂ ਧਿਆਨ ਵਿਚ ਰੱਖੋ। ਸਤਿਗੁਰੂ ਵੱਲੋਂ ਸਿੱਖ ਨੂੰ ਅਕਾਲ ਪੁਰਖੁ ਦਾ ਨਾਮੁ ਯਾਦ ਰੱਖਣ ਦੀ ਹਦਾਇਤ ਹੈ। ਸਾਰੇ ਪਾਪ ਤੇ ਵਿਕਾਰ ਇਸ ਸੱਚੀ ਬਾਣੀ ਨੂੰ ਅਪਨਾਉਣ ਨਾਲ ਦੂਰ ਹੋ ਜਾਂਦੇ ਹਨ, ਇਸ ਲਈ ਪੂਰੇ ਗੁਰੂ ਦੇ ਉਪਦੇਸ਼ ਨੂੰ ਹਰ ਵੇਲੇ ਚੇਤੇ ਰੱਖੋ। ਜਿਸ ਮਨੁੱਖ ਨੂੰ ਆਪਣੇ ਮਨ ਵਿਚ ਅਕਾਲ ਪੁਰਖੁ ਦਾ ਨਾਮੁ ਮਿਠਾ, ਪਿਆਰਾ ਤੇ ਸਵਾਦੀ ਲੱਗਣ ਲੱਗ ਪੈਂਦਾ ਹੈ, ਉਸ ਵੱਡੇ ਭਾਗਾਂ ਵਾਲੇ ਮਨੁੱਖ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ ਤੇ ਉਸ ਨੂੰ ਸਦੀਵੀ ਸੁਖ ਮਿਲ ਜਾਂਦਾ ਹੈ। ਇਸ ਤਰ੍ਹਾਂ ਨਾਮੁ ਜਪਣ ਨਾਲ ਜੀਵ ਇਸਤ੍ਰੀ ਦੇ ਵਿਆਹ ਦੀ ਪਹਿਲੀ ਲਾਵ ਦਾ ਕਾਰਜ ਅਰੰਭ ਹੁੰਦਾ ਹੈ।

ਸੂਹੀ ਮਹਲਾ ੫ // ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦਿੜਾਇਆ ਬਲਿ ਰਾਮ ਜੀਉ ॥ ਬਾਣੀ ਬ੍ਰਹਮਾ ਵੇਦ ਧਰਮ ਦਿੜਹੁ ਪਾਪ

ਤਜਾਇਆ ਬਲਿ ਰਾਮ ਜੀਉ ॥ ਧਰਮੁ ਦਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦਿੜਾਇਆ ॥ ਸਤਿਗੁਰੁ ਗੁਰੂ ਪੂਰਾ ਆਰਾਧੁ

ਸਭਿ ਕਿਲਵਿਖ ਪਾਪ ਗਵਾਇਆ ॥ ਸਹਜ ਅਨੰਦੁ ਹੋਆ ਵਡਭਗੀ ਮਨਿ ਹਰਿ ਹਰਿ ਮੀਠਾ ਲਾਇਆ ॥ ਜਨੁ ਕਰੈ ਨਾਨਕੁ ਲਾਵ

ਪਹਿਲੀ ਅਰੰਭ ਕਾਜੁ ਰਚਾਇਆ ॥੧॥ (੨੨੩)

ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਯਾਦ ਰੱਖਣਾ ਜੀਵ ਇਸਤ੍ਰੀ ਦੇ ਅਕਾਲ ਪੁਰਖੁ ਪਤੀ ਨਾਲ ਵਿਆਹ ਦੀ ਪਹਿਲੀ ਲਾਵ ਹੈ, ਜਿਸ ਸਦਕਾ ਉਹ ਸਹਿਜ ਅਵਸਥਾ ਵੱਲ ਜਾ ਸਕਦਾ ਹੈ। ਜੇ ਕਰ ਅੰਦਰ ਗੁਰਬਾਣੀ ਦਾ ਗਿਆਨ ਨਹੀਂ ਪਹੁੰਚਿਆ ਤਾਂ ਮਨੁੱਖ ਗੁਮਰਾਹ ਵੀ ਹੋ ਸਕਦਾ ਹੈ, ਕਰਮ ਕਾਂਡੀ ਵੀ ਬਣ ਸਕਦਾ ਹੈ। ਗਿਆਨ ਵਿਹੁਣਾ ਮਨੁੱਖ, ਪਹਿਲੜੀ ਲਾਵ ਜਾਂ ਧਰਮ ਖੰਡ ਤੋਂ ਦੁਨਿਆਵੀ ਅਵਸਥਾ ਵੱਲ ਵਾਧਿਸ ਜਾ ਸਕਦਾ ਹੈ। ਅੱਜਕਲ ਜਿਆਦਾ ਤਰ ਲੋਕ, ਇਸ ਅਵਸਥਾ ਵਿਚ ਹੀ ਭਟਕਦੇ ਦਿਸਦੇ ਹਨ, ਕਿਉਂਕਿ ਉਹ ਗੁਰਬਾਣੀ ਦੇ ਸੱਚੇ ਗਿਆਨ ਨੂੰ ਹਿਰਦੇ ਵਿਚ ਨਾ ਵਸਾਉਣ ਕਰਕੇ ਅੱਗੇ ਨਹੀਂ ਵਧ ਸਕਦੇ।

ਅਕਾਲ ਪੁਰਖ ਨੇ ਆਪਣੇ ਅਸੂਲਾਂ ਅਨੁਸਾਰ ਸੂਰਜ, ਚੰਨ ਤੇ ਅਨੇਕਾਂ ਤਾਰੇ ਅਤੇ ਬ੍ਰਹਮੰਡ ਬਣਾਏ ਹਨ, ਜਿਨ੍ਹਾਂ ਕਰਕੇ ਰਾਤਾਂ, ਰੁਤਾਂ, ਬਿਤਾਂ ਅਤੇ ਵਾਰ ਆਦਿ ਬਣਦੇ ਰਹਿੰਦੇ ਹਨ। ਜੀਵਨ ਨੂੰ ਚਲਦਾ ਰਹਿੰਦਾ ਲਈ ਹਵਾ, ਪਾਣੀ, ਅੱਗ ਅਤੇ ਪਾਤਾਲ ਹਨ। ਇਨ੍ਹਾਂ ਸਾਰਿਆਂ ਦੇ ਇਕੱਠ ਵਿਚ ਅਕਾਲ ਪੁਰਖ ਨੇ ਧਰਤੀ ਨੂੰ ਮਨੁੱਖ ਲਈ ਧਰਮ ਕਮਾਣ ਦਾ ਅਸਥਾਨ ਬਣਾਇਆ ਹੈ। ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ ਵੱਸਦੇ ਹਨ, ਜਿਨ੍ਹਾਂ ਦੇ ਅਨੇਕਾਂ ਅਤੇ ਅਨਗਿਣਤ ਨਾਮ ਹਨ। ਇਨ੍ਹਾਂ ਅਨੇਕਾਂ ਜੀਵਾਂ ਦਾ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ, ਅਕਾਲ ਪੁਰਖ ਦੇ ਦਰ ਤੇ ਨਿਬੇੜਾ ਹੁੰਦਾ ਹੈ। ਅਕਾਲ ਪੁਰਖ ਆਪ ਸੱਚਾ ਹੈ, ਤੇ ਉਸ ਦਾ ਦਰਬਾਰ ਵੀ ਸੱਚਾ ਹੈ, ਇਸ ਲਈ ਉਸ ਦੇ ਨਿਆ ਕਰਨ ਵਿਚ ਕੋਈ ਉਕਾਈ ਨਹੀਂ ਹੁੰਦੀ। ਗੁਰਮੁਖ ਜਨ ਅਕਾਲ ਪੁਰਖ ਦੇ ਦਰਬਾਰ ਵਿਚ ਪਰਵਾਨ ਹੋ ਜਾਂਦੇ ਹਨ ਤੇ ਸੋਭਦੇ ਹਨ, ਕਿਉਂਕਿ ਉਨ੍ਹਾਂ ਨੇ ਅਕਾਲ ਪੁਰਖੁ ਦੇ ਹੁਕਮੁ ਨੂੰ ਸ਼ਣਿਆ ਵੀ ਹੈ ਤੇ ਮੰਨਿਆ ਵੀ ਹੈ। ਅਕਾਲ ਪੁਰਖ ਦੀ ਬਖਸ਼ਸ਼ ਅਤੇ ਮਿਹਰ ਦੀ ਨਜ਼ਰ ਨਾਲ ਉਨ੍ਹਾਂ ਗੁਰਮੁਖਾਂ ਦੇ ਮੱਥੇ ਉੱਤੇ ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ। ਇਥੇ ਸੰਸਾਰ ਵਿਚ ਕਿਸੇ ਦਾ ਵੱਡਾ ਜਾਂ ਛੋਟਾ ਅਖਵਾਉਣ ਨਾਲ ਕੋਈ ਫਰਕ ਨਹੀਂ ਪੈਂਦਾ, ਇਨ੍ਹਾਂ ਦੀ ਅਸਲੀਅਤ ਤਾਂ ਅਕਾਲ ਪੁਰਖੁ ਦੇ ਦਰ ਤੇ ਜਾ ਕੇ ਮਾਲੂਮ ਹੁੰਦੀ ਹੈ। ਭਾਵ ਅਕਾਲ ਪੁਰਖੁ ਦੇ ਹੁਕਮੁ ਨੂੰ ਪਛਾਣਿਆ ਹੀ ਸਮਝ ਪੈਂਦੀ ਹੈ, ਕਿ ਅਸਲ ਵਿਚ ਕੌਣ ਪੱਕਾ ਹੈ, ਤੇ ਕੌਣ ਕੱਚਾ ਹੈ।

ਗਰੀ ਰੁਤੀ ਬਿਤੀ ਵਾਰ ॥ ਪਵਣ ਪਾਣੀ ਅਗਤੀ ਪਤਾਲ ॥ ਤਿਸੁ ਵਿਚਿ ਧਰਤੀ ਬਾਪਿ ਰਖੀ ਧਰਮ ਸਾਲ ॥ ਤਿਸੁ ਵਿਚਿ ਜੀਆ ਜੁਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥ ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥ ਤਿਥੈ ਸੋਹਨਿ ਪੰਚ ਪਰਵਾਣੁ ॥ ਨਦਰੀ ਕਰਮੀ ਪਵੈ ਨੀਸਾਣੁ ॥ ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਧੈ ਜਾਇ ॥ ੩੪ ॥ (ਪੰਨਾ ੨)

ਖੰਡੇ ਕੀ ਪਾਹੁਲ ਲੈਣ ਦੀ ਤਰ੍ਹਾਂ, ਪਹਿਲੜੀ ਲਾਵ ਵਿਚ ਵੀ ਗੁਰੂ ਨਾਲ ਪ੍ਰਣ ਕਰਨਾ ਹੈ, ਆਪਣੇ ਆਪ ਨੂੰ ਗੁਰੂ ਅੱਗੇ ਅਰਪਨ ਕਰਨਾ ਹੈ। ਹੁਣ ਜੇ ਕਰ ਗੁਰੂ ਨਾਲ ਪ੍ਰਣ ਹੀ ਨਹੀਂ ਕੀਤਾ, ਖੰਡੇ ਕੀ ਪਾਹੁਲ ਹੀ ਨਹੀਂ ਲਈ, ਗੁਰੂ ਨੂੰ ਆਪਣਾ ਨਹੀਂ ਬਣਾਇਆ, ਆਪਣੇ ਆਪ ਨੂੰ ਗੁਰੂ ਅੱਗੇ ਅਰਪਨ ਨਹੀਂ ਕੀਤਾ ਤਾਂ ਸਾਡੀਆਂ ਅਗਲੀਆਂ ਲਾਂਵਾਂ ਕਿਸ ਤਰ੍ਹਾਂ ਪ੍ਰਵਾਨ ਹੋ ਸਕਦੀਆਂ ਹਨ?

ਸਲੋਕ ਮ: ੫ ॥ ਪਹਿਲਾ ਮਰਣ ਕਬੂਲਿ ਜੀਵਣ ਕੀ ਛੱਡਿ ਆਸ ॥ ਹੋਰੁ ਸਭਨਾ ਕੀ ਰੇਣਕਾ ਤਉ ਆਉ ਹਮਾਰੈ ਪਾਸਿ ॥੧॥ (੧੧੦੨)

ਜੇ ਕਰ ਜੀਵਨ ਦਾ ਸਹੀ ਰਸਤਾ ਪਹਿਚਾਨਣਾ ਹੈ, ਜੀਵਨ ਨੂੰ ਸਫਲ ਕਰਨਾ ਹੈ ਤਾਂ ਅਗਲੀ ਲਾਂਵ ਵੱਲ ਜਾਣ ਦੀ ਤਿਆਰੀ ਕਰਨੀ ਪਵੇਗੀ, ਤੇ ਗਿਆਨ ਖੰਡ ਵਿਚ ਪਰਵੇਸ਼ ਕਰਨਾ ਪਵੇਗਾ। ਗੁਰਬਾਣੀ ਦੇ ਗਿਆਨ ਨੂੰ ਅੰਦਰ ਵਸਾਉਣ ਵਾਸਤੇ ਆਪਣੇ ਆਪ ਨੂੰ ਕੁਰਬਾਨੀ ਲਈ ਤਿਆਰ ਕਰਨਾ ਪਵੇਗਾ। ਉਸ ਵਾਸਤੇ ਆਪਣੇ ਆਪ ਨੂੰ ਗੁਰੂ ਅੱਗੇ ਅਰਪਨ ਕਰਨਾ ਪਵੇਗਾ। ਗੁਰੂ ਸਾਹਿਬ ਦੇ ਦੱਸੇ ਗਏ ਮਾਰਗ ਨੂੰ ਸਮਝਣ ਲਈ ਗੁਰਬਾਣੀ ਨੂੰ ਪੜ੍ਹਨ, ਸੁਣਨਾ ਤੇ ਸਮਝਣਾ ਪਵੇਗਾ ਅਤੇ ਬਿਨਾ ਰੋਕ ਟੋਕ ਜਾਂ ਬਹਾਨੇ ਦੇ ਉਸ ਤੇ ਚਲਣਾ ਪਵੇਗਾ।

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ ੨੦॥ (੧੪੧੨)

ਅਕਾਲ ਪੁਰਖੁ ਨੂੰ ਸਰਬ ਵਿਆਪਕ ਵੇਖਣਾਂ ਹੀ ਜੀਵ ਇਸਤ੍ਰੀ ਦੀ ਦੂਸਰੀ ਲਾਂਵ ਹੈ। ਦੂਸਰੀ ਲਾਂਵ ਵਿਚ ਅਨਹਦ ਸਬਦ ਵਜਾਏ ਦੀ ਪ੍ਰਾਪਤੀ ਹੋਣੀ ਹੈ। ਇਸ ਲਈ ਜੀਵ ਇਸਤ੍ਰੀ ਨੇ ਗੁਰੂ ਦੀ ਸਰਨ ਪੈ ਕੇ, ਅਕਾਲ ਪੁਰਖੁ ਦੀ ਸਿਫਤਿ ਸਾਲਾਹ ਦੇ ਗੀਤ ਗਾਇਨ ਕਰਨੇ ਹਨ ਤਾਂ ਜੋ ਆਪਣੇ ਅੰਦਰੋਂ ਸਬਦ ਦੁਆਰਾ ਹਉਮੈਂ ਦੂਰ ਕਰ ਸਕੇ।

ਦੂਸਰੀ ਲਾਂਵ ਵਿਚ ਜੀਵ ਇਸਤ੍ਰੀ ਦੇ ਅੰਦਰ ਅਕਾਲ ਪੁਰਖੁ ਲਈ ਧੰਨਵਾਦ ਪੈਂਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜੀਵ ਇਸਤ੍ਰੀ ਬੇਨਤੀ ਕਰਦੀ ਹੈ, ਕਿ ਮੈਂ ਤੇਰੇ ਤੋਂ ਸਦਕੇ ਜਾਂਦੀ ਹਾਂ, ਤੂੰ ਆਪਣੀ ਮਿਹਰ ਸਦਕਾ ਇਸ ਜੀਵ ਇਸਤ੍ਰੀ ਨੂੰ ਸਤਿਗੁਰੂ ਮਹਾ ਪੁਰਖ ਨਾਲ ਮਿਲਾ ਦਿਤਾ। ਹੁਣ ਜੀਵ ਇਸਤ੍ਰੀ ਦੇ ਮਨ ਅੰਦਰ ਦੁਨੀਆਵੀ ਡਰ ਨਹੀਂ ਰਹਿੰਦਾ ਹੈ, ਸਤਿਗੁਰੂ ਆਪਣੇ ਸਬਦ ਦੁਆਰਾ ਜੀਵ ਇਸਤ੍ਰੀ ਦੇ ਮਨ ਅੰਦਰੋਂ ਹਉਮੈਂ ਦੀ ਸੈਲ ਦੂਰ ਕਰ ਦਿੰਦਾ ਹੈ। ਜਿਹੜੀ ਜੀਵ ਇਸਤ੍ਰੀ ਹਉਮੈਂ ਦੂਰ ਕਰ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੀ ਹੈ, ਉਸ ਦੇ ਅੰਦਰ ਨਿਰਮਲ ਭਉ ਪੈਦਾ ਹੋ ਜਾਂਦਾ ਹੈ। ਪੁਲੀਸ ਜਾਂ ਦੁਸਮਨ ਦਾ ਡਰ ਜੀਵ ਅੰਦਰ ਸਹਿਮ ਪੈਦਾ ਕਰਦਾ ਹੈ, ਜਿਸ ਤੋਂ ਨਫਰਤ ਪੈਦਾ ਹੁੰਦੀ ਹੈ, ਕਿਉਂਕਿ ਇਹ ਦੁਨੀਆਵੀ ਡਰ ਹੈ। ਲੇਕਿਨ ਮਾਤਾ ਪਿਤਾ ਦਾ ਡਰ ਨਿਰਮਲ ਭਉ ਹੁੰਦਾ ਹੈ, ਇਹ ਬੱਚੇ ਅੰਦਰ ਸਹਿਮ ਨਹੀਂ ਪੈਦਾ ਕਰਦਾ, ਕਿਉਂਕਿ ਉਸ ਦੇ ਅੰਦਰ ਪ੍ਰੇਮ ਵੀ ਛੁਪਿਆ ਹੁੰਦਾ ਹੈ, ਬੱਚੇ ਦੇ ਭਲੇ ਲਈ ਹੁੰਦਾ ਹੈ। ਨਿਰਮਲ ਭਉ ਨਾਲ ਆਪਸੀ ਸਾਂਝ ਪੈਦਾ ਹੁੰਦੀ ਹੈ। ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਨਾਲ ਤੇ ਉਸ ਦੇ ਹੁਕਮੁ ਅਨੁਸਾਰ ਚਲਣ ਨਾਲ, ਜੀਵ ਇਸਤ੍ਰੀ ਦਾ ਅਕਾਲ ਪੁਰਖੁ ਪ੍ਰਤੀ ਨਿਰਮਲ ਭਉ ਪੈਦਾ ਹੁੰਦਾ ਹੈ। ਅਕਾਲ ਪੁਰਖੁ (ਪਤੀ) ਵਾਸਤੇ ਆਦਰ-ਸਤਿਕਾਰ ਪੈਦਾ ਹੁੰਦਾ ਹੈ, ਉਹ ਅਕਾਲ ਪੁਰਖੁ ਨੂੰ ਆਪਣੇ ਅੰਗ ਸੰਗ ਵੱਸਦਾ ਵੇਖਦੀ ਹੈ। ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਇਹ ਸਾਰਾ ਜਗਤ ਅਕਾਲ ਪੁਰਖੁ ਦਾ ਆਪਣਾ ਪਸਾਰਾ ਹੈ, ਤੇ ਉਹ ਮਾਲਕ ਸਭ ਜੀਵਾਂ ਵਿਚ ਆਪ ਵਿਆਪਕ ਹੋ ਕੇ ਵਿਚਰ ਰਿਹਾ ਹੈ। ਜੀਵ ਇਸਤ੍ਰੀ ਨੂੰ ਸਬਦ ਦੁਆਰਾ ਸੋਝੀ ਆ ਜਾਂਦੀ ਹੈ, ਤੇ ਉਸ ਨੂੰ ਆਪਣੇ ਅੰਦਰ ਅਤੇ ਬਾਹਰ, ਸਾਰੇ ਜਗਤ ਵਿਚ, ਸਿਰਫ਼ ਅਕਾਲ ਪੁਰਖੁ ਹੀ ਵੱਸਦਾ ਦਿਖਾਈ ਦਿੰਦਾ ਹੈ। ਸਾਧ ਸੰਗਤਿ ਵਿਚ ਮਿਲ ਬੈਠ ਕੇ ਉਹ ਅਕਾਲ ਪੁਰਖੁ ਦੀ ਸਿਫਤਿ ਸਾਲਾਹ ਦੇ ਗੀਤ ਗਾਉਂਦੀ ਰਹਿੰਦੀ ਹੈ। ਗੁਰੂ ਦੀ ਸਰਨ ਪੈ ਕੇ, ਹਉਮੈਂ ਦੂਰ ਕਰਕੇ, ਅਕਾਲ ਪੁਰਖੁ ਦੀ ਸਿਫਤਿ ਸਾਲਾਹ ਦੀ ਸੱਚੀ ਬਾਣੀ, ਜੀਵ ਇਸਤ੍ਰੀ ਦੇ ਹਿਰਦੇ ਅੰਦਰ ਅਨਹਦ ਸਬਦ ਵਜਾ ਦਿੰਦੀ ਹੈ।

ਹਰਿ ਦੁਜੜੀ ਲਾਵ ਸਤਿਗੁਰੂ ਪੁਰਖੁ ਮਿਲਾਇਆ ਬਲਿ ਰਾਮ ਜੀਉ ॥ ਨਿਰਭਉ ਭੈ ਮਨ ਹੋਇ ਹਉਮੈਂ ਸੈਲੁ ਗਵਾਇਆ ਬਲਿ ਰਾਮ ਜੀਉ ॥ ॥ ਨਿਰਮਲ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥ ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ

ਭਰਪੁਰੇ ॥ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਸਿਲਿ ਹਰਿ ਜਨ ਮੰਗਲ ਗਾਏ ॥ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਸਾਏ ॥੨॥ (੨੨੪)

ਸਤਿਗੁਰ ਦੇ ਸਬਦ ਦੁਆਰਾ ਜੀਵ ਇਸਤ੍ਰੀ ਅਨਹਦ ਨਾਦ ਦੀ ਅਵਸਥਾ ਵੱਲ ਜਾਂਦੀ ਹੈ, ਫਿਰ ਉਸ ਦੇ ਅੰਦਰ ਆਤਮਕ ਗਿਆਨ ਪੈਦਾ ਹੋਣਾਂ ਸ਼ੁਰੂ ਹੋ ਜਾਂਦਾ ਹੈ, ਭਾਵ ਜੀਵ ਇਸਤ੍ਰੀ ਗਿਆਨ ਖੰਡ ਵਿਚ ਪ੍ਰਵੇਸ਼ ਕਰਦੀ ਹੈ। ਅਕਾਲ ਪੁਰਖ ਦੀ ਵਿਸ਼ਾਲਤਾ, ਬੇਅੰਤ ਕੁਦਰਤ ਦੀ ਰਚਨਾਂ ਬਾਰੇ ਸਮਝ ਆ ਜਾਂਦੀ ਹੈ। ਅੱਜ ਦੀ ਸਾਇੰਸ ਵੀ ਗਿਆਨ ਦੀ ਗੱਲ ਕਰਦੀ ਹੈ ਤੇ ਗੁਰਮਤਿ ਵੀ ਗਿਆਨ ਬਾਰੇ ਸਮਝਾਉਂਦੀ ਹੈ। ਫਰਕ ਸਿਰਫ਼ ਇਤਨਾਂ ਹੈ ਕਿ ਸਾਇੰਸ ਪਦਾਰਥ ਤਕ ਸੀਮਿਤ ਹੈ, ਪਰ ਗੁਰਮਤਿ ਦੁਨੀਆ ਵਿਚ ਵਿਚਰਨ ਦੇ ਨਾਲ ਮਨ ਦੇ ਗਿਆਨ ਬਾਰੇ ਵੀ ਸੋਝੀ ਦਿੰਦੀ ਹੈ ਤਾਂ ਜੋ ਜੀਵਨ ਵਿਚ ਖੇੜਾ ਤੇ ਅਨੰਦ ਆ ਸਕੇ।

ਧਰਮ ਖੰਡ ਕਾ ਏਹੋ ਧਰਮ ॥ ਗਿਆਨ ਖੰਡ ਕਾ ਆਖਹੁ ਕਰਮ ॥ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੁ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਤ ਨਰਿੰਦ ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥ ੩੫ ॥ (ਪੰਨਾ ੨-੮)

ਜਦੋਂ ਗੁਰ ਸਬਦ ਦੁਆਰਾ ਜੀਵ ਇਸਤ੍ਰੀ ਨੂੰ ਸੋਝੀ ਆ ਜਾਂਦੀ ਹੈ, ਤਾਂ ਫਿਰ ਉਸ ਦਾ ਇਸ ਅਵਸਥਾ ਤੋਂ ਵਾਪਿਸ, ਮਾਇਆ ਵੱਲ ਜਾਣ ਦਾ ਕਦੀ ਚਿਤ ਨਹੀਂ ਕਰਦਾ। ਅੱਜ ਦੀ ਪਨੀਰੀ ਦਾ ਸਿੱਖੀ ਤੋਂ ਟੁਟਣ ਦਾ ਕਾਰਨ ਇਹੀ ਹੈ ਕਿ ਆਸੀਂ ਧਰਮ ਖੰਡ ਵਿਚ ਤਾਂ ਜਾਂਦੇ ਹਾਂ, ਪਹਿਲੀ ਲਾਂਵ ਵਿਚ ਪ੍ਰਵੇਸ਼ ਤਾਂ ਕਰਦੇ ਹਾਂ, ਪਰ ਸਬਦ ਗੁਰੂ ਦਾ ਗਿਆਨ ਨਹੀਂ ਲੈਂਦੇ, ਦੂਸਰੀ ਲਾਂਵ ਵਿਚ ਪ੍ਰਵੇਸ਼ ਨਹੀਂ ਕਰਦੇ, ਜਿਸ ਕਰਕੇ ਭਟਕ ਜਾਂਦੇ ਹਾਂ। ਡੇਰੇ ਵਾਲਿਆਂ ਨੇ ਆਪਣਾ ਧੰਦਾ ਚਲਾਉਣਾ ਹੁੰਦਾ ਹੈ, ਇਸ ਲਈ ਉਹ ਕਦੇ ਵੀ ਨਹੀਂ ਚਾਹੁੰਦੇ ਕਿ ਸੱਚ ਦਾ ਗਿਆਨ ਮਿਲੇ, ਉਹ ਲੋਕਾਂ ਨੂੰ ਕੱਢੀ ਬਾਣੀ, ਕਰਮਾਤੀ ਕਹਾਣੀਆਂ, ਸਾਜ਼ਾ, ਗੀਤਾਂ, ਦਿਨ ਦਿਹਾਨ, ਮੱਸਿਆ ਸੰਗਰਾਦ ਤੇ ਕਰਮ ਕਾਂਡਾਂ ਵਿਚ ਉਲਝਾਈ ਰੱਖਦੇ ਹਨ, ਤਾਂ ਜੋ ਆਸੀਂ ਅਸਲੀ ਗਿਆਨ ਬਾਰੇ ਨਾ ਤਾਂ ਸੋਚੀਏ ਤੇ ਨਾ ਹੀ ਉਸ ਪਾਸੇ ਵਾਲੇ ਜਾਈਏ। ਬਹੁਤ ਸਾਰੇ ਗੁਰਦੁਆਰਿਆ ਦੇ ਪ੍ਰਬੰਧਕ ਵੀ ਆਪਣੀ ਕੁਰਸੀ ਕਾਇਮ ਰੱਖਣ ਲਈ ਸੰਗਤ ਨੂੰ ਸਬਦ ਗੁਰੂ ਦੇ ਗਿਆਨ ਤੋਂ ਦੂਰ ਹੀ ਰੱਖਦੇ ਹਨ ਤੇ ਰਵਾਇਤਾਂ ਵਿਚ ਉਲਝਾਈ ਰੱਖਦੇ ਹਨ। ਇਹੀ ਕਾਰਨ ਹੈ ਕਿ ਗੁਰਦੁਆਰਾ ਸਾਹਿਬ ਦੇ ਹਾਲ ਵਿਚ ੪੦ ਸਾਲ ਤੋਂ ਘੱਟ ਵਾਲਾ ਕੋਈ ਵਿਰਲਾ ਹੀ ਦਿਖਾਈ ਦਿੰਦਾ ਹੈ। ਜਿਸ ਕਰਕੇ ਅੱਜ ਦੀ ਪਨੀਰੀ ਸਿੱਖੀ ਤੋਂ ਪਤਿਤ ਹੋ ਰਹੀ ਹੈ।

ਜਿਸ ਤਰ੍ਹਾਂ ਮੂੰਹ ਦੇ ਵਿਚ ਮਿਠਾਈ ਆ ਜਾਵੇ ਤਾਂ ਕਿਸੇ ਦਾ ਕਢਣ ਦਾ ਜੀ ਨਹੀਂ ਕਰਦਾ, ਠੀਕ ਇਸੇ ਤਰ੍ਹਾਂ ਜੇ ਕਰ ਮਨ ਅੰਦਰ ਗਿਆਨ ਆ ਜਾਵੇ, ਸੋਝੀ ਆ ਜਾਵੇ ਤਾਂ ਕਿਸੇ ਦਾ ਵਿਕਾਰਾਂ ਵੱਲ ਜਾਣ ਦਾ ਜੀਅ ਨਹੀਂ ਕਰਦਾ। ਇਹੀ ਅਵਸਥਾ ਉਸ ਜੀਵ ਇਸਤ੍ਰੀ ਦੀ ਹੁੰਦੀ ਹੈ, ਜਿਸ ਨੇ ਦੂਜੀ ਲਾਂਵ ਅੰਦਰ ਪ੍ਰਵੇਸ਼ ਕਰ ਲਿਆ ਹੈ, ਫਿਰ ਉਸ ਦੀ ਤੀਬਰ ਇਛਾ ਹੁੰਦੀ ਹੈ ਕਿ ਅਕਾਲ ਪੁਰਖੁ ਦਾ ਮਿਲਾਪ ਹੋ ਜਾਵੇ।

ਦੂਜੀ ਲਾਂਵ ਤੋਂ ਬਾਅਦ ਤਾਂ ਜੀਵ ਇਸਤ੍ਰੀ ਦੇ ਮਨ ਵਿਚ ਇਹੀ ਭਾਵਨਾਂ ਹੁੰਦੀ ਹੈ ਕਿ ਹੇ ਅਕਾਲ ਪੁਰਖੁ ਮੈਂ ਤੈਬੋਂ ਸਦਕੇ ਜਾਂਦੀ ਹਾਂ, ਤੇਰੀ ਮਿਹਰ ਸਦਕਾ ਵੈਰਾਗਵਾਨਾਂ ਦੇ ਮਨ ਵਿਚ ਤੇਰੇ ਮਿਲਾਪ ਲਈ ਚਾਅ ਪੈਦਾ ਹੁੰਦਾ ਹੈ। ਇਹ ਆਤਮਕ ਅਵਸਥਾ ਅਕਾਲ ਪੁਰਖੁ ਨਾਲ ਜੀਵ ਇਸਤ੍ਰੀ ਦੇ ਵਿਆਹ ਦੀ ਤੀਜੀ ਸੋਹਣੀ ਲਾਂਵ ਹੈ। ਜਿਨ੍ਹਾਂ ਵੱਡੇ ਭਾਗਾਂ ਵਾਲਿਆ ਨੂੰ ਗੁਰਮੁਖਾਂ ਦੀ ਸੰਗਤ ਨਾਲ ਅਕਾਲ ਪੁਰਖੁ ਦਾ ਮਿਲਾਪ ਹਾਸਲ ਹੁੰਦਾ ਹੈ, ਉਹ ਮਨੁੱਖ ਮੂੰਹ ਨਾਲ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਉਚਾਰਦੇ ਰਹਿੰਦੇ ਹਨ, ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿੰਦੇ ਹਨ, ਇਸ ਤਰ੍ਹਾਂ ਕਰਨ ਨਾਲ ਉਹ ਮਨੁੱਖ, ਨਿਰਮਲ ਅਕਾਲ ਪੁਰਖੁ ਨੂੰ, ਭਾਵ ਉਹ ਅਕਾਲ ਪੁਰਖੁ ਜਿਸ ਦੇ ਅੰਦਰ ਕੋਈ ਮੈਲ ਨਹੀਂ, ਦਾ ਮਿਲਾਪ ਪ੍ਰਾਪਤ ਕਰ ਲੈਂਦੇ ਹਨ। ਵੱਡੇ ਭਾਗਾਂ ਵਾਲੇ ਮਨੁੱਖ ਹੀ ਗੁਰਮੁਖਾਂ ਦੀ ਸੰਗਤ ਨਾਲ ਅਕਾਲ ਪੁਰਖੁ ਦਾ ਮਿਲਾਪ ਪ੍ਰਾਪਤ ਕਰਦੇ ਹਨ, ਇਸ ਲਈ ਉਸ ਅਕੱਥ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿਣਾ ਚਾਹੀਦਾ ਹੈ। ਜਿਹੜਾ ਮਨੁੱਖ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਰਹਿੰਦਾ ਹੈ, ਉਸ ਦੇ ਹਿਰਦੇ ਵਿਚ ਸਦਾ ਟਿਕੀ ਰਹਿਣ ਵਾਲੀ ਅਕਾਲ ਪੁਰਖੁ ਦੇ ਪ੍ਰੇਮ ਦੀ ਧੁੰਨ ਪੈਦਾ ਹੁੰਦੀ ਰਹਿੰਦੀ ਹੈ। ਅਕਾਲ ਪੁਰਖੁ ਦਾ ਨਾਮੁ ਤਾਂ ਹੀ ਜਪਿਆ ਜਾ ਸਕਦਾ ਹੈ, ਜੇ ਕਰ ਮੱਥੇ ਉੱਤੇ ਚੰਗੇ ਭਗ ਲਿਖੇ ਹੋਣ, ਅਕਾਲ ਪੁਰਖੁ ਦੀ ਮਿਹਰ ਹੋ ਜਾਵੇ। ਗੁਰੂ ਸਾਹਿਬ ਸਾਨੂੰ ਇਹੀ ਸਮਝਾ ਰਹੇ ਹਨ ਕਿ ਜੀਵ ਇਸਤ੍ਰੀ ਦੇ ਵਿਆਹ ਦੀ ਤੀਜੀ ਲਾਂਵ ਸਮੇਂ ਉਸ ਦੇ ਮਨ ਵਿਚ ਅਕਾਲ ਪੁਰਖੁ ਦੇ ਮਿਲਾਪ ਲਈ ਤੀਬਰ ਇਛਾ ਪੈਦਾ ਹੋ ਜਾਂਦੀ ਹੈ।

ਹਰਿ ਤੀਜੀ ਲਾਵ ਮਨਿ ਚਾਉ ਭਇਆ ਬੈਰਾਗਿਆ ਬਲਿ ਰਾਮ ਜੀਉ ॥ ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥ ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥ ਸੰਤ ਜਨਾ ਵਡਭਾਗੀ ਪਾਇਆ ਹਰਿ ਕਬੀਐ ਅਕਥ ਕਹਾਣੀ ॥ ਹਿਰਦੈ ਹਰਿ ਹਰਿ ਹਰਿ ਯੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥ ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਗੁ ਜੀਉ ॥ ੩੬ ॥ (੨੨੫)

ਗੁਰਮੁਖਾਂ ਦੀ ਸੰਗਤ ਤੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸਦਕਾ ਤੀਜੀ ਲਾਂਵ ਸਮੇਂ, ਜੀਵ ਇਸਤ੍ਰੀ ਦੇ ਮਨ ਵਿਚ ਅਕਾਲ ਪੁਰਖੁ ਦੇ ਮਿਲਾਪ ਲਈ “**ਹਰਿ ਉਪਜੈ ਮਨਿ ਬੈਰਗੁ ਜੀਉ**” ਦੀ ਅਵਸਥਾ ਪੈਦਾ ਹੋ ਜਾਂਦੀ ਹੈ। ਜਦੋਂ ਤੀਜੀ ਲਾਂਵ ਜਾਂਦਾ ਸਰਮ ਖੰਡ ਦੀ ਅਵਸਥਾ ਵਿੱਚ, ਜੀਵ ਇਸਤ੍ਰੀ ਦੇ ਮਨ ਵਿਚ ਬੈਰਾਗ ਪੈਦਾ ਹੋ ਜਾਂਦਾ ਹੈ, ਤਾਂ ਫਿਰ ਸੰਸਾਰੀ ਮਾਇਆ ਦਾ ਕੋਈ ਪ੍ਰਭਾਵ ਨਹੀਂ ਰਹਿ ਜਾਂਦਾ।

ਗਿਆਨ ਖੰਡ ਵਿਚ ਅਕਾਲ ਪੁਰਖੁ ਦੀ ਵਿਸ਼ਾਲਤਾ ਬਾਰੇ ਪਤਾ ਲਗ ਜਾਂਦਾ ਹੈ, ਤੇ ਸਰਮ ਖੰਡ ਵਿਚ ਅਕਾਲ ਪੁਰਖੁ ਦੀ ਬਨਾਵਟ ਤੇ ਸੁੰਦਰਤਾ ਬਾਰੇ ਅਨੁਭਵ ਹੋ ਜਾਂਦਾ ਹੈ, ਤੇ ਮਨ ਦੀ ਬਹੁਤ ਸੁੰਦਰ ਘਾੜਤ ਘੜੀ ਜਾਂਦੀ ਹੈ। ਇਸ ਅਵਸਥਾ ਦੀਆਂ ਗੱਲਾ ਬਿਆਨ ਨਹੀਂ

ਕੀਤੀਆਂ ਜਾ ਸਕਦੀਆਂ ਹਨ। ਜੇ ਕੋਈ ਮਨੁੱਖ ਬਿਆਨ ਕਰਦਾ ਹੈ ਤਾਂ ਪਿੱਛੋਂ ਪਛਤਾਉਂਦਾ ਹੈ, ਕਿਉਂਕਿ ਉਹ ਬਿਆਨ ਕਰਨ ਤੋਂ ਅਸਮਰਥ ਰਹਿੰਦਾ ਹੈ। ਇਸ ਉੱਦਮ ਤੇ ਮਿਹਨਤ ਵਾਲੀ ਅਵਸਥਾ ਵਿਚ ਮਨੁੱਖ ਦੀ ਸੁਰਤਿ ਤੇ ਮਤਿ ਘੜੀ ਜਾਂਦੀ ਹੈ, ਭਾਵ ਸੁਰਤਿ ਅਤੇ ਮਤ ਉੱਚੀ ਹੋ ਜਾਂਦੀ ਹੈ ਅਤੇ ਮਨ ਵਿਚ ਜਾਗ੍ਰਤੀ ਪੈਦਾ ਹੋ ਜਾਂਦੀ ਹੈ। ਸਰਮ ਖੰਡ ਦੀ ਅਵਸਥਾ ਵਿਚ ਮਨੁੱਖ ਦੀ ਅਕਲ ਦੇਵਤਿਆਂ ਅਤੇ ਸਿਧਾ ਵਾਲੀ ਬਣ ਜਾਂਦੀ ਹੈ।

ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ ਤਿਥੈ ਨਾਦ ਬਿਨੋਦ ਕੋਡ ਅਨੰਦੁ ॥ ਸਰਮ ਖੰਡ ਕੀ ਬਣੀ ਰੂਪੁ ॥ ਤਿਥੈ ਘੜਤਿ ਘੜੀਐ ਬਹੁਤੁ ਅਨੂਪੁ ॥ ਤਾ ਕੀਆ ਗਲਾ ਕਬੀਆ ਨਾ ਜਾਹਿ ॥ ਜੇ ਕੋ ਕਰੈ ਪਿਛੈ ਪਛਤਾਇ ॥ ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥ ੩੬ ॥ (੮)

ਜਿਸ ਜੀਵ ਇਸਤ੍ਰੀ ਦੇ ਅੰਦਰ ਪਤੀ (ਅਕਾਲ ਪੁਰਖ) ਦੇ ਮਿਲਾਪ ਲਈ ਤੀਬਰ ਇਛਾ ਹੁੰਦੀ ਹੈ, ਉਹ ਆਪਣੇ ਪਤੀ ਤੋਂ ਸਦਕੇ ਜਾਂਦੀ ਹੈ। ਅਕਾਲ ਪੁਰਖ ਦੀ ਮੇਹਰ ਨਾਲ, ਜਿਸ ਜੀਵ ਇਸਤ੍ਰੀ ਦੇ ਮਨ ਵਿਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ ਨੂੰ ਅਕਾਲ ਪੁਰਖ ਦਾ ਮਿਲਾਪ ਹੋ ਜਾਂਦਾ ਹੈ, “**ਹਰਿ ਪਾਇਆ ਪ੍ਰਭੁ ਅਵਿਨਾਸੀ**”। ਇਹ ਆਤਮਕ ਅਵਸਥਾ ਅਕਾਲ ਪੁਰਖ ਨਾਲ ਜੀਵ ਇਸਤ੍ਰੀ ਦੇ ਮਿਲਾਪ ਦੀ ਚੌਥੀ ਸੋਹਣੀ ਲਾਂਵ ਹੈ। ਗੁਰੂ ਦੀ ਸਰਨ ਪੈ ਕੇ ਜੀਵ ਇਸਤ੍ਰੀ ਦੇ ਅੰਦਰ ਅਕਾਲ ਪੁਰਖ ਵਰਗੇ ਗੁਣ ਪੈਦਾ ਹੋ ਜਾਂਦੇ ਹਨ, ਤੇ ਸਭਾਅ ਅਕਾਲ ਪੁਰਖ ਵਰਗਾ ਹੋ ਜਾਂਦਾ ਹੈ। ਉਸ ਦੇ ਮਨ ਤੇ ਤਨ ਨੂੰ ਅਕਾਲ ਪੁਰਖ ਪਿਆਰਾ ਲੱਗਣ ਲੱਗ ਪੈਂਦਾ ਹੈ। ਜਿਸ ਜੀਵ ਇਸਤ੍ਰੀ ਨੂੰ ਅਕਾਲ ਪੁਰਖ ਪਿਆਰਾ ਲੱਗਣ ਲੱਗ ਪੈਂਦਾ ਹੈ, ਅਕਾਲ ਪੁਰਖ ਨੂੰ ਉਹ ਜੀਵ ਇਸਤ੍ਰੀ ਪਿਆਰੀ ਲੱਗਣ ਲੱਗ ਪੈਂਦੀ ਹੈ, ਫਿਰ ਉਹ ਜੀਵ ਇਸਤ੍ਰੀ ਅਕਾਲ ਪੁਰਖ ਦੀ ਯਾਦ ਵਿਚ ਆਪਣੀ ਸੁਰਤਿ, ਹਰ ਵੇਲੇ ਜੋੜੀ ਰੱਖਦੀ ਹੈ। ਅਕਾਲ ਪੁਰਖ ਦੇ ਪ੍ਰੇਮ ਵਿਚ ਟਿਕ ਕੇ, ਜਿਸ ਜੀਵ ਇਸਤ੍ਰੀ ਨੂੰ ਅਕਾਲ ਪੁਰਖ ਮਿਲ ਪੈਂਦਾ ਹੈ, ਉਹ ਮਨ ਚਾਹਿਆ ਫਲ ਪ੍ਰਾਪਤ ਕਰ ਲੈਂਦੀ ਹੈ। **ਵਿਆਹ ਦੀ ਚੌਥੀ ਲਾਂਵ ਵਿਚ ਅਕਾਲ ਪੁਰਖ ਦੇ ਨਾਮੁ ਦੀ ਮਿਹਰ ਸਦਕਾ, ਜੀਵ ਇਸਤ੍ਰੀ ਨੂੰ ਅਸਲੀ ਵਾਧਾਈ ਮਿਲਦੀ ਹੈ, ਜਿਸ ਦਾ ਜਿਕਰ ਆਨੰਦ ਸਾਹਿਬ ਦੀ ਪਹਿਲੀ ਪਉੜੀ ਵਿਚ ਕੀਤਾ ਗਿਆ ਹੈ।** ਜੀਵ ਇਸਤ੍ਰੀ ਦੀ ਸਦੀਵੀ ਅਨੰਦ ਵਾਲੀ ਅਵਸਥਾ ਬਣ ਜਾਂਦੀ ਹੈ, ਉਹ ਦੇ ਹਿਰਦੇ ਅੰਦਰ ਹਮੇਸ਼ਾਂ ਖੇੜਾ ਬਣਿਆ ਰਹਿੰਦਾ ਹੈ ਤੇ ਉਹ ਸਦਾ ਚੜ੍ਹਦੀ ਕਲਾ ਵਿਚ ਰਹਿੰਦੀ ਹੈ। ਅਕਾਲ ਪੁਰਖ ਨੇ ਜਿਸ ਜੀਵ ਇਸਤ੍ਰੀ ਦੇ ਵਿਆਹ ਦਾ ਕਾਰਜ ਰਚਾਇਆ ਹੈ, ਉਹ ਜੀਵ ਇਸਤ੍ਰੀ ਅਕਾਲ ਪੁਰਖ ਦੇ ਨਾਮੁ ਦੀ ਬਰਕਤਿ ਨਾਲ ਹਮੇਸ਼ਾਂ ਆਨੰਦ ਦੀ ਅਵਸਥਾ ਵਿਚ ਰਹਿੰਦੀ ਹੈ। ਵਿਆਹ ਦੀ ਚੌਥੀ ਲਾਂਵ ਸਮੇਂ ਜੀਵ ਇਸਤ੍ਰੀ ਕਦੇ ਨਾਸ ਨਾ ਹੋਣ ਵਾਲੇ ਅਕਾਲ ਪੁਰਖ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ।

ਹਰਿ ਚਉਥੜੀ ਲਾਵ ਮਨਿ ਸਹਜੁ ਭਟਿਆ ਹਰਿ ਪਾਇਆ ਬਲਿ ਰਾਮ ਜੀਉ ॥ ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥ ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥ ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥ ਹਰਿ ਪ੍ਰਭਿ ਠਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਸੀ ॥ ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨੨॥ (੨੨੪)

ਗੁਰਬਾਣੀ ਦੁਆਰਾ ਅਕਾਲ ਪੁਰਖ ਦਾ ਨਾਮੁ ਯਾਦ ਰੱਖਣ ਨਾਲ ਜੀਵ ਇਸਤ੍ਰੀ ਸਹਿਜ ਅਵਸਥਾ (ਪਹਿਲੀ ਲਾਂਵ) ਵੱਲ ਜਾ ਸਕਦੀ ਹੈ। ਗੁਰੂ ਦੀ ਸਰਨ ਪੈ ਕੇ, ਹਉਮੈਂ ਦੂਰ ਕਰਕੇ, ਅਕਾਲ ਪੁਰਖ ਦੀ ਸਿਫਤਿ ਸਾਲਾਹ ਦੇ ਗੀਤ ਗ ਕੇ, ਤੇ ਅਕਾਲ ਪੁਰਖ ਨੂੰ ਸਰਬ ਵਿਆਪਕ ਵੇਖ ਕੇ, ਅਨਹਦ ਸਬਦ ਦੀ ਆਤਮਕ ਅਵਸਥਾ (ਦੂਸਰੀ ਲਾਂਵ) ਤਕ ਪਹੁੰਚ ਸਕਦੀ ਹੈ। ਅਕਾਲ ਪੁਰਖ ਸਿਫਤਿ-ਸਾਲਾਹ ਦੀ ਬਾਣੀ ਵਿਚ ਐਸੀ ਖਿਚ ਹੈ, ਕਿ ਉਹ ਆਪਣੇ ਆਪ ਜੀਵ ਇਸਤ੍ਰੀ ਦੇ ਮਨ ਵਿਚ, ਅਕਾਲ ਪੁਰਖ ਦੇ ਮਿਲਾਪ ਲਈ ਤੀਬਰ ਇਛਾ (ਤੀਜੀ ਲਾਂਵ) ਪੈਦਾ ਕਰ ਦਿੰਦੀ ਹੈ। ਹੁਣ ਜੇ ਕਰ ਅੰਦਰ ਅਕਾਲ ਪੁਰਖ ਮਿਲਾਪ ਲਈ ਤੀਬਰ ਇਛਾ ਹੈ ਤਾਂ ਜੀਵ ਇਸਤ੍ਰੀ ਕਦੇ ਨਾ ਨਾਸ ਹੋਣ ਵਾਲੇ ਅਕਾਲ ਪੁਰਖ ਦਾ ਮਿਲਾਪ (ਚੌਥੀ ਲਾਂਵ) ਪ੍ਰਾਪਤ ਕਰ ਲੈਂਦੀ ਹੈ।

ਜੇ ਕਰ ਮਨ ਅੰਦਰ ਗਿਆਨ (**ਗਿਆਨ ਖੰਡ**) ਅਤੇ ਉੱਦਮ (**ਸਰਮ ਖੰਡ**) ਆ ਗਿਆ ਤਾਂ ਬਖਸ਼ਸ਼ (**ਕਰਮ ਖੰਡ**) ਆਪਣੇ ਆਪ ਹੋ ਜਾਂਦੀ ਹੈ। ਕਰਮ ਖੰਡ ਵਾਲੀ ਅਵਸਥਾ ਦੀ ਵਿਚ ਆਤਮਕ ਬਲ ਪੈਦਾ ਹੋ ਜਾਂਦਾ ਹੈ। , ਭਾਵ ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਉਸ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ, ਕਿ ਕਿਸੇ ਤਰ੍ਹਾਂ ਦੇ ਵਿਕਾਰ ਉਸ ਉੱਤੇ ਆਪਣਾ ਪਰਭਾਵ ਨਹੀਂ ਪਾ ਸਕਦੇ, ਕਿਉਂਕਿ ਉਸ ਅਵਸਥਾ ਵਿਚ ਮਨੁੱਖ ਦੇ ਅੰਦਰ ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ਹੋਰ ਕੋਈ ਨਹੀਂ ਰਹਿੰਦਾ। ਉਸ ਅਵਸਥਾ ਵਿਚ ਜੋ ਮਨੁੱਖ ਹਨ, ਉਹ ਜੋਧੇ, ਮਹਾਬਲੀ ਤੇ ਸੁਰਮੇ ਹਨ, ਉਨ੍ਹਾਂ ਦੇ ਰੋਮ ਰੋਮ ਵਿਚ ਅਕਾਲ ਪੁਰਖ ਵੱਸ ਰਿਹਾ ਹੈ। ਉਸ ਅਵਸਥਾ ਵਿਚ ਅੱਪੜੇ ਹੋਏ ਮਨੁੱਖ ਦਾ ਮਨ ਪੁਰਨ ਤੌਰ ਤੇ ਅਕਾਲ ਪੁਰਖ ਦੀ ਵਡਿਆਈ ਵਿਚ ਪ੍ਰੋਇਆ ਰਹਿੰਦਾ ਹੈ। ਉਨ੍ਹਾਂ ਦੇ ਸਰੀਰ ਅਜਿਹੇ ਪਵਿਤਰ ਹੋ ਜਾਂਦੇ ਹਨ, ਕਿ ਉਨ੍ਹਾਂ ਦੇ ਸੋਹੜੇ ਰੂਪ ਵਰਨਾਂ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਦੇ ਚਿਹਰੇ ਤੇ ਨੂਰ ਹੀ ਨੂਰ ਲਿਸਕਦਾ ਹੈ। ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ, ਉਹ ਨਾ ਤਾਂ ਆਤਮਕ ਮੌਤ ਮਰਦੇ ਹਨ ਤੇ ਨਾ ਹੀ ਮਾਇਆ ਦੁਆਰਾ ਠੱਗੇ ਜਾ ਸਕਦੇ ਹਨ। ਉਸ ਅਵਸਥਾ ਵਿਚ ਕਈ ਭਵਨਾਂ ਦੇ ਭਗਤ ਜਨ ਵੱਸਦੇ ਹਨ, ਜੋ ਸਦਾ ਖਿੜੇ ਰਹਿੰਦੇ ਹਨ, ਕਿਉਂਕਿ ਉਹ ਸੱਚਾ ਅਕਾਲ ਪੁਰਖ ਉਨ੍ਹਾਂ ਦੇ ਮਨ ਵਿਚ ਮੌਜੂਦ ਹੈ।

ਕਰਮ ਖੰਡ ਕੀ ਬਣੀ ਜੇਰੁ ॥ ਤਿਥੈ ਹੋਰੁ ਨ ਕੋਈ ਹੋਰੁ ॥ ਤਿਥੈ ਜੋਧ ਮਹਾਬਲ ਸੁਰ ॥ ਤਿਨ ਮਹਿ ਰਾਮੁ ਰਹਿਆ ਭਰਪੁਰ ॥ ਤਿਥੈ ਸੀਤੇ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਬਨੇ ਜਾਹਿ ॥ ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥ ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ ਸਚਾ ਮਨਿ ਸੋਇ ॥ (੮)

ਗੁਰਬਾਣੀ ਦਾ ਸੱਚਾ ਗਿਆਨ, ਉੱਦਮ ਅਤੇ ਅਕਾਲ ਪੁਰਖ ਦੀ ਬਖਸ਼ਸ਼, ਆਪਣੇ ਆਪ ਮਨੁੱਖ ਨੂੰ ਸਦੀਵੀ ਸੁਖ ਤੇ ਅਕਾਲ ਪੁਰਖ ਦੇ ਮਿਲਾਪ (**ਸਚ ਖੰਡ**) ਵੱਲ ਲੈ ਜਾਂਦੇ ਹਨ। ਸੱਚ ਖੰਡ ਵਿਚ ਭਾਵ, ਅਕਾਲ ਪੁਰਖ ਨਾਲ ਇਕ ਰੂਪ ਹੋਣ ਵਾਲੀ ਅਵਸਥਾ ਵਿਚ

ਮਨੁਖ ਦੇ ਅੰਦਰ ਅਕਾਲ ਪੁਰਖ ਆਪ ਹੀ ਵੱਸਦਾ ਹੈ, ਜੋ ਸਿਸ਼ਟੀ ਰਚ ਰਚ ਕੇ ਆਪਣੀ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਵੀ ਕਰਦਾ ਹੈ। ਉਸ ਅਵਸਥਾ ਵਿਚ ਮਨੁਖ ਨੂੰ ਬੇਅੰਤ ਖੰਡ, ਬੇਅੰਤ ਮੰਡਲ, ਬੇਅੰਤ ਵਰਭੰਡ ਦਿਸਦੇ ਹਨ। ਇਤਨੇ ਬੇਅੰਤ ਬ੍ਰਹਮੰਡ ਦਿਸਦੇ ਹਨ, ਕਿ ਜੇ ਕੋਈ ਮਨੁਖ ਉਨ੍ਹਾਂ ਦਾ ਕਥਨ ਕਰਨ ਲੱਗੇ, ਉਨ੍ਹਾਂ ਦਾ ਅੰਤ ਨਹੀਂ ਪਾ ਸਕਦਾ। ਉਸ ਅਵਸਥਾ ਵਿਚ ਬੇਅੰਤ ਭਵਨ, ਲੋਕਾਈਆਂ ਤੇ ਆਕਾਰ ਦਿਸਦੇ ਹਨ। ਜਿਵੇਂ ਜਿਵੇਂ ਅਕਾਲ ਪੁਰਖੁ ਦਾ ਹੁਕਮੁ ਹੁੰਦਾ ਹੈ, ਤਿਵੇਂ ਤਿਵੇਂ ਇਸ ਸਿਸ਼ਟੀ ਦੀ ਸਾਰੀ ਕਾਰ ਚਲ ਰਹੀ ਹੈ। ਅਕਾਲ ਪੁਰਖੁ ਆਪਣੇ ਹੁਕਮੁ, ਨਿਯਮ, ਤੇ ਅਸੂਲ ਅਨੁਸਾਰ ਸਭ ਜੀਵ ਨੂੰ ਪਰਤੱਖ ਰੂਪ ਵਿਚ ਵੀਚਾਰ ਕੇ ਵੇਖਦਾ ਹੈ, ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਤੇ ਖੁਸ਼ ਹੁੰਦਾ ਹੈ। ਸੱਚ ਖੰਡ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਇਹ ਸਿਰਫ਼ ਅਨੁਭਵ ਕੀਤੀ ਜਾ ਸਕਦੀ ਹੈ।

ਸਚ ਖੰਡਿ ਵਸੈ ਨਿਰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥ ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥ ੩੭ ॥

(੮)

ਜਦੋਂ ਜੀਵ ਇਸਤ੍ਰੀ ਗੁਰਬਾਣੀ ਦੇ ਸੱਚੇ ਗਿਆਨ ਨੂੰ ਆਪਣੇ ਜੀਵਨ ਵਿਚ ਆਮਲੀ ਰੂਪ ਦੇ ਕੇ ਸਚ ਖੰਡਿ ਦੀ ਅਵਸਥਾ ਤੱਕ ਪਹੁੰਚਦੀ ਹੈ ਤਾਂ, ਜੀਵ ਇਸਤ੍ਰੀ ਆਪਣੇ ਵਿਆਹ ਦੀ ਚੌਥੀ ਲਾਵਾਂ ਸਮੇਂ ਕਦੇ ਨਾ ਹੋਣ ਵਾਲੇ ਅਕਾਲ ਪੁਰਖੁ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ। ਅਕਾਲ ਪੁਰਖ ਦੇ ਹੁਕਮੁ ਅਨੁਸਾਰ ਚਲਣ ਨਾਲ ਤੇ ਉਸ ਦੀ ਰਜਾ ਵਿਚ ਤੁਰਨ ਨਾਲ, ਜੀਵ ਇਸਤ੍ਰੀ ਦੇ ਅੰਦਰ ਜੋ ਕੁੜ ਦਾ ਪਰਦਾ ਹੈ, ਉਹ ਟੁੱਟ ਜਾਂਦਾ ਹੈ, ਜੀਵ ਇਸਤ੍ਰੀ ਤੇ ਅਕਾਲ ਪੁਰਖ ਵਿਚਲੀ ਵਿੱਖ ਮਿਟ ਜਾਂਦੀ ਹੈ। ਇਸ ਅਵਸਥਾ ਦਾ ਜਿਕਰ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਕੀਤਾ ਗਿਆ ਹੈ, ਜੋ ਕਿ ਸਿੱਖ ਧਰਮ ਦਾ ਮੁੱਢਲਾ ਸਿਧਾਂਤ ਹੈ।

ਕਿਵ ਸਚਿਆਰਾ ਹੋਈਐ ਕਿਵ ਕੁੜੈ ਤੁਟੈ ਪਾਲਿ ॥ ਹਰਕਿਮ ਰਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ (੧)

ਆਨੰਦ ਕਾਰਜ ਆਰੰਭ ਕਰਨ ਸਮੇਂ, ਹੇਠ ਲਿਖਿਆ ਸ਼ਬਦ ਅਕਸਰ ਗਾਇਨ ਕੀਤਾ ਜਾਂਦਾ ਹੈ, ਤੇ ਫਿਰ ਬੱਚਾ ਬੱਚੀ ਅਤੇ ਉਨ੍ਹਾਂ ਦੇ ਮਾਤਾ ਪਿਤਾ ਅਰਦਾਸ ਵਿਚ ਸ਼ਾਮਿਲ ਹੁੰਦੇ ਹਨ। ਪਰ ਕੀ ਇਹ ਸਬਦ ਸਿਰਫ਼ ਇਸ ਰਵਾਇਤ ਨੂੰ ਪੂਰਾ ਕਰਨ ਲਈ ਹੈ? ਜਾਂ ਕਿ ਕੁਝ ਹੋਰ ਵੀ ਹੈ? ਸਾਨੂੰ ਸਬਦ ਨੂੰ ਧਿਆਨ ਨਾਲ ਵੀਚਾਰਨਾ ਚਾਹੀਦਾ ਹੈ। ਜਿਹੜਾ ਕੰਮ ਪੂਰਾ ਕਰਨ ਦੀ ਇੱਛਾ ਹੋਵੇ, ਉਸਦੀ ਸਫਲਤਾ ਲਈ ਅਕਾਲ ਪੁਰਖੁ ਕੋਲ ਬੇਨਤੀ ਕਰਨੀ ਚਾਹੀਦੀ ਹੈ। ਸਤਿਗੁਰੂ ਦੀ ਸੱਚੀ ਸਿੱਖਿਆ ਦੁਆਰਾ, ਅਕਾਲ ਪੁਰਖੁ ਜੀਵਾਂ ਦੇ ਕਾਰਜ ਸਵਾਰ ਦਿੰਦਾ ਹੈ। ਗੁਰਮੁਖਾਂ ਦੀ ਸੰਗਤਿ ਵਿਚ ਨਾਮੁ ਰੂਪੀ ਬਾਣੀ ਦਾ ਖੜਾਨਾ ਮਿਲਦਾ ਹੈ, ਤੇ ਆਤਮਕ ਜੀਵਨ ਦੇਣ ਵਾਲੇ ਨਾਮੁ ਰੂਪੀ ਅੰਮ੍ਰਿਤ ਦਾ ਸਵਾਦ ਮਾਣ ਸਕਦੇ ਹਾਂ। ਇਸ ਲਈ ਡਰ ਨਾਸ ਕਰਨ ਵਾਲੇ, ਤੇ ਦਇਆ ਕਰਨ ਵਾਲੇ ਅਕਾਲ ਪੁਰਖੁ ਅੱਗੇ ਆਪਣੇ ਦਾਸ ਦੀ ਲਾਜ ਰੱਖਣ ਲਈ ਬੇਨਤੀ ਕਰਨੀ ਚਾਹੀਦੀ ਹੈ। ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਕੇ, ਤੇ ਉਸ ਦੇ ਗੁਣਾਂ ਨੂੰ ਅਪਨਾ ਕੇ, ਅਸੀਂ ਉਸ ਅਲੱਖ ਅਕਾਲ ਪੁਰਖੁ ਨਾਲ ਸਾਂਝ ਪਾ ਸਕਦੇ ਹਾਂ।

ਪਉੜੀ ॥ ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ ॥ ਕਾਰਜੁ ਦੇਇ ਸਵਾਰਿ ਸਤਿਗਰ ਸਚੁ ਸਾਖੀਐ ॥ ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥ ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥ ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥ (੯੧)

ਅਕਾਲ ਪੁਰਖੁ ਕੋਲ ਅਸੀਂ ਬੇਨਤੀ ਤਾਂ ਕਰਦੇ ਹਾਂ, ਪਰ ਨਾ ਤਾਂ ਸਬਦ ਸੁਣਦੇ ਹਾਂ, ਨਾ ਲਾਵਾਂ ਦਾ ਪਾਠ, ਫਿਰ ਸਤਿਗੁਰੂ ਦੀ ਸੱਚੀ ਸਿੱਖਿਆ ਤੋਂ ਬਿਨਾਂ ਅਕਾਲ ਪੁਰਖੁ ਸਾਡਾ ਕਾਰਜ ਕਿਸ ਤਰ੍ਹਾਂ ਸਵਾਰ ਦੇਵੇਗਾ? ਸੱਚੀ ਬਾਣੀ ਨੂੰ ਪੜ੍ਹਨ, ਸੁਣਨ ਤੇ ਵੀਚਾਰਨ ਤੋਂ ਬਗੈਰ ਨਾਮੁ ਰੂਪੀ ਅੰਮ੍ਰਿਤ ਦਾ ਸਵਾਦ ਕਿਸ ਤਰ੍ਹਾਂ ਚੱਖ ਸਕਦੇ ਹਾਂ?

ਅਰਦਾਸ ਤੋਂ ਬਾਅਦ ਲੜਕੀ ਦਾ ਪਿਤਾ, ਲੜਕੀ ਨੂੰ ਲੜਕੇ ਦਾ ਪੱਲਾ ਫੜਾਉਂਦਾ ਹੈ, ਤੇ ਹੇਠ ਲਿਖਿਆ ਸ਼ਬਦ ਅਕਸਰ ਗਾਇਨ ਕੀਤਾ ਜਾਂਦਾ ਹੈ। ਅਸੀਂ ਤਾਂ ਇਸ ਸਬਦ ਨੂੰ ਆਪਣੀ ਰਵਾਇਤ ਪੂਰੀ ਕਰਨ ਲਈ ਜੋੜ ਦਿੱਤਾ ਹੈ, ਪਰ ਇਸ ਦੇ ਅਰਥ ਤਾਂ ਦੁਨਿਆਵੀ ਪਤੀ ਨਾਲ ਨਹੀਂ, ਉਹ ਤਾਂ ਉਸ ਅਕਾਲ ਪੁਰਖੁ ਨਾਲ ਜੋੜਨ ਲਈ ਹਨ। ਜੀਵ ਇਸਤ੍ਰੀ ਬੇਨਤੀ ਕਰ ਰਹੀ ਹੈ, ਕਿ ਮੈਂ ਕਿਸੇ ਨੂੰ ਚੰਗਾ ਮੰਦਾ ਆਖਣਾ, ਇਹ ਸਭ ਕੁਝ ਛੱਡ ਦਿੱਤਾ ਹੈ, ਤਿਆਗ ਦਿੱਤਾ ਹੈ। ਮੈਂ ਵੇਖ ਲਿਆ ਹੈ ਕਿ ਦੁਨੀਆ ਦੇ ਸਾਰੇ ਸਾਕ ਝੂਠੇ ਹਨ, ਇਹ ਸੱਭ ਤੋੜ ਤਕ ਨਿਭਣ ਵਾਲੇ ਨਹੀਂ ਹਨ, ਇਸ ਲਈ ਹੋ ਅਕਾਲ ਪੁਰਖੁ! ਮੈਂ ਤੇਰੇ ਲੜ ਆ ਲੱਗੀ ਹਾਂ।

ਸਲੋਕ ਮਃ ੫ ॥ ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਵਾਈ ਛੋੜਿਆ ਹਭ ਕਿਛੁ ਤਿਆਗੀ ॥ ਹਭੇ ਸਾਕ ਕੁੜਾਵੇ ਫਿਠੇ ਤਉ ਪਲੈ ਤੈਫੈ ਲਗੀ ॥੧॥ (੯੯੩, ੯੯੪)

ਸਾਨੂੰ ਆਪਣੇ ਆਪ ਨੂੰ ਪੁਛਣਾਂ ਚਾਹੀਦਾ ਹੈ ਕਿ ਕੀ ਅਸੀਂ ਆਪਣੇ ਪੰਜੇ ਵਿਕਾਰਾਂ ਤੇ ਕਾਬੂ ਪਾ ਲਿਆ ਹੈ? ਕਿਸੇ ਨੂੰ ਚੰਗਾ ਮੰਦਾ ਆਖਣਾ ਛੱਡ ਦਿੱਤਾ ਹੈ? ਕੀ ਸ਼ਰਾਬ ਬੀਆਂ ਬੋਤਲਾਂ ਪੀਣ ਦੀ ਬਜਾਏ ਖੰਡੇ ਕੀ ਪਾਹੁਲ ਲੈ ਲਈ ਹੈ? ਕੀ ਨਸ਼ਿਆਂ ਦੀ ਗੁਲਮੀ ਛੱਡ ਦਿੱਤੀ ਹੈ? ਕੀ ਸੱਚੀ ਬਾਣੀ ਨੂੰ ਪੜ੍ਹਨਾ, ਸੁਣਨਾ ਤੇ ਵੀਚਾਰਨਾ ਆਰੰਭ ਕਰ ਦਿੱਤਾ ਹੈ?

ਆਮ ਤੌਰ ਤੇ ਇਸ ਸਬਦ ਤੋਂ ਬਾਅਦ ੪ ਲਾਵਾਂ ਦਾ ਪਾਠ ਹੁੰਦਾ ਹੈ। ਜੇ ਕਰ ਲਾਵਾਂ ਦਾ ਪਾਠ ਸੁਣਿਆ, ਸਮਝਿਆ, ਅਕਾਲ ਪੁਰਖੁ ਨਾਲ ਵਾਇਦਾ ਕੀਤਾ, ਤੇ ਉਸ ਵਾਇਦੇ ਨੂੰ ਆਮਲੀ ਰੂਪ ਵਿਚ ਨਿਭਾਇਆ, ਤਾਂ ਫਿਰ ਜੀਵਨ ਵਿਚ ਅਨੰਦ ਪ੍ਰਾਪਤ ਹੋ ਸਕਦਾ ਹੈ। ਅੰਦਰ ਲੁਕਿਆ ਹੋਇਆ ਅਕਾਲ ਪੁਰਖੁ ਲੱਭ ਸਕਦਾ ਹੈ, ਗਿਆਨ ਦੇ ਪ੍ਰਕਾਸ਼ ਨਾਲ ਤਨ ਮਨ ਵਿਚ ਖੇੜਾ ਆ ਸਕਦਾ ਹੈ। ਜਿਸ ਹਿਰਦੇ ਵਿਚ ਅਕਾਲ ਪੁਰਖੁ ਆ ਕੇ ਵੱਸ ਜਾਂਦਾ ਹੈ, ਉਹ ਹਿਰਦਾ ਸੋਹਣਾ ਹੋ ਜਾਂਦਾ ਹੈ, ਕਿਸੇ ਹੋਰ ਦੀ ਮੁਖਾਜੀ ਨਹੀਂ ਰਹਿ ਜਾਂਦੀ, ਕਿਸੇ ਤਰ੍ਹਾਂ ਦੇ ਧਨ ਪਦਾਰਥ ਦੀ ਕੋਈ ਕਮੀ ਨਹੀਂ ਰਹਿੰਦੀ। ਸਤਿਗੁਰੂ ਨੂੰ ਮਿਲ ਕੇ ਹਿਰਦੇ ਅੰਦਰ ਠੰਡ ਹੈ ਜਾਂਦੀ ਹੈ, ਅਨੰਦ ਦੀ ਅਵਸਥਾ ਬਣ ਜਾਂਦੀ ਹੈ, ਤੇ ਜੀਵਨ ਦੇ ਸਾਰੇ ਸੁਖ ਮਿਲ ਜਾਂਦੇ ਹਨ। ਸਿਰਫ਼ ਲੋੜ ਹੈ “**ਹਰਕਿਮ ਰਾਈ ਚਲਣਾ**” ਸਿਖਣ ਦੀ, ਫਿਰ ਜਦੋਂ ਉਸ ਦੀ ਰਜਾ ਜਾਂ

ਮਿਹਰ ਦੀ ਨਜ਼ਰ ਹੋ ਜਾਵੇ, ਸਾਰੇ ਕੰਮ ਆਪਣੇ ਆਪ ਸੰਵਰ ਜਾਂਦੇ ਹਨ।

ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵਿੰਦਾ ॥੭॥ (੧੦੯੬)

ਅਕਾਲ ਪੁਰਖੁ ਦੀ ਮਿਹਰ ਦੀ ਨਜ਼ਰ ਲੈਣ ਲਈ ਸਾਨੂੰ ਆਪਣਾ ਹਉਮੈ ਘਟਾਉਣਾ ਪਵੇਗਾ। ਜੀਵਨ ਵਿਚ ਹਉਮੈ ਤਾਂ ਘਟਦਾ ਹੈ, ਜੇ ਕਰ ਆਪਣੇ ਆਪ ਨੂੰ ਨੀਵਾਂ ਕੀਤਾ ਜਾਵੇ। ਪਰ ਨੀਵੇਂ ਤਾਂ ਹੀ ਹੋ ਸਕਦੇ ਹਨ, ਜੇ ਕਰ ਆਪਣੀ ਅਰਦਾਸ ਆਪ ਕਰੀਏ। ਮਾਇਆ ਦੇ ਕੇ ਕਿਸੇ ਕੋਲੇ ਕਰਵਾਈ ਅਰਦਾਸ, ਉਲਟਾ ਹਉਮੈ ਵਧਾਉਂਦੀ ਹੈ। ਇਸ ਲਈ ਜੇ ਕਰ ਬੱਚਾ ਬੱਚੀ ਆਪਣੇ ਪਰਿਵਾਰਿਕ ਜੀਵਨ ਲਈ ਸਫਲਤਾ ਚਾਹੁੰਦੇ ਹਨ, ਤਾਂ ਉਹ ਆਪਣੇ ਅਨੰਦ ਕਾਰਜ ਦੀ ਅਰਦਾਸ ਵੀ ਆਪ ਖੁਦ ਕਰਨ। ਸਿੱਖ ਨੇ ਅਰਦਾਸ ਸੱਚ, ਪ੍ਰੇਮ, ਬਿਰਹਾ ਕਰਕੇ ਕਰਨੀ ਹੈ, ਪਦਾਰਥ ਤਾਂ ਆਪਣੇ ਆਪ ਮਿਲ ਜਾਂਦੇ ਹਨ। ਆਮ ਲੋਕ ਅਰਦਾਸ ਸਿਰਫ਼ ਡਰ ਜਾਂ ਲੋਭ ਕਰਕੇ ਕਰਦੇ ਹਨ। ਅਰਦਾਸ ਪਦਾਰਥ ਮੰਗਣ ਵਾਸਤੇ ਨਹੀਂ ਹੈ। ਪਛੂ ਪੰਡੀਆਂ ਦੀ ਅਰਦਾਸ ਵੀ ਅਕਾਲ ਪੁਰਖੁ ਆਪਣੇ ਆਪ ਸੁਣ ਲੈਂਦਾ ਹੈ। ਗੁਰੂ ਦੇ ਸ਼ਬਦ ਦੁਆਰਾ ਆਪਣੇ ਅੰਦਰ ਆਤਮਕ ਜੀਵਨ ਦਾ ਚਾਨਣ ਪੈਦਾ ਕਰਨ ਲਈ ਉਪਰਾਲਾ ਤੇ ਅਰਦਾਸ ਕਰਨੀ ਹੈ।

“ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥ ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥”

(9820)

ਅਰਦਾਸ ਦੀ ਰਵਾਇਤ ਪੂਰੀ ਕਰਨ ਨਾਲ ਕੁਝ ਨਹੀਂ ਹੋਣਾ, ਆਪਣੇ ਆਪ ਨੂੰ ਨੀਵਾਂ ਵੀ ਕਰਨਾ ਹੈ। ਅਕਾਲ ਪੁਰਖੁ ਅੱਗੇ ਬੇਨਤੀ ਕਰਨੀ ਹੈ, ਕਿ ਮੈਂ ਨਿਮਾਣੀ ਦਾ, ਤੂੰ ਹੀ ਮਾਣ ਹੈਂ। ਮੈਂ ਤੇਰੇ ਅੱਗੇ ਅਰਜੋਈ ਕਰਦੀ ਹਾਂ, ਕਿ ਮੇਰੇ ਤੇ ਮਿਹਰ ਕਰ, ਤਾਂ ਜੋ ਤੇਰੀ ਸਿਫ਼ਤਿ ਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਪਣਾ ਆਤਮਕ ਜੀਵਨ ਸਫਲ ਕਰਦੀ ਰਹਾਂ। ਗੁਰਬਾਣੀ ਦੁਆਰਾ ਤੇਰੀ ਸਿਫ਼ਤਿ ਸਾਲਾਹ ਕਰਦੀ ਰਹਾਂ ਤੇ ਆਤਮਕ ਜੀਵਨ ਦੇਣ ਵਾਲੇ ਬਚਨ ਆਪਣੇ ਹਿਰਦੇ ਵਿਚ ਵਸਾ ਸਕਾਂ।

ਮੇਰੇ ਸਾਹਿਬ ਤੂੰ ਸੈ ਮਾਣੁ ਨਿਮਾਣੀ ॥ ਅਰਦਾਸਿ ਕਰੀ ਪ੍ਰਤ ਆਪਣੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ ॥ (੨੪੯)

ਜਿਸ ਹਿਰਦੇ ਘਰ ਵਿਚ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕੀਤੀ ਜਾਂਦੀ ਹੈ, ਉਹ ਹਿਰਦਾ ਗੁਰਬਾਣੀ ਦੇ ਗਿਆਨ ਨਾਲ ਚੰਗੇ ਭਾਗਾਂ ਵਾਲਾ ਹੋ ਜਾਂਦਾ ਹੈ। ਜਿਹੜੀ ਜੀਵ ਇਸਤ੍ਰੀ ਆਪਣੇ ਖਸਮ ਅਕਾਲ ਪੁਰਖੁ ਦੀ ਪਿਆਰੀ ਬਣ ਜਾਏ, ਉਹ ਸਭ ਗੁਣਾਂ ਦੀ ਮਾਲਕ ਬਣ ਜਾਂਦੀ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ, ਉਹ ਆਤਮਕ ਗਿਆਨ ਰੂਪੀ ਪੁੱਤਰ ਵਾਲੀ, ਸੀਤਲ ਸੁਭਾਉ ਵਾਲੀ ਤੇ ਅਸਲ ਵਿਚ ਕਹਿਲਾਉਣ ਵਾਲੀ ਸੁਹਾਗਣ ਬਣ ਜਾਂਦੀ ਹੈ। ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ, ਉਹ ਸੁਚੱਜੀ ਘਾੜਤ ਵਾਲੇ ਮਨ ਦੀ ਮਾਲਕ ਤੇ ਚੰਗੀ ਸੂਝ ਵਾਲੀ ਬਣ ਜਾਂਦੀ ਹੈ। ਆਪਣੇ ਅੰਦਰ ਅਕਾਲ ਪੁਰਖੁ ਦੇ ਗੁਣ ਪੈਦਾ ਕਰਨ ਨਾਲ ਜੀਵ ਇਸਤ੍ਰੀ ਦਾ ਆਚਰਨ ਉੱਚਾ ਹੋ ਜਾਂਦਾ ਹੈ, ਉੱਚੀ ਕੁਲ ਸਮਝੀ ਜਾਂਦੀ ਹੈ, ਸਦਾ ਕਾਇਮ ਰਹਿਣ ਵਾਲਾ ਸੁਹਾਗ ਬਣ ਜਾਂਦਾ ਹੈ, ਅਕਾਲ ਪੁਰਖੁ ਦੇ ਪ੍ਰੇਮ ਦਾ ਆਸਰਾ ਸਦਾ ਮਿਲਿਆ ਰਹਿੰਦਾ ਹੈ।

ਸਾ ਗੁਣਵੰਤੀ ਸਾ ਵਡਭਾਗਣਿ ॥ ਪੁੜ੍ਹਵੰਤੀ ਸੀਲਵੰਤੀ ਸੋਹਗਣਿ ॥ ਰੁਪਵੰਤੀ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਓ ॥ ੨ ॥ (੯੭)

ਜੇ ਕਰ ਮਨੁੱਖ ਦੇ ਜੀਵਨ ਦੀ ਔਸਤ ਲਈ ਜਾਵੇ ਤਾਂ ਲੜਕੀ ਆਪਣੇ ਜੀਵਨ ਦਾ ਜਿਆਦਾ ਹਿੱਸਾ ਸਹੁਰੇ ਘਰ ਵਿਚ ਤੇ ਘੱਟ ਹਿੱਸਾ ਪੇਕੇ ਘਰ ਵਿਚ ਬਤੀਤ ਕਰਦੀ ਹੈ। ਇਸੇ ਤਰ੍ਹਾਂ ਲੜਕੇ ਦੇ ਜੀਵਨ ਦਾ ਜਿਆਦਾ ਹਿੱਸਾ ਸੌਹਰੇ ਘਰ ਤੇ ਪੇਕੇ ਘਰ ਦੀ ਸਾਂਝ ਵਿਚ ਬਤੀਤ ਹੁੰਦਾ ਹੈ। ਇਸ ਲਈ ਦੋਹਾਂ ਵਾਸਤੇ ਜਰੂਰੀ ਹੈ ਕਿ ਪਹਿਲਾਂ ਹੀ ਤਿਆਰੀ ਕਰ ਲੈਣ ਕਿ ਸਹੁਰੇ ਘਰ ਵਿਚ ਕਿਸ ਤਰ੍ਹਾਂ ਸੁਖੀ ਰਹਿਣਾ ਹੈ। ਗੁਰੂ ਸਾਹਿਬ ਵੀ ਇਹੀ ਸਮਝਾਉਂਦੇ ਹਨ, ਕਿ ਜਿਤਨਾ ਚਿਰ ਜੀਵ ਇਸਤ੍ਰੀ ਪੇਕੇ ਘਰ ਵਿਚ ਭਾਵ ਸੰਸਾਰ ਵਿਚ ਹੈ, ਉਨ੍ਹਾਂ ਚਿਰ ਅਕਾਲ ਪੁਰਖੁ ਨੂੰ ਆਪਣੇ ਪਿਆਨ ਵਿਚ ਰੱਖ, ਤਾਂ ਜੋ ਸਹੁਰੇ ਘਰ ਵਿਚ ਭਾਵ ਜੀਵਨ ਦੇ ਅਗਲੇ ਹਿੱਸੇ ਵਿਚ ਤੂੰ ਸੁਖੀ ਵੱਸ ਸਕੇਂ। ਇਸ ਲਈ ਗੁਰੂ ਨੂੰ ਮਿਲ ਕੇ ਜੀਵਨ ਦੀ ਜਾਚ ਸਿੱਖ, ਚੰਗਾ ਆਚਰਨ ਬਣਾਉਣਾ ਸਿੱਖ, ਫਿਰ ਤੈਨੂੰ ਕਦੇ ਕੋਈ ਦੱਖ ਨਹੀਂ ਲੋਗੇਗਾ। ਸਭ ਜੀਵ ਇਸਤ੍ਰੀਆਂ ਨੇ ਸਹੁਰੇ ਘਰ, ਭਾਵ ਪਰਲੋਕ ਵਿਚ ਆਪੋ ਆਪਣੀ ਵਾਰੀ ਅਨੁਸਾਰ ਚਲੇ ਜਾਣਾ ਹੈ, ਸਾਰੀਆਂ ਨੇ ਮੁਕਲਾਵੇ ਜਾਣਾ ਹੈ। ਉਹੀ ਜੀਵ ਇਸਤ੍ਰੀ ਧੰਨਤਾ ਦੇ ਯੋਗ ਹੈ, ਸੁਹਾਗਣ ਹੈ, ਜਿਸ ਦਾ ਅਕਾਲ ਪੁਰਖੁ ਨਾਲ ਪਿਆਰ ਬਣ ਜਾਂਦਾ ਹੈ।

ਪੈਣੀਅੜੈ ਸਹੁ ਸੋਵਿ ਤੂੰ ਸਾਹੁਰੜੈ ਸੁਖਿ ਵਸੁ ॥ ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥ ੩ ॥ ਸਭਨਾ ਸਹੁਰੈ ਵੰਢਣਾ

ਸਭਿ ਮੁਕਲਾਵਣਹਾਰ ॥ ਨਨਕ ਧੰਨੁ ਸੋਹਗਣੀ ਜਿਨ ਸਹ ਨਾਲਿ ਪਿਆਰੁ ॥ ੪॥੨੩॥੯੩॥ (੫੦-੫੧)

ਵਿਆਹ ਦੀ ਰਸਮ ਅਨੁਸਾਰ ਅਕਸਰ ਲੜਕੀ ਨੂੰ ਲਾਲ ਰੰਗ ਦਾ ਚੁੜਾ ਚੜਾਇਆ ਜਾਂਦਾ ਹੈ। ਲਾਲ ਰੰਗ ਵਿਚ ਖਾਸੀਅਤ ਹੈ, ਕਿ ਇਹ ਦੂਰੋਂ ਹੀ ਵੇਖਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਸੜਕਾਂ ਦੀਆਂ ਲਾਈਟਾਂ ਵਿਚ ਗੱਡੀਆਂ ਦੇ ਰੁਕਣ ਲਈ ਲਾਲ ਰੰਗ ਚੁਣਿਆ ਗਿਆ ਹੈ। ਇਸੇ ਤਰ੍ਹਾਂ ਜਿਨ੍ਹਾਂ ਨੂੰ ਨਾਮੁ ਦਾ ਲਾਲ ਰੰਗ ਲਗ ਜਾਂਦਾ ਹੈ, ਉਹ ਵੀ ਲੱਖਾਂ ਵਿਚ ਪਹਿਚਾਣੇ ਜਾਂਦੇ ਹਨ। ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪੈਣ, ਉਸ ਦੇ ਮਨ ਤੇ ਅਕਾਲ ਪੁਰਖੁ ਦੇ ਨਾਮੁ ਦਾ ਗੁੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ। ਨਾਮੁ ਦਾ ਰੰਗ ਐਸਾ ਹੈ, ਕਿ ਫਿਰ ਮਨੁੱਖ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਭਾਵ ਪੰਜੇ ਗਿਆਨ ਇੰਦ੍ਰੀਆਂ ਆਪੋ ਆਪਣੇ ਵਿਸ਼ੇ ਵਿਕਾਰਾਂ ਵਲ ਦੌੜਨਾ ਬੰਦ ਕਰ ਦਿੰਦੀਆਂ ਹਨ। ਜਿਸ ਮਨੁੱਖ ਨੂੰ ਅਕਾਲ ਪੁਰਖੁ ਦੇ ਨਾਮੁ ਦਾ ਰੰਗ ਲਗ ਜਾਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, ਉਸ ਨੂੰ ਇਤਨਾ ਰਸ ਆਉਂਦਾ ਹੈ, ਕਿ ਉਹ ਅਕਾਲ ਪੁਰਖੁ ਨੂੰ ਛੱਡ ਨਹੀਂ ਸਕਦਾ। ਇਸ ਲਈ ਲੜਕੀ ਨੇ ਲਾਲ ਰੰਗ ਦੇ ਚੁੜੇ ਦੀ ਰਸਮ ਤਕ ਸੀਮਿਤ ਨਹੀਂ ਰਹਿੰਦਾ ਹੈ, ਆਪਣੇ ਹਿਰਦੇ ਵਿਚ ਗੁਰਬਾਣੀ ਦੁਆਰਾ ਨਾਮੁ ਦਾ ਲਾਲ ਰੰਗ ਵੀ ਚੜ੍ਹਾਉਣਾਂ ਹੈ, ਤਾਂ ਜੋ ਸਾਰੇ ਪਰਿਵਾਰ ਵਿਚ ਨਾਮੁ ਦਾ ਰੰਗ ਸਦਾ ਕਾਇਮ ਰਹੇ।

ਬਿਲਾਵਲੁ ਮਹਲਾ ੫ ॥ ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗ ॥ ਮੈਲਾ ਕਦੇ ਨ ਹੋਵਈ ਨਹ ਲਗੈ ਦਾਗਾ ॥੧॥ (੮੦੮)

ਪਿੰਡਾਂ ਵਿਚ ਅਕਸਰ ਇਸਤ੍ਰੀਆਂ ਟੁਣਿਆਂ ਦੇ ਭਰਮਾਂ ਵਿਚ ਫਸੀਆਂ ਰਹਿੰਦੀਆਂ ਹਨ। ਕਈ ਇਸਤ੍ਰੀਆਂ ਪਤੀ ਨੂੰ ਆਪਣੇ ਵਸ ਵਿਚ ਕਰਨ ਦੇ ਤਰੀਕੇ ਲਭਦੀਆਂ ਰਹਿੰਦੀਆਂ ਹਨ। ਕਬੀਰ ਸਾਹਿਬ ਨੇ ਤਾਂ ਬੜਾ ਆਸਾਨ ਤਰੀਕਾ ਦੱਸਿਆ ਹੈ, ਜਿਸ ਨਾਲ ਪਤੀ ਨੂੰ ਵਸ ਵਿਚ ਕੀਤਾ ਜਾ ਸਕਦਾ ਹੈ। ਆਪਣੇ ਆਪ ਨੂੰ ਨੀਵਾਂ ਕਰਕੇ ਰੱਖਣਾ (**ਨਿਵਣੁ ਸੁ ਅਖਰੁ**), ਹਉਮੈਂ ਵਿਚ ਨਹੀਂ ਰਹਿੰਦਾਂ। ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨਾਲ ਪਿਆਰ, ਪਰਿਵਾਰ ਵਿਚ ਸਾਂਝ ਪੈਦਾ ਕਰ ਸਕਦਾ ਹੈ। ਹਰੇਕ ਪਰਿਵਾਰ ਦੇ ਅਸੂਲ ਦੂਸਰਿਆਂ ਤੋਂ ਕੁਝ ਭਿੰਨ ਹੁੰਦੇ ਹਨ, ਜਿਨ੍ਹਾਂ ਕਰਕੇ ਆਪਸੀ ਅਣਬਣ ਹੋ ਜਾਂਦੀ ਹੈ। ਇਸ ਲਈ ਕੁਝ ਹੱਦ ਤੱਕ ਦੋਵਾਂ ਨੂੰ ਸਮਝੌਤਾ ਕਰਨਾ ਪੈਂਦਾ ਹੈ। ਹਾਂ ਜੇ ਕਰ ਸਾਰੇ ਜਾਣੇ ਇਕ ਅਕਾਲ ਪੁਰਖ ਦਾ ਅਸੂਲ ਅਪਨਾ ਲੈਣ ਤਾਂ ਪਤੀ ਪਤਨੀ ਜਾਂ ਸੱਸ ਨੂੰ ਵਿਚ ਕਦੀ ਝਗੜਾ ਨਾ ਹੋਵੇ। ਹਰੇਕ ਇਨਸਾਨ ਕੋਲੋਂ ਕੁਝ ਨਾ ਕੁਝ ਗਲਤੀ ਹੋ ਸਕਦੀ ਹੈ, ਜਿਸ ਦਾ ਕਾਰਨ ਅਗਿਆਨਤਾ, ਸਰੀਰਕ ਖਾਮੀ, ਠੀਕ ਤਰ੍ਹਾਂ ਨਾ ਸੁਣਿਆਂ ਜਾਂ ਸਮਝਿਆ, ਵੱਖਰਾ ਰਹਿਣ ਸਹਿਣ, ਵੱਖਰੀਆਂ ਆਦਤਾ, ਵੱਖਰੇ ਰਿਵਾਜ, ਆਦਿ ਕੁਝ ਵੀ ਹੋ ਸਕਦੇ ਹਨ। ਜੇ ਕਰ ਪਤੀ ਪਤਨੀ ਦੇ ਅੰਦਰ ਗਲਤੀ ਨੂੰ ਸਹਾਰਨ ਤੇ ਖਿਮਾਂ ਕਰਨ ਦਾ ਗੁਣ (**ਖਵਣੁ ਗੁਣੁ**) ਹੈ, ਤਾਂ ਪਰਿਵਾਰ ਵਿਚ ਸ਼ਾਂਤੀ ਕਾਇਮ ਰਹਿੰਦੀ ਹੈ। ਕੌੜਾ ਬੋਲਣ ਨਾਲ ਆਪਸੀ ਸਵੈਮਾਨ ਨੂੰ ਠੇਸ ਪਹੁੰਚਦੀ ਹੈ, ਇਸ ਲਈ ਮਿੱਠਾ ਬੋਲਣਾ (**ਜਿਹਬਾ ਮਣੀਆ**) ਇਕ ਬਹੁਤ ਵੱਡਾ ਹਥਿਆਰ ਹੈ। ਮਿੱਠੇ ਬੋਲਾਂ ਨਾਲ ਕਈ ਵਾਰੀ ਵੱਡਿਆਂ ਨੂੰ ਵੀ ਸਿਧੇ ਰਸਤੇ ਤੇ ਪਾਇਆ ਜਾ ਸਕਦਾ ਹੈ। ਭਾਵੇਂ ਟੀ.ਵੀ., ਫਿਲਮਾਂ ਤੇ ਅਖਬਾਰਾਂ ਦੇ ਪ੍ਰਾਪੇਗੰਡੇ ਨੇ ਲੋਕਾਂ ਦੀ ਸੋਚ ਬਰਬਾਦ ਕਰ ਦਿੱਤੀ ਹੈ, ਤੇ ਸਾਡੇ ਅੱਜ ਦੇ ਪਰਿਵਾਰ ਤਬਾਹੀ ਦੇ ਕੰਢੇ ਤੇ ਖੜੇ ਹਨ, ਪਰ ਜੇ ਕਰ ਇਹ ਤਿੰਨ ਗੁਣ ਅਪਨਾ ਲਏ ਜਾਣ ਤਾਂ ਬਹੁਤ ਹੱਦ ਤੱਕ ਸੁਧਾਰ ਹੋ ਸਕਦਾ ਹੈ। ਅਨੇਕਾਂ ਤਲਾਕ ਬਚਾਏ ਜਾ ਸਕਦੇ ਹਨ, ਬੱਚੀਆਂ ਨੂੰ ਸੜਨੋਂ ਬਚਾਇਆ ਜਾ ਸਕਦਾ ਹੈ। ਅੱਜਕਲ ਦੇ ਹਾਲਾਤ ਕਰਕੇ, ਪਤੀ ਪਤਨੀ ਦੋਵਾਂ ਦਾ ਕਰੋਬਾਰ ਜਾਂ ਨੌਕਰੀ ਕਰਨਾ ਜਰੂਰੀ ਹੋ ਗਿਆ ਹੈ। **ਸਾਂਝੇ ਪਰਿਵਾਰ ਨਾ ਹੋਣ ਕਰਕੇ, ਬੱਚੇ ਰੁਲ ਰਹੇ ਹਨ, ਤੇ ਬਜ਼ੁਰਗ ਟੋਕਰਾਂ ਖਾ ਰਹੇ ਹਨ।** ਜੇ ਕਰ ਇਸ ਬਾਰੇ ਧਿਆਨ ਨਾ ਦਿਤਾ ਗਿਆ ਤਾਂ ਭਵਿੱਖ ਵਿਚ ਬੱਚੇ ਤੇ ਬਜ਼ੁਰਗ ਦੋਵੇਂ ਰੁਲ ਜਾਣਗੇ ਤੇ ਇਸ ਤਬਾਹੀ ਦਾ ਕਾਰਨ ਅਸੀਂ ਆਪ ਹੋਵਾਂਗੇ। ਸਾਨੂੰ ਇਹ ਕਦੇ ਨਹੀਂ ਭੁੱਲਣਾਂ ਚਾਹੀਦਾ, ਕਿ ਅਸੀਂ ਵੀ ਕੱਲ ਨੂੰ ਬਜ਼ੁਰਗ ਹੋ ਜਾਣ ਹੈ ਤੇ ਸਹਾਰੇ ਦੀ ਲੋੜ ਪਵੇਗੀ। ਇਸ ਮੁਸੀਬਤ ਨੂੰ ਤਾਂ ਹੀ ਠੱਲ ਪਾਈ ਜਾ ਸਕਦੀ ਹੈ, ਜੇ ਕਰ ਪਤੀ ਪਤਨੀ ਦੋਵੇਂ, ਇਹ ਤਿੰਨ ਗੁਣ (**ਨਿਵਣੁ ਸੁ ਅਖਰੁ, ਖਵਣੁ ਗੁਣੁ, ਜਿਹਬਾ ਮਣੀਆ**) ਅਪਨਾ ਲੈਣ, ਤੇ ਗੁਰਬਾਣੀ ਦੁਆਰਾ ਦਰਸਾਏ ਗਏ ਇਕ ਅਕਾਲ ਪੁਰਖ ਦਾ ਹੁਕਮੁ ਨੂੰ ਸਮਝਣ ਤੇ ਆਪਣੇ ਜੀਵਨ ਵਿਚ ਅਪਨਾ ਲੈਣ।

**ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥ ਕਵਣੁ ਸੁ ਵੇਸੇ ਹਉ ਕਰੀ ਜਿਤੁ ਵਸਿ ਆਵੈ ਕੰਤੁ ॥ ੧੨੬ ॥ ਨਿਵਣੁ ਸੁ ਅਖਰੁ
ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੈ ਵੇਸ ਕਰਿ ਤਾਂ ਵਸਿ ਆਵੈ ਕੰਤੁ ॥ ੧੨੭ ॥ (੧੩੮)**

ਆਨੰਦ ਕਾਰਜ ਦੇ ਸਮੇਂ ਅਕਸਰ ਇਹ ੩ ਭੌਬਿਆਂ ਵਾਲੀ ਸਿਖਿਆ ਸਾਂਝੀ ਕੀਤੀ ਜਾਂਦੀ ਹੈ। **ਭ ਭੁਲੀ ਜੀ** (ਖਿਮਾਂ ਮੰਗਣੀ) (**ਨਿਵਣੁ ਸੁ ਅਖਰੁ, ਖਵਣੁ ਗੁਣੁ**), **ਭ ਭਾਣੇ** ਵਿਚ ਰਹਿੰਦਾਂ (**ਹੁਕਮਿ ਰਜਾਈ ਚਲਣਾ**), **ਭ ਭਲਾ ਜੀ** ਕਹਿ ਕੇ ਸਵਿਕਾਰ ਕਰਨਾ (**ਜਿਹਬਾ ਮਣੀਆ**) ਤੇ ਵੱਡਿਆਂ ਦਾ ਹੁਕਮ ਮੰਨਣਾਂ। ਇਸ ਤਰ੍ਹਾਂ ਕਰਨ ਨਾਲ ਪਰਿਵਾਰ ਵਿਚ ਸ਼ਾਂਤੀ ਤੇ ਸਾਂਝ ਬਣੀ ਰਹਿੰਦੀ ਹੈ। ਇਹ ਧਿਆਨ ਵਿਚ ਰੱਖਣਾਂ ਹੈ, ਕਿ ਇਹ ਤਿੰਨ ਗੁਣ ਸਿਰਫ ਲੜਕੀ ਵਾਸਤੇ ਨਹੀਂ ਹਨ, ਲੜਕੇ ਵਾਸਤੇ ਵੀ ਉੱਤੱਨੇ ਹੀ ਜਰੂਰੀ ਹਨ। ਜਿਸ ਤਰ੍ਹਾਂ ਅੱਜਕਲ ਲੜਕੇ ਲੜਕੀਆਂ ਵਿਚ ਹੰਕਾਰ, ਸ਼ਰਾਬ, ਨਸ਼ਾਂ ਤੇ ਅਵਾਰਾ ਗਰਦੀ ਦੀਆਂ ਆਦਤਾ ਵਧ ਰਹੀਆਂ ਹਨ, ਇਹ ਤਿੰਨ ਗੁਣ (**ਨਿਵਣੁ ਸੁ ਅਖਰੁ, ਖਵਣੁ ਗੁਣੁ, ਜਿਹਬਾ ਮਣੀਆ**) ਅਪਨਾ ਲੈਣ, ਤੇ ਗੁਰਬਾਣੀ ਦੁਆਰਾ ਦਰਸਾਏ ਗਏ ਇਕ ਅਕਾਲ ਪੁਰਖ ਦਾ ਹੁਕਮੁ ਨੂੰ ਸਮਝਣ ਤੇ ਆਪਣੇ ਜੀਵਨ ਵਿਚ ਅਪਨਾ ਲੈਣ।

ਪਤੀ ਪਤਨੀ ਵਿੱਚ ਤਲਾਕ ਹੋ ਸਕਦਾ ਹੈ ਕਿਉਂਕਿ ਉਸ ਵਾਸਤੇ ਅਸੀਂ ਚੋਣ ਕਰਦੇ ਹਾਂ। ਭੈਣ ਭਰਾ ਵਿੱਚ ਤਲਾਕ ਨਹੀਂ ਹੋ ਸਕਦਾ ਹੈ, ਕਿਉਂਕਿ ਉਸ ਲਈ ਚੋਣ ਸਾਡੇ ਹੱਥ ਵਿਚ ਨਹੀਂ ਹੈ। ਇਸ ਲਈ ਪਤੀ ਪਤਨੀ ਦੀ ਚੋਣ ਠੀਕ ਹੋਣੀ ਚਾਹੀਦੀ ਹੈ, ਤਾਂ ਜੋ ਤਲਾਕ ਦੀ ਕਦੇ ਨੌਬਤ ਹੀ ਨਾ ਆਵੇ। ਸਫਲ ਪਰਿਵਾਰ ਤਾਂ ਬਣਦਾ ਹੈ, ਜੇ ਕਰ ਪਤੀ ਪਤਨੀ ਦੇ ਅਧਿਆਤਮਿਕ ਤੇ ਸਮਾਜਿਕ ਰਿਸ਼ਤਿਆਂ ਵਿਚ ਸਾਂਝ ਤੇ ਤਾਲਮੇਲ ਹੈ, ਅਜੇਹਾ ਪਰਿਵਾਰ ਹੀ ਅਨੰਦ ਦੀ ਅਵਸਥਾ ਵੱਲ ਜਾ ਸਕਦਾ ਹੈ। ਇਸ ਲਈ ਲੜਕਾ ਅਤੇ ਲੜਕੀ ਦੀ ਚੋਣ ਲਈ ਆਪਸੀ ਸਾਂਝ ਦੀਆਂ ਗੱਲਾਂ ਦਾ ਵੇਖਣਾਂ ਵੀ ਜਰੂਰੀ ਹੈ। ਪੂਰਨ ਸਫਲਤਾ ਲਈ ਪਤੀ ਪਤਨੀ ਦਾ **ਧਰਮ, ਵਿਚਾਰਧਾਰਾ, ਬੋਲੀ, ਭਾਸ਼ਾ, ਰਹਿਣ ਸਹਿਣ, ਪੜ੍ਹਾਈ, ਖਾਣ ਪੀਣ, ਕਲਚਰ, ਰੀਤੀ ਰਿਵਾਜ, ਆਦਤਾਂ, ਸੁਭਾਅ, ਜੀਵਨ ਦੀ ਮੰਜਲ,** ਆਦਿ ਸੱਭ ਇਕੋ ਜਿਹੇ ਹੋਣੇਂ ਚਾਹੀਦੇ ਹਨ।

ਧਰਮ = ਜੇ ਕਰ ਧਰਮ ਅਲੱਗ ਹਨ ਤਾਂ ਇਕ ਗੁਰਦੁਆਰੇ ਤੇ ਇਕ ਮੰਦਰ, ਮਸਜਿਦ ਜਾਂ ਗਿਰਜਾਘਰ ਵੱਲ ਖਿਚੇਗਾ। ਪੈਸੇ ਸਬੰਧੀ ਭਾਵੇਂ ਵਿਚਾਰਧਾਰਾ ਇੱਕ ਹੋ ਜਾਵੇ, ਪਰ ਜੀਵਨ ਸਬੰਧੀ ਸੋਚ ਇਕ ਨਹੀਂ ਹੋਵੇਗੀ। ਦੂਸਰੇ ਧਰਮ ਵਿਚ ਵਿਆਹ ਦੀ ਚੋਣ ਕਰਦੇ ਸਮੇਂ ਲੜਕਾ ਅਤੇ ਲੜਕੀ ਦੇ ਅੰਦਰ ਕਾਮ, ਪੈਸਾ ਤੇ ਜਵਾਨੀ ਦਾ ਜੋਸ਼ ਹਾਵੀ ਹੁੰਦਾ ਹੈ, ਜੋ ਕਿ ਜੁਮੇਵਾਰੀ ਪੈਣ ਤੇ ਕੁਝ ਸਮੇਂ ਬਾਅਦ ਠੰਡਾ ਹੋ ਜਾਂਦਾ ਹੈ ਤੇ ਜੀਵਨ ਭਰ ਦੀ ਅਣਬਣ ਬਣ ਜਾਂਦੀ ਹੈ। (ਇਗੰਡੈ ਵਿਚ ਮੁਸਲਮਾਨ ਧਰਮ ਵਿਚ ਹੋਏ ੨੧ ਸਿੱਖ ਪਰਿਵਾਰ ਦੀਆਂ ਬੱਚੀਆਂ ਦੇ ਹੋਏ ਵਿਆਹ ਵਿਚੋਂ ੧੩ ਦੇ ਤਲਾਕ ਇਕ ਸਾਲ ਦੇ ਅੰਦਰ ਹੀ ਹੋ ਗਏ ਸਨ) ਜੇ ਕਰ ਧਰਮ ਇਕ ਨਹੀਂ ਤਾਂ ਪਤੀ ਪਤਨੀ ਦੇ ਆਪਣੇ ਰਿਸ਼ਤਦਾਰਾ ਵਿਚ ਸਬੰਧ ਵੀ ਸੀਮਿਤ ਹੋ ਜਾਣਗੇ। ਇਹ ਵੀ ਧਿਆਨ ਵਿਚ ਰੱਖਣਾਂ ਹੈ ਕਿ ਜਿਹੜਾ ਆਪਣੇ ਧਰਮ ਨੂੰ ਧੋਖਾ ਕਰ ਸਕਦਾ ਹੈ, ਉਹ ਕਿਸੇ ਨੂੰ ਵੀ ਧੋਖਾ ਕਰ ਸਕਦਾ ਹੈ।

ਬੋਲੀ, ਭਾਸ਼ਾ = ਜੇ ਪਤੀ ਪਤਨੀ ਦੀ ਬੋਲੀ ਸਾਝੀ ਨਹੀਂ, ਤਾਂ ਉਹ ਆਪਸ ਵਿਚ ਦਿਲੋਂ ਛੂੰਘੀ ਸਾਂਝ ਕਦੀ ਵੀ ਨਹੀਂ ਪੈਦਾ ਕਰ ਸਕਣਗੇ। ਸਿਰਫ ਪੈਸੇ, ਰਵਾਇਤਾ ਤੇ ਵਿਖਾਵੇ ਤੱਕ ਹੀ ਸੀਮਿਤ ਰਹਿ ਜਾਣਗੇ।

ਪੜਾਈ = ਜੇ ਕਰ ਲੜਕੀ ਅਤੇ ਲੜਕਾ ਵੱਧ ਘੱਟ ਪੜ੍ਹੇ ਹਨ ਤਾਂ ਵੀ ਤਾਲਮੇਲ ਨਹੀਂ ਬੈਠਦਾ। ਉਨ੍ਹਾਂ ਦੇ ਸੋਚਣ ਤੇ ਲਿਆਕਤ ਦੇ ਮਿਆਰ ਵਿਚ ਫਰਕ ਰਹੇਗਾ, ਹੋ ਸਕਦਾ ਹੈ ਕਿ ਕਈ ਵਾਰੀ ਇਹ ਅਣਬਣ ਦਾ ਕਾਰਨ ਬਣ ਜਾਵੇ। ਅੱਜਕਲ ਲੜਕੀਆਂ ਜ਼ਿਆਦਾ ਪੜ੍ਹੇ ਰਹੀਆਂ ਹਨ, ਤੇ ਲੜਕੇ ਘੱਟ, ਜਿਸ ਕਰਕੇ ਮਾਤਾ ਪਿਤਾ ਨੂੰ ਲੜਕੀਆਂ ਲਈ ਵਰ ਲੱਭਣੇ ਮੁਸ਼ਕਲ ਹੋ ਗਏ ਹਨ। ਵਾਪਾਰ ਨਾਲ ਸਬੰਧਤ ਸਿੱਖਾਂ ਦੇ ਲੜਕੇ ਘੱਟ ਪੜ੍ਹੇ ਹਨ ਤੇ ਲੜਕੀਆਂ ਜ਼ਿਆਦਾ ਪੜ੍ਹੀਆਂ ਹਨ, ਜੋ ਕਿ ਅੱਜਕਲ ਮੁਸ਼ਕਲ ਦਾ ਕਾਰਨ ਬਣ ਰਹੇ ਹਨ।

ਰਹਿਣ ਸਹਿਣ = ਜੇ ਕਰ ਲੜਕਾ ਅਤੇ ਲੜਕੀ ਦਾ ਰਹਿਣ ਸਹਿਣ ਦਾ ਤਰੀਕਾ ਅਲੱਗ ਹੈ ਤਾਂ ਆਪਸੀ ਖਿਚੋਤਾਣ ਜਾਰੀ ਰਹੇਗੀ। ਉਹ ਸੁਖੀ ਜੀਵਨ ਨਹੀਂ ਬਿਤਾ ਸਕਣਗੇ। (**ਸਹਿਰੀ ਜਾਂ ਪੇਂਡੂ ਤਰੀਕਾ**)। ਜੇਕਰ ਆਪਸ ਵਿਚ ਤਾਲਮੇਲ ਨਾ ਬੈਠੇ ਦਾ ਲਈ ਵਾਰੀਂ, ਇਕ ਨੂੰ ਦੂਸਰੇ ਦੇ ਦੋਸਤ ਜਾਂ ਮਹਿਮਾਨ ਚੰਗੇ ਨਹੀਂ ਲਗਦੇ। ਇਸ ਤਰ੍ਹਾਂ ਦੀ ਲੋਕਾਚਾਰੀ ਪਰਿਵਾਰ ਵਿਚ ਅਣਬਣ ਦਾ ਕਾਰਨ ਬਣ ਜਾਂਦੀ ਹੈ।

ਖਾਣ ਪੀਣ = ਜੇ ਕਰ ਲੜਕਾ ਤੇ ਲੜਕੀ ਦੀਆਂ ਖਾਣ ਪੀਣ ਦੀਆਂ ਆਦਤ ਜਾਂ ਪਸੰਦਾਂ ਅਲੱਗ ਹਨ, ਤਾਂ ਆਪਸੀ ਖਿਚੋਤਾਣ ਜਾਰੀ ਰਹੇਗੀ। ਉਹ ਸੁਖੀ ਜੀਵਨ ਨਹੀਂ ਬਿਤਾ ਸਕਣਗੇ।

ਜ਼ਰੂਰੀ ਨਹੀਂ ਕਿ ਲੜਕੇ ਤੇ ਲੜਕੀ ਦੀਆਂ ਸਾਰੀਆਂ ਗੱਲਾਂ ਇਕੋ ਜਿਹੀਆਂ ਹੋਣ, ਪਰ ਧਰਮ ਤੇ ਭਾਸ਼ਾ ਇਕ ਹੋਣੇ ਬਹੁਤ ਜ਼ਰੂਰੀ ਹਨ। ਵੈਸੇ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿ ਜਿਥੋਂ ਤੱਕ ਹੋ ਸਕੇ ਰਹਿਣ ਸਹਿਣ ਦੇ ਤਰੀਕੇ ਵੀ ਇਕੋ ਜਿਹੇ ਹੋਣ। ਪਰੰਤੁ ਅਫਸੋਸ ਕਿ ਸਿੱਖਾਂ ਨੇ ਵੀ ਹੋਰਨਾਂ ਲੋਕਾਂ ਦੀ ਵੇਖਾ ਵੇਖੀ, ਆਪਣੇ ਪਰਿਵਾਰਿਕ ਜੀਵਨ ਨੂੰ ਬਰਬਾਦ ਕਰਨ ਲਈ ਬਹੁਤ ਸਾਰੇ ਖਰਾਬੀਆਂ ਦੇ ਕਾਰਨ ਅਪਨਾ ਲਏ ਹਨ, ਜੋ ਕਿ ਗੁਰੂ ਗ੍ਰੰਥ ਸਾਹਿਬ ਅਨੁਸਾਰ ਬਿਲਕੁਲ ਪ੍ਰਵਾਨ ਨਹੀਂ ਹਨ।

ਲੈਣ ਦੇਣ = ਸਿੱਖ ਧਰਮ ਅਨੁਸਾਰ ਦਾਜ਼ ਪ੍ਰਵਾਨ ਨਹੀਂ, ਪਰ ਇਹ ਭੈੜੀ ਬਿਮਾਰੀ ਵਧਦੀ ਜਾ ਰਹੀ ਹੈ। ਕਈ ਵਾਰੀ ਲੈਣ ਦੇਣ ਦੇ ਰਿਵਾਜ ਆਪਸੀ ਖਿਚੋਤਾਣ ਦਾ ਕਾਰਨ ਬਣ ਜਾਂਦੇ ਹਨ। ਅਮੀਰੀ ਗਰੀਬੀ ਦੇ ਝਗੜੇ ਅਕਸਰ ਚਲਦੇ ਰਹਿੰਦੇ ਹਨ। ਦਾਜ਼ ਦੇ ਤਾਂਨੇ ਤਾਂ ਆਮ ਵੱਜਦੇ ਰਹਿੰਦੇ ਹਨ।

ਪੈਸੇ ਦਾ ਹੰਕਾਰ = ਪੈਸੇ ਤੇ ਰੁਤਬੇ ਦਾ ਹੰਕਾਰ ਵੀ ਕਈ ਵਾਰੀ ਆਪਸੀ ਤਨਾਓਂ ਅਤੇ ਖਿਚੋਤਾਣ ਦਾ ਕਾਰਨ ਬਣ ਜਾਂਦੇ ਹਨ। ਪੈਸੇ ਵਾਲੇ ਨੂੰ ਫਾਲਤੂ ਬਰਚ ਕਰਨ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ ਹੈ, ਪਰ ਆਮ ਆਦਮੀ ਦੀ ਆਰਥਕ ਹਾਲਤ ਬਰਬਾਦ ਹੋ ਜਾਂਦੀ ਹੈ। ਬਿਹਤਰ ਇਹੀ ਹੈ ਕਿ ਆਪਣੀ ਚਾਦਰ ਵੇਖ ਕੇ ਪੈਰ ਪਸਾਰਨ ਦੀ ਜਾਚ ਸਿੱਖੀ ਜਾਵੇ।

ਲੋਕਾਚਾਰੀ = ਘਰ ਵਿਚ ਆਏ ਮਹਿਮਾਨ ਦੇ ਸਵਾਗਤ ਅਤੇ ਉਸ ਨਾਲ ਗੱਲਬਾਤ ਕਰਨ ਦੇ ਤਰੀਕੇ ਵਿਚ ਵੀ ਸਮਾਨਤਾ ਦੀ ਲੋੜ ਹੈ। ਬਿਹਤਰ ਇਹੀ ਹੈ ਕਿ ਲੋਕਾਚਾਰੀ ਦੀ ਬਜਾਏ ਗੁਰਮਤਿ ਸਿਧਾਤਾਂ ਅਨੁਸਾਰ ਰਵਾਇਤਾ ਬਣਾਈਆਂ ਜਾਣ, ਤੇ ਉਸ ਅਨੁਸਾਰ ਸੋਚ ਵੀਚਾਰ ਤੇ ਆਦਤਾਂ ਵਿਚ ਸੁਧਾਰ ਲਿਆਂਦਾ ਜਾਵੇ, ਤਾਂ ਜੋ ਆਪਸ ਵਿਚ ਇਕਸਾਰਤਾ ਆ ਸਕੇ।

ਨਸ਼ੇ ਦੀ ਵਰਤੋਂ = ਜੇ ਕਰ ਪਤੀ ਪਤਨੀ ਸਿਗਾਰਿਟ, ਸਰਾਬ ਜਾਂ ਹੋਰ ਨਸ਼ਾ ਕਰਦੇ ਹਨ, ਤਾਂ ਇਹ ਪਰਿਵਾਰ ਵਿਚ ਬੀਮਾਰੀਆਂ, ਕਲੇਸ਼ ਤੇ ਬਰਬਾਦੀ ਦਾ ਕਾਰਨ ਬਣ ਜਾਂਦੇ ਹਨ। ਸਿੱਖ ਧਰਮ ਅਨੁਸਾਰ ਸਰਾਬ ਜਾਂ ਹੋਰ ਨਸ਼ਿਆਂ ਦੀ ਸਖਤ ਮਨਾਹੀ ਹੈ, ਪਰ ਪੰਜਾਬ ਦੇ ਅਨੇਕਾਂ ਨੌਜਵਾਨ ਨਸ਼ਿਆਂ ਨਾਲ ਆਪਣੀ ਜਿੰਦਗੀ ਬਰਬਾਦ ਕਰ ਰਹੇ ਹਨ। ਕਈ ਪ੍ਰਾਂਤੀ ਸਰਕਾਰਾ ਨੇ ਸਰਾਬ ਜਾਂ ਹੋਰ ਨਸ਼ੇ ਬੰਦ ਕਰ ਦਿੱਤੇ ਹਨ, ਪਰ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਠੋਸ ਉਪਰਾਲਾ ਨਹੀਂ ਕੀਤਾ ਹੈ। ਭੈੜੀਆਂ ਆਦਤਾਂ ਕਰਕੇ ਕਈ ਏਡਜ਼ ਦੀ ਬੀਮਾਰੀ ਦਾ ਸ਼ਿਕਾਰ ਵੀ ਹੋ ਰਹੇ ਹਨ। ਨਸ਼ਿਆਂ ਤੇ ਏਡਜ਼ ਕਰਕੇ ਕਈ ਪਰਿਵਾਰ ਉਜੜ ਗਏ ਹਨ ਤੇ ਬੱਚੇ ਰੁਲ ਰਹੇ ਹਨ।

ਸੌਣ ਤੇ ਉਠਣ ਦੀਆਂ ਆਦਤਾਂ = ਜੇ ਕਰ ਇਕ ਜਾਣਾ ਅੰਮ੍ਰਿਤ ਵੇਲੇ ਉਠਦਾ ਹੈ ਤੇ ਦੂਸਰਾ ਸਿਖਰ ਦੁਪਹਿਰ। ਇਕ ਜਾਣਾ ਜਲਦੀ ਸੌ ਜਾਂਦਾ ਹੈ ਅਤੇ ਦੂਸਰਾ ਸਾਰੇ ਟੀ:ਵੀ: ਦੇ ਸੀਰੀਅਲ ਤੇ ਪਿਕਚਰਾਂ ਵੇਖ ਕੇ ਸੌਂਦਾ ਹੈ ਤਾਂ ਇਹੋ ਜਿਹਾ ਘਰ ਵੀ ਕਦੀ ਸੁਖੀ ਨਹੀਂ ਹੋ ਸਕਦਾ ਹੈ।

ਸਿੱਖ ਧਰਮ ਸਾਜ਼ੀਵਾਲਤਾ ਤੇ ਵਿਚਾਰਾ ਦੀ ਇਕਸਾਰਤਾ ਸਿਖਾਉਂਦਾ ਹੈ। ਇਸ ਲਈ ਜੇ ਕਰ ਲੜਕਾ ਅਤੇ ਲੜਕੀ ਗੁਰੂ ਗ੍ਰੰਥ ਸਾਹਿਬ ਨੂੰ ਅਪਨਾ ਲੈਣਗੇ ਤਾਂ ਉਨ੍ਹਾਂ ਦਾ ਧਰਮ, ਵਿਚਾਰਧਾਰਾ, ਬੋਲੀ, ਭਾਸ਼ਾ, ਰਹਿਣ ਸਹਿਣ, ਖਾਣ ਪੀਣ, ਕਲਚਰ, ਰੀਤੀ ਰਿਵਾਜ਼, ਆਦਤਾਂ, ਸੁਭਾਅ, ਜੀਵਨ ਦੀ ਮੰਜਲ, ਆਦਿ, ਸੱਭ ਇਕੋ ਜਿਹੀਆਂ ਹੋ ਜਾਣਗੀਆਂ।

ਲੜਕਾ ਅਤੇ ਲੜਕੀ ਦੋਵੇਂ ਕਹਿੰਦੇ ਹਨ, ਮੇਰਾ ਪਿਤਾ ਤੇ ਮੇਰੀ ਮਾਤਾ। ਇਹ ਮੇਰਾ ਅਤੇ ਮੇਰੀ ਦਾ ਸਬੰਧ ਦੁਨਿਆਵੀ ਪਿਤਾ ਅਤੇ ਦੁਨਿਆਵੀ ਮਾਤਾ ਨਾਲ ਹੈ, ਕਿਉਂਕਿ ਇਕ ਪੁਲਿੰਗ ਅਤੇ ਦੂਸਰਾ ਇਸਤ੍ਰੀ ਲਿੰਗ ਹੈ। ਪਰ ਅਕਾਲ ਪੁਰਖੁ ਤਾਂ ਪੁਲਿੰਗ ਹੈ। ਇਸ ਲਈ ਅਕਾਲ ਪੁਰਖੁ ਵਾਸਤੇ ਗੁਰਬਾਣੀ ਵਿਚ ਦੋਵਾਂ ਪਿਤਾ ਅਤੇ ਮਾਤਾ ਲਈ, ਮੇਰਾ ਹੀ ਵਰਤਿਆ ਗਿਆ ਹੈ। ਦੁਨਿਆਵੀ ਮਾਤਾ ਪਿਤਾ ਤਾਂ ਹੋਰਕ ਦੇ ਦੋ ਹਨ, ਪਰ ਅਸਲੀ ਰਚਨਹਾਰ ਸਿਰਫ ਇਕ ਹੀ ਹੈ।

ਮਾਝ ਮਹਲਾ ੫ ॥ ਤੁੰ ਮੇਰਾ ਪਿਤਾ ਤੁੰ ਹੈ ਮੇਰਾ ਮਾਤਾ ॥ ਤੁੰ ਮੇਰਾ ਬੰਧੂ ਤੁੰ ਮੇਰਾ ਭੁਤਾ ॥ ਤੁੰ ਮੇਰਾ ਰਾਖਾ ਸਭਨੀ ਬਾਈ ਤਾਂ ਭਉ ਕੇਹਾ

ਕਾੜਾ ਜੀਓ ॥੧॥ (੧੦੩)

**ਭੈਰਉ ਮਹਲਾ ੫ ॥ ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ ॥ ਤੂ ਮੇਰੇ ਜੀਅ ਪ੍ਰਾਨ ਸੁਖਦਾਤਾ ॥ ਤੂ ਮੇਰਾ ਠਾਕੁਰੁ ਹਉ ਦਾਸੁ ਤੇਰਾ ॥ ਤੂ ਝ ਬਿਨੁ
ਅਵਰੁ ਨਹੀਂ ਕੋ ਮੇਰਾ ॥੧॥ (੧੧੪)**

ਦੋਹਾਂ ਪਰਿਵਾਰਾਂ ਵਿਚ ਸਾਂਝ ਤਾਂ ਹੀ ਹੋ ਸਕਦੀ ਹੈ, ਜੇ ਕਰ ਲੜਕਾ ਆਪਣੇ ਸੱਸ ਸੌਹਰੇ ਨੂੰ ਆਪਣਾ ਮਾਤਾ ਪਿਤਾ ਸਮੱਝੇ ਤੇ ਲੜਕੀ ਆਪਣੇ ਸੱਸ ਸੌਹਰੇ ਨੂੰ ਆਪਣਾ ਮਾਤਾ ਪਿਤਾ ਸਮੱਝ ਕੇ ਆਦਰ ਕਰੇ। ਜੀਵਨ ਵਿਚ ਡੂੰਘੀ ਸਾਂਝ ਤੇ ਪ੍ਰੇਮ ਪਿਆਰ ਪੈਦਾ ਕਰਨ ਲਈ ਲੜਕਾ ਅਤੇ ਲੜਕੀ ਦੋਵਾਂ ਨੇ ਅਕਾਲ ਪੁਰਖੁ ਨੂੰ ਆਪਣਾ ਇਕ ਸਾਂਝਾ ਮਾਤਾ ਪਿਤਾ ਬਣਾਉਂਣਾ ਹੈ, ਇਸ ਲਈ ਲਾਵਾਂ ਦਾ ਪਾਠ ਧਿਆਨ ਨਾਲ ਸੁਣਾ, ਸਮੱਝਾ ਤੇ ਜੀਵਨ ਵਿਚ ਨਿਭਾਉਂਣਾ ਜ਼ਰੂਰੀ ਹੈ।

ਰਹਿਤ ਮਰਯਾਦਾ ਵਿਚ ਲਿਖਿਆ ਗਿਆ ਹੈ ਕਿ ਲੜਕਾ ਅਤੇ ਲੜਕੀ ਦੋਵਾਂ ਨੇ ਲਾਵਾਂ ਦਾ ਪਾਠ ਖੜੇ ਹੋ ਕੇ ਸੁਣਨਾ ਹੈ। ਜਦੋਂ ਕੋਈ ਖੜੇ ਹੋ ਕੇ ਸੁਣਦਾ ਹੈ, ਤਾਂ ਉਹ ਸੁਚੇਤ ਹੋ ਕੇ ਸੁਣਦਾ ਹੈ। ਜੇ ਕਰ ਲੜਕਾ ਅਤੇ ਲੜਕੀ ਬੈਠੇ ਹੋਣ ਤਾਂ ਕੋਈ ਨਾ ਕੋਈ ਰਵਾਇਤਾਂ ਬਾਰੇ ਸਾਲਾਹ ਦਿੰਦਾ ਹੀ ਰਹਿੰਦਾ ਹੈ। ਪਰ ਜੇ ਕਰ ਦੋਵੇਂ ਖੜੇ ਹੋਣ ਤਾਂ ਦੂਸਰਿਆਂ ਦੇ ਵਿਘਨ ਪਾਉਂਣ ਦੀ ਸੰਭਾਵਨਾ ਘਟ ਜਾਂਦੀ ਹੈ। ਪਾਠ ਸਮੇਂ ਹੋਰ ਰਿਸ਼ਤੇਦਾਰਾਂ ਨੂੰ ਰੀਤੀ ਰਿਵਾਜ ਪੂਰੇ ਕਰਨ ਦੀ ਥਾਂ ਗੁਰਬਾਣੀ ਦਾ ਪਾਠ ਧਿਆਨ ਨਾਲ ਸੁਣਨਾ ਚਾਹੀਦਾ ਹੈ। ਜਦੋਂ ਲਾਵਾਂ ਦਾ ਕੀਰਤਨ ਹੋ ਰਿਹਾ ਹੁੰਦਾ ਹੈ, ਉਸ ਦੇ ਦੁਰਾਨ ਪਰਕਰਮਾ ਕਰ ਕੇ, ਤੇ ਮੱਥਾ ਟੇਕ ਕੇ ਅਗਲੀ ਲਾਵ ਧਿਆਨ ਨਾਲ ਸੁਣਨ ਲਈ ਖੜੇ ਹੋ ਜਾਣਾਂ ਚਾਹੀਦਾ ਹੈ। ਪਾਠੀ ਸਾਹਿਬਾਂ ਨੂੰ ਸੱਭ ਹਦਾਇਤਾਂ ਪਹਿਲਾਂ ਹੀ ਦੇ ਦੇਣੀਆਂ ਚਾਹੀਦੀਆਂ ਹਨ।

**ਕਈ ਰਾਗੀ ਲੋਕਾਂ ਨੂੰ ਖੁਸ਼ ਕਰਨ ਲਈ ਕਚੀ ਬਾਣੀ ਦੇ ਲੋਕ ਗੀਤ ਪੜ੍ਹਨੇ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਨਾਲ ਬਾਹਰੀ ਵਾਹ ਵਾਹ
ਤਾਂ ਮਿਲ ਸਕਦੀ ਹੈ, ਪਰ ਅੰਦਰੂਨੀ ਆਨੰਦ ਨਹੀਂ। ਅਜੇਹੇ ਪਾਖੰਡੀਆਂ ਤੇ ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।**

ਅੱਜਕਲ ਦੇ ਬੱਚੇ ਬੱਚੀਆਂ ਅਕਸਰ ਹੇਠ ਲਿਖੇ ਸਬਦ ਦੀ ਉਦਾਹਰਣ ਦੇ ਕੇ ਕਹਿੰਦੇ ਹਨ, ਕਿ ਸਾਰੇ ਇਕੋ ਜਿਹੇ ਹਨ ਤਾਂ ਕਿਸੇ ਵੀ ਹੋਰ ਧਰਮ ਜਾਂ ਮਜ਼ਬ ਵਾਲੇ ਨਾਲ ਕਿਉਂ ਨਹੀਂ ਵਿਆਹ ਕੀਤਾ ਜਾ ਸਕਦਾ ਹੈ।

ਪ੍ਰਭਾਤੀ ॥ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥

**ਲੋਂਗਾ ਭਰਮਿ ਨ ਭੁਲਹੁ ਭਾਈ ॥ ਖਾਲਿਕ ਖਲਕ ਮਹਿ ਖਾਲਿਕ ਪੁਰਿ ਰਹਿਓ ਸ੍ਰਵ ਠਾਈ ॥੧॥ ਰਗਾਉ ॥ ਮਾਟੀ ਏਕ ਅਨੇਕ
ਭਾਂਤਿ ਕਰਿ ਸਾਜੀ ਸਾਜਨਹਰੈ ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥ ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ
ਸਭੁ ਕਛੁ ਹੋਈ ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥ ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁਝੁ ਦੀਨਾ ਮੀਠਾ ॥**

ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਭੀਠਾ ॥੪॥੩॥ (੧੩੪੯, ੧੩੫੦)

ਸਾਡੇ ਜਿਆਦਾ ਤਰ ਸਵਾਲ ਜਾਂ ਭੁਲੇਖੇ ਗੁਰਬਾਣੀ ਨੂੰ ਧਿਆਨ ਨਾਲ ਨਾ ਪੜ੍ਹਨ ਕਰਕੇ ਹੁੰਦੇ ਹਨ। ਜਿਸ ਪੰਗਤੀ ਨਾਲ ਸਾਡਾ ਸਵਾਰਥ ਹੱਲ ਹੁੰਦਾ ਹੈ, ਉਸ ਨੂੰ ਤਾਂ ਲੈ ਲੈਂਦੇ ਹਾਂ ਤੇ ਬਾਕੀ ਦਾ ਸਬਦ ਛੱਡ ਦਿੰਦੇ ਹਾਂ। ਜਿਥੇ ਲਾਉਂਣ ਦੀ ਇਛਾ ਹੁੰਦੀ ਹੈ, ਉਸ ਨੂੰ ਢਾਲ ਕੇ ਉਸ ਅਨੁਸਾਰ ਲਾਉਂਣਾ ਸ਼ੁਰੂ ਕਰ ਦਿੰਦੇ ਹਾਂ। ਧਿਆਨ ਨਾਲ ਵੇਖੋ ਤਾਂ ਇਸ ਸਬਦ ਵਿਚ ਵਿਆਹ ਦਾ ਕੋਈ ਵਿਸ਼ਾ ਹੀ ਨਹੀਂ ਲਿਆ ਗਿਆ ਹੈ। ਰਹਾਉ ਦੀ ਪੰਗਤੀ ਜਿਸ ਵਿਚ ਸਬਦ ਦਾ ਕੇਂਦਰੀ ਭਾਵ ਹੁੰਦਾ ਹੈ, ਉਸ ਵਿਚ ਕਬੀਰ ਸਾਹਿਬ ਲੋਕਾਂ ਨੂੰ ਸਮਝਾ ਰਹੇ ਹਨ ਕਿ ਅਕਾਲ ਪੁਰਖੁ ਦੀ ਹਸਤੀ ਬਾਰੇ ਹੋਰ ਭੁਲੇਖਿਆਂ ਵਿਚ ਪੈ ਕੇ ਖੁਆਰ ਨਾ ਹੋਵੋ। ਉਹ ਅਕਾਲ ਪੁਰਖੁ ਸਾਰੀ ਖਲਕਤ ਨੂੰ ਆਪ ਪੈਦਾ ਕਰਨ ਵਾਲਾ ਹੈ ਤੇ ਸਾਰੀ ਖਲਕਤ ਵਿਚ ਆਪ ਮੌਜੂਦ ਹੈ, ਤੇ ਉਹ ਸਭ ਥਾਂ ਭਰਪੂਰ ਵਸ ਰਿਹਾ ਹੈ। ਹੁਣ ਅਸੀਂ ਆਪਣੇ ਆਪ ਨੂੰ ਪੁਛੀਏ, ਕਿ ਜਿਸ ਦੁਸਰੇ ਮਜ਼ਬ ਵਾਲੇ ਲੜਕੇ ਜਾਂ ਲੜਕੀ ਬਾਰੇ ਅਸੀਂ ਕਹਿ ਰਹੇ ਹਾਂ, ਕੀ ਉਸ ਦਾ ਧਰਮ ਅਕਾਲ ਪੁਰਖੁ ਦੀ ਅਜੇਹੀ ਹਸਤੀ ਨੂੰ ਪਰਵਾਨ ਕਰਦਾ ਹੈ? ਕੀ ਉਸ ਦੇ ਧਰਮ ਦੇ ਲੋਕਾਂ ਨੇ ਦੁਸਰੇ ਦੇ ਧਰਮ ਅਸਥਾਨ ਨੂੰ ਢਾਉਂਣ ਵੇਲੇ ਉਨ੍ਹਾਂ ਦੇ ਅੰਦਰ ਵਸਦੇ ਅਕਾਲ ਪੁਰਖੁ ਨੂੰ ਵੇਖਿਆ ਸੀ? ਕੀ ਉਸ ਨੇ ਆਪਣੇ ਆਪ ਨੂੰ ਜਾਤ ਪਾਤ ਤੇ ਮਜ਼ਹਬ ਦੇ ਭੁਲੇਖਿਆਂ ਵਿਚੋਂ ਬਾਹਰ ਕੱਢ ਲਿਆ ਹੈ? ਕੀ ਉਸ ਨੇ ਦੁਸਰੇ ਧਰਮ ਵਾਲੇ ਲੋਕਾਂ ਨੂੰ ਮੰਦਾ ਚੰਗਾ ਕਹਿਣਾ ਛੱਡ ਦਿੱਤਾ ਹੈ? ਕੀ ਉਸ ਨੇ ਕਰਮ ਕਾਂਡ ਤਿਆਗ ਦਿੱਤੇ ਹਨ? ਕੀ ਉਸ ਨੇ ਆਪਣੇ ਆਪ ਨੂੰ ਭਰਮਾਂ, ਵਹਿਮਾਂ, ਰਵਾਇਤਾਂ ਵਿਚੋਂ ਬਾਹਰ ਕੱਢ ਲਿਆ ਹੈ? ਕੀ ਉਸ ਨੂੰ ਸਾਰਿਆਂ ਵਿਚ ਇਕ ਅਕਾਲ ਪੁਰਖੁ ਦਾ ਨੂਰ ਦਿਖਾਈ ਦਿੰਦਾ ਹੈ? ਕੀ ਉਸ ਨੇ ਅਕਾਲ ਪੁਰਖੁ ਦੇ ਹੁਕਮੁ ਨੂੰ ਪਛਾਣ ਲਿਆ ਹੈ? (“**ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ**”)। ਕੀ ਉਸ ਨੇ “**ਹੁਕਮੀ ਰਜਾਈ ਚਲਣਾ ਨਨਕ ਲਿਖਿਆ ਨਾਲਿ**” ਅਨੁਸਾਰ ਚਲਣਾ ਪ੍ਰਵਾਨ ਕਰ ਲਿਆ ਹੈ? ਇਸ ਪੂਰੇ ਸਬਦ ਨੂੰ ਪ੍ਰਵਾਨ ਕਰਨ ਵਾਲਾ ਸਿਰਫ ਗੁਰਸਿੱਖ ਹੀ ਹੋ ਸਕਦਾ ਹੈ, ਕੋਈ ਹੋਰ ਨਹੀਂ। ਇਸ ਲਈ ਜੇ ਕਰ ਇਸ ਸਬਦ ਅਨੁਸਾਰ ਰਿਸ਼ਤੇ ਦੀ ਚੋਣ ਕਰਨਾ ਚਾਹੁੰਦੇ ਹੋ ਤਾਂ ਸਿਰਫ ਗੁਰਸਿੱਖ ਹੀ ਵਿਆਹ ਕਰਵਾ ਸਕਦੇ ਹੋ, ਕਿਸੇ ਹੋਰ ਧਰਮ ਹੀ ਅਜੇਹਾ ਧਰਮ ਹੈ ਜਿਹੜਾ ਸਾਝੀਵਾਲਤਾ ਤੇ ਵਿਚਾਰਧਾਰਾ ਦੀ ਇਕਸਾਰਤਾ ਸਿਖਾਉਂਦਾ ਹੈ।

“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ (੬੪੬)”

ਗੁਰਸਿੱਖ ਦੇ ਵਿਆਹ ਨੇ ਦੁਨਿਆਵੀ ਰਿਸ਼ਤੇ, ਲੋਕਾਚਾਰੀ ਜਾਂ ਰਵਾਇਤਾ ਤੱਕ ਸੀਮਿਤ ਨਹੀਂ ਰਹਿਣਾਂ ਹੈ, ਉਸ ਨੇ ਗੁਰਮਤਿ ਦੇ ਮਾਰਗ ਤੇ ਚਲ ਕੇ ਅਕਾਲ ਪੁਰਖੁ ਨਾਲ ਸਦੀਵੀ ਸਬੰਧ ਕਾਇਮ ਕਰਨਾ ਹੈ ਤੇ ਅਨੰਦ ਦੀ ਅਵਸਥਾ ਤਕ ਪਹੁੰਚਣਾ ਹੈ। ਇਸ ਲਈ ਸਿੱਖ ਬੱਚੇ ਬੱਚੀ ਦਾ ਅਨੰਦ ਕਾਰਜ ਸਿਰਫ ਸਿੱਖ ਬੱਚੀ ਬੱਚੇ ਨਾਲ ਹੀ ਪ੍ਰਵਾਨ ਹੈ, ਕਿਸੇ ਹੋਰ ਧਰਮ ਵਾਲੇ ਨਾਲ ਨਹੀਂ।

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿਚ ਕਹਿ ਸਕਦੇ ਹਾਂ ਕਿ

- ਸਮਾਜ ਦੇ ਸਫਲਤਾ ਪੂਰਵਕ ਚਲਦੇ ਰਹਿੰਣ ਲਈ ਗ੍ਰਹਿਸਤ ਦੇ ਮਾਰਗ ਦਾ ਖਾਸ ਮਹੱਤਵ ਹੈ, ਇਸੇ ਲਈ ਸਿੱਖ ਧਰਮ ਵਿਚ ਅਨੰਦ

- ਸੰਸਕਾਰ ਨੂੰ ਅਹਿਸਿਅਤ ਦਿੱਤੀ ਜਾਂਦੀ ਹੈ।
- ਵਿਆਹ ਇਕ ਸਮੱਝੌਤਾ ਹੈ, ਜਿਹੜਾ ਕਦੇ ਵੀ ਤੋਤਿਆ ਜਾ ਸਕਦਾ ਹੈ। ਸਿੱਖ ਦਾ ਅਨੰਦ ਕਾਰਜ ਹੁੰਦਾ ਹੈ, ਵਿਆਹ ਨਹੀਂ।
- ਅਸਲੀ ਵਾਧਾਈ, ਜਾਂ ਚੜ੍ਹਦੀ ਕਲਾ ਤਾਂ ਹੀ ਹੋ ਸਕਦੀ ਹੈ, ਜੇ ਕਰ ਸਤਿਗੁਰੂ ਦਾ ਮਿਲਾਪ ਹੋ ਜਾਵੇ। ਵਾਧਾਈ ਅਨੰਦ ਦੀ ਅਵਸਥਾ ਵਿਚ ਹੁੰਦੀ ਹੈ, ਜਿਹੜੀ ਸਦਾ ਕਾਇਮ ਰਹਿੰਦੀ ਹੈ।
- ਆਨੰਦ ਦੀ ਅਵਸਥਾ ਵਿਚ ਮਨ ਦੀ ਭਟਕਣਾ ਢੂਰ ਹੋ ਜਾਂਦੀ ਹੈ, ਸਾਰੀਆਂ ਮਨੋਕਾਮਨਾਂਵਾਂ ਪੂਰੀਆਂ ਹੋ ਜਾਂਦੀਆਂ ਹਨ, ਤੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ।
- ਸਾਨੂੰ ਆਪਣੇ ਸਰੀਰ ਨੂੰ ਵਿਕਾਰਾ ਤੋਂ ਰੋਕਣਾ ਹੈ, ਪੰਜੇ ਗਿਆਨ ਇੰਦ੍ਰੀਆਂ ਨੂੰ ਆਪੋ ਆਪਣੇ ਵਿਸ਼ੇ ਵਿਕਾਰਾ ਵਲ ਢੌੜਨ ਦੀ ਬਜਾਏ, ਅਕਾਲ ਪੁਰਖ ਦੇ ਹੁਕਮੁ ਤੇ ਰਜਾ ਅਨੁਸਾਰ ਤੇਰਨਾ ਹੈ।
- ਸਿਰਫ ਉਸ ਮਨੁੱਖ ਦਾ ਇਹ ਸਰੀਰ ਪਰਵਾਣ ਹੁੰਦਾ ਹੈ, ਜਿਹੜਾ ਸਤਿਗੁਰ ਦੀ ਸੱਚੀ ਬਾਣੀ ਵਿਚ ਆਪਣਾ ਚਿੱਤ ਜੋੜ ਲੈਂਦਾ ਹੈ।
- ਗੁਰਬਾਣੀ ਦੁਆਰਾ ਅਕਾਲ ਪੁਰਖ ਦੇ ਗੁਣ ਵੀਚਾਰਨ ਨਾਲ ਮਨੁੱਖ ਅੰਦਰ ਅਕਾਲ ਪੁਰਖ ਦੇ ਗੁਣ ਆਉਂਣੇ ਸ਼ੁਰੂ ਹੋ ਜਾਂਦੇ ਹਨ, ਜਿਸ ਸਦਕਾ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।
- “**ਅੰਮ੍ਰਿਤ ਵੇਲਾ ਸਚੁ ਨਾਉ ਵੱਡਿਆਈ ਵੀਚਾਰੁ**” ਦੁਆਰਾ ਅਸੀਂ ਆਪਣਾ ਦਸਮ ਦੁਆਰ ਪਰਗਟ ਕਰ ਸਕਦੇ ਹਾਂ ਤੇ ਨਾਮੁ ਰੂਪੀ ਅੰਮ੍ਰਿਤ ਬਾਣੀ ਦੁਆਰਾ ਆਤਮਕ ਆਨੰਦ, ਅਸਲੀ ਸੁਖ ਤੇ ਸ਼ਾਂਤੀ ਪ੍ਰਾਪਤ ਕਰ ਸਕਦੇ ਹਾਂ।
- ਗੁਰਬਾਣੀ ਅਨੁਸਾਰ ਜੀਵ ਦਾ ਵੀਆਹ, ਭਾਵ ਆਨੰਦ ਦੀ ਅਵਸਥਾ ਅਕਾਲ ਪੁਰਖ ਦੇ ਮਿਲਾਪ ਨਾਲ ਹੁੰਦੀ ਹੈ।
- ਸਤਿਗੁਰੂ ਦੀ ਸੱਚੀ ਬਾਣੀ ਦੇ ਦਾਜ ਨਾਲ ਜੀਵ ਇਸਤ੍ਰੀ ਦੀ ਸੋਭਾ, ਉਸ ਦੇ ਪਰਿਵਾਰ, ਸ਼ਹਿਰ, ਪ੍ਰਾਂਤ, ਦੇਸ ਤੇ, ਸਾਰੇ ਸੰਸਾਰ ਵਿਚ ਹੋ ਜਾਂਦੀ ਹੈ। ਗੁਰਬਾਣੀ ਦਾ ਦਾਜ ਅਜੇਹਾ ਹੈ, ਕਿ ਇਸ ਦੀ ਕੋਈ ਹੋਰ ਦਾਜ ਬਰਾਬਰੀ ਨਹੀਂ ਕਰ ਸਕਦਾ।
- ਗੁਰਬਾਣੀ ਅਨੁਸਾਰ ਇਸ ਸੰਸਾਰ ਵਿਚ ਪਤੀ ਜਾਂ ਪੁਰਖ ਸਿਰਫ ਇੱਕੋ ਇਕ ਅਕਾਲ ਪੁਰਖ ਹੀ ਹੈ, ਹੋਰ ਸਾਰੀ ਸ਼੍ਰੀਸ਼ਟੀ, ਉਸ ਦੀਆਂ ਇਸਤ੍ਰੀਆਂ ਹਨ।
- ਸਿੱਖ ਧਰਮ ਅਨੁਸਾਰ ਗੁਰੂ ਗਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਨਾਜ਼ਰ ਮੰਨ ਕੇ ਲੜਕੇ ਦੀਆਂ ਲਾਵਾਂ ਵੀ ਅਕਾਲ ਪੁਰਖ ਨਾਲ ਹੁੰਦੀਆਂ ਹਨ ਤੇ ਲੜਕੀ ਦੀਆਂ ਲਾਵਾਂ ਵੀ ਅਕਾਲ ਪੁਰਖ ਨਾਲ ਹੀ ਹੁੰਦੀਆਂ ਹਨ।
- ਸਿਰਫ ਸਰੀਰਕ ਤੌਰ ਤੇ ਰਲ ਕੇ ਰਹਿਣ ਤੇ ਬਹਿਣ ਵਾਲੇ ਮਰਦ ਐਰਤ ਨੂੰ ਅਸਲੀ ਪਤੀ ਪਤਨੀ ਨਹੀਂ ਆਖਿਆ ਜਾ ਸਕਦਾ ਹੈ। ਅਸਲੀ ਪਤੀ ਪਤਨੀ ਉਹ ਹਨ, ਜਿਹੜੇ ਭਾਵੋਂ ਸਰੀਰਕ ਤੌਰ ਤੇ ਦੋ ਹਨ, ਪਰ ਇਕ ਜੋਤਿ ਹਨ।
- ਜੇ ਕਰ ਪਤੀ ਪਤਨੀ ਦਾ ਧਰਮ, ਕਾਨੂੰਨ, ਅਸੂਲ, ਸੋਚ ਤੇ ਵਿਚਾਰਧਾਰਾ ਇੱਕ ਹੈ, ਤਾਂ ਆਪਸ ਵਿਚ ਕੋਈ ਭੇਦ ਭਾਵ ਨਹੀਂ, ਕੋਈ ਝਗੜਾ ਨਹੀਂ, ਕੋਈ ਵੱਡਾ ਛੋਟਾ ਨਹੀਂ। ਜਦੋਂ, ਇਹ ਦੋਵੇਂ ਸਰੀਰ ਪਤੀ ਪਤਨੀ ਦੇ ਤੌਰ ਤੇ, ਇਕ ਵਿਚਾਰਧਾਰਾ ਨਾਲ ਸਮਾਜ ਵਿਚ ਵਿਚਰਦੇ ਹਨ, ਤਾਂ ਇਕ ਸਫਲ ਪਰਿਵਾਰ ਪੈਦਾ ਹੁੰਦਾ ਹੈ।
- ਗੁਰਬਾਣੀ ਵਿਚ ਅੰਕਿਤ ਚਾਰ ਲਾਵਾਂ ਦਾ ਮੰਤਵ, ਜੀਵ ਇਸਤ੍ਰੀ ਦਾ ਕਦੇ ਨਾ ਨਾਸ ਹੋਣ ਵਾਲੇ ਇਕ ਅਕਾਲ ਪੁਰਖ ਦਾ ਮਿਲਾਪ ਹੈ।
- ਪਹਿਲੜੀ ਲਾਵ ਧਰਮ ਖੰਡ** ਦੀ ਅਵਸਥਾ ਬਿਆਨ ਕਰਦੀ ਹੈ, **ਦੂਜੜੀ ਲਾਵ ਗਿਆਨ ਖੰਡ** ਦੀ, **ਤੀਜੜੀ ਲਾਵ ਸਰਮ ਖੰਡ** ਦੀ ਅਤੇ **ਚਉਥੜੀ ਲਾਵ ਕਰਮ ਖੰਡ** ਤੇ **ਸਚ ਖੰਡ** ਬਾਰੇ ਬਿਆਨ ਕਰਦੀ ਹੈ।
- ਗੁਰਬਾਣੀ ਦੁਆਰਾ ਅਕਾਲ ਪੁਰਖ ਦਾ ਨਾਮੁ ਯਾਦ ਰੱਖਣਾ ਜੀਵ ਇਸਤ੍ਰੀ ਦੇ ਅਕਾਲ ਪੁਰਖ ਪਤੀ ਨਾਲ ਵਿਆਹ ਦੀ ਪਹਿਲੀ ਲਾਵਾਂ ਹੈ, ਜਿਸ ਸਦਕਾ ਉਹ ਸਹਿਜ ਅਵਸਥਾ ਵੱਲ ਜਾ ਸਕਦਾ ਹੈ।
- ਖੰਡੇ ਕੀ ਪਾਹੁਲ ਲੈਣ ਦੀ ਤਰ੍ਹਾਂ, ਪਹਿਲੜੀ ਲਾਵ ਵਿਚ ਵੀ ਗੁਰੂ ਨਾਲ ਪ੍ਰਣ ਕਰਨਾ ਹੈ, ਆਪਣੇ ਆਪ ਨੂੰ ਗੁਰੂ ਅੱਗੇ ਅਰਪਨ ਕਰਨਾ ਹੈ।
- ਜਿਹੜੀ ਜੀਵ ਇਸਤ੍ਰੀ ਹਉਮੈ ਦੂਰ ਕਰ ਕੇ ਅਕਾਲ ਪੁਰਖ ਦੇ ਗੁਣ ਗਾਇਨ ਕਰਦੀ ਹੈ, ਉਸ ਦੇ ਅੰਦਰ ਨਿਰਮਲ ਭਉ ਪੈਦਾ ਹੋ ਜਾਂਦਾ ਹੈ।
- ਗੁਰੂ ਦੀ ਸਰਨ ਪੈ ਕੇ, ਹਉਮੈ ਦੂਰ ਕਰਕੇ, ਅਕਾਲ ਪੁਰਖ ਸਿਫਤਿ ਸਾਲਾਹ ਦੇ ਗੀਤ ਗਾਣੇ ਅਤੇ ਉਸ ਨੂੰ ਸਰਬ ਵਿਆਪਕ ਵੇਖਣਾ, ਅਕਾਲ ਪੁਰਖ ਨੇ ਜੀਵ ਇਸਤ੍ਰੀ ਦੇ ਵਿਆਹ ਦੀ ਇਹ ਦੁਜੀ ਲਾਵਾਂ ਤੌਰ ਦਿੱਤੀ ਹੈ। ਅਕਾਲ ਪੁਰਖ ਦੀ ਸਿਫਤਿ ਸਾਲਾਹ ਦੀ ਸੱਚੀ ਬਾਣੀ, ਜੀਵ ਇਸਤ੍ਰੀ ਦੇ ਹਿਰਦੇ ਅੰਦਰ ਅਨਹਦ ਸਬਦ ਵਜਾ ਦਿੰਦੀ ਹੈ।
- ਅੱਜ ਦੀ ਪਨੀਰੀ ਦਾ ਸਿੱਖੀ ਤੋਂ ਟੁਟਣ ਦਾ ਕਾਰਨ ਇਹੀ ਹੈ ਕਿ ਅਸੀਂ ਧਰਮ ਖੰਡ ਵਿਚ ਤਾਂ ਜਾਂਦੇ ਹਾਂ, ਪਹਿਲੀ ਲਾਵਾਂ ਵਿਚ ਪ੍ਰਵੇਸ਼ ਤਾਂ ਕਰਦੇ ਹਾਂ, ਪਰ ਸਬਦ ਗੁਰੂ ਦਾ ਗਿਆਨ ਨਹੀਂ ਲੈਂਦੇ, ਦੂਸਰੀ ਲਾਵਾਂ ਵਿਚ ਪ੍ਰਵੇਸ਼ ਨਹੀਂ ਕਰਦੇ, ਜਿਸ ਕਰਕੇ ਭਟਕ ਜਾਂਦੇ ਹਾਂ।
- ਗੁਰਮੁਖਾਂ ਦੀ ਸੰਗਤ ਤੇ ਗੁਰਬਾਣੀ ਦੁਆਰਾ ਅਕਾਲ ਪੁਰਖ ਦੀ ਸਿਫਤਿ ਸਾਲਾਹ ਸਦਕਾ ਤੀਜੀ ਲਾਵਾਂ ਸਮੇਂ, ਜੀਵ ਇਸਤ੍ਰੀ ਦੇ ਮਨ ਵਿਚ ਅਕਾਲ ਪੁਰਖ ਦੇ ਮਿਲਾਪ ਲਈ “**ਹਰਿ ਉਪਜੈ ਮਨਿ ਬੈਰਾਗੁ ਜੀਓ**” ਦੀ ਅਵਸਥਾ ਪੈਦਾ ਹੋ ਜਾਂਦੀ ਹੈ।
- ਅਕਾਲ ਪੁਰਖ ਦੀ ਮੇਹਰ ਨਾਲ, ਜਿਸ ਜੀਵ ਇਸਤ੍ਰੀ ਦੇ ਮਨ ਵਿਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਹ ਵਿਆਹ ਦੀ ਚੌਥੀ ਲਾਵਾਂ ਵਿਚ ਕਦੇ ਨਾਸ ਨਾ ਹੋਣ ਵਾਲੇ ਅਕਾਲ ਪੁਰਖ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ, “**ਹਰਿ ਪਾਇਆ ਪ੍ਰਭੁ ਅਵਿਨਾਸੀ**”।
- ਵਿਆਹ ਦੀ ਚੌਥੀ ਲਾਵਾਂ ਵਿਚ ਅਕਾਲ ਪੁਰਖ ਦੇ ਨਾਮੁ ਦੀ ਸਿਹਰ ਸਦਕਾ, ਜੀਵ ਇਸਤ੍ਰੀ ਨੂੰ ਅਸਲੀ ਵਾਧਾਈ ਸਿਲਦੀ ਹੈ।
- ਜੇ ਕਰ ਮਨ ਅੰਦਰ ਗਿਆਨ (ਗਿਆਨ ਖੰਡ) ਅਤੇ ਉੱਦਮ (ਸਰਮ ਖੰਡ) ਆ ਗਿਆ ਤਾਂ ਬਖਸ਼ਸ਼ (ਕਰਮ ਖੰਡ) ਆਪਣੇ ਆਪ ਹੋ

ਜਾਂਦੀ ਹੈ।

- ਗੁਰਬਾਣੀ ਦਾ ਸੱਚਾ ਗਿਆਨ, ਉੱਦਮ ਅਤੇ ਅਕਾਲ ਪੁਰਖ ਦੀ ਬਖਸ਼ਸ਼, ਆਪਣੇ ਆਪ ਮਨੁੱਖ ਨੂੰ ਸਦੀਵੀ ਸੁਖ ਤੇ ਅਕਾਲ ਪੁਰਖ ਦੇ ਮਿਲਾਪ (ਸਚ ਖੰਡਿ) ਵੱਲ ਲੈ ਜਾਂਦੇ ਹਨ।
- ਅਕਾਲ ਪੁਰਖ ਦੇ ਹੁਕਮੁ ਅਨੁਸਾਰ ਚਲਣ ਨਾਲ ਤੇ ਉਸ ਦੀ ਰਜ਼ਾ ਵਿਚ ਤੁਰਨ ਨਾਲ, ਜੀਵ ਇਸਤ੍ਰੀ ਦੇ ਅੰਦਰ ਜੋ ਕੂੜ ਦਾ ਪਰਦਾ ਹੈ, ਉਹ ਟੁੱਟ ਜਾਂਦਾ ਹੈ, ਜੀਵ ਇਸਤ੍ਰੀ ਤੇ ਅਕਾਲ ਪੁਰਖ ਵਿਚਲੀ ਵਿੱਥ ਮਿਟ ਜਾਂਦੀ ਹੈ।
- ਜੇ ਕਰ ਪਤੀ ਪਤਨੀ ਦੋਵੇਂ, ਇਹ ਤਿੰਨ ਗੁਣ (**ਨਿਵਣ ਸੁ ਅਖਰ, ਖਵਣ ਗੁਣ, ਜਿਹਬਾ ਮਣੀਆ**) ਅਪਨਾ ਲੈਂਣ, ਤਾਂ ਪਰਿਵਾਰ ਵਿਚ ਹਮੇਸ਼ਾਂ ਸਾਂਝ ਤੇ ਪਿਆਰ ਬਣਿਆ ਰਹੇਗਾ।
- ਪੂਰਨ ਸਫਲਤਾ ਲਈ ਪਤੀ ਪਤਨੀ ਦਾ ਧਰਮ, ਵਿਚਾਰਧਾਰਾ, ਬੋਲੀ, ਭਾਸ਼ਾ, ਰਹਿਣ ਸਹਿਣ, ਪੜ੍ਹਾਈ, ਖਾਣ ਪੀਣ, ਕਲਚਰ, ਰੀਤੀ ਰਿਵਾਜ਼, ਆਦਤਾਂ, ਸੁਭਾਅ, ਜੀਵਨ ਦੀ ਮੰਜ਼ਲ, ਆਦਿ ਸੱਭ ਇਕੋ ਜਿਹੇ ਹੋਣੇਂ ਚਾਹੀਦੇ ਹਨ।
- ਜਰੂਰੀ ਨਹੀਂ ਕਿ ਲੜਕੇ ਤੇ ਲੜਕੀ ਦੀਆਂ ਸਾਰੀਆਂ ਗੱਲਾਂ ਇਕੋ ਜਿਹੀਆਂ ਹੋਣ, ਪਰ ਧਰਮ ਤੇ ਭਾਸ਼ਾ ਇਕ ਹੋਣੇ ਬਹੁਤ ਜਰੂਰੀ ਹਨ।
- ਸਿੱਖ ਧਰਮ ਸਾਝੀਵਾਲਤਾ ਤੇ ਵਿਚਾਰਾ ਦੀ ਇਕਸਾਰਤਾ ਸਿਖਾਉਂਦਾ ਹੈ। ਇਸ ਲਈ ਜੇ ਕਰ ਲੜਕਾ ਅਤੇ ਲੜਕੀ ਗੁਰੂ ਗਰੰਥ ਸਾਹਿਬ ਨੂੰ ਅਪਨਾ ਲੈਣਗੇ ਤਾਂ ਉਨ੍ਹਾਂ ਦਾ ਧਰਮ, ਵਿਚਾਰਧਾਰਾ, ਬੋਲੀ, ਭਾਸ਼ਾ, ਰਹਿਣ ਸਹਿਣ, ਖਾਣ ਪੀਣ, ਕਲਚਰ, ਰੀਤੀ ਰਿਵਾਜ਼, ਆਦਤਾਂ, ਸੁਭਾਅ, ਜੀਵਨ ਦੀ ਮੰਜ਼ਲ, ਆਦਿ, ਸੱਭ ਇਕੋ ਜਿਹੀਆਂ ਹੋ ਜਾਣਗੀਆਂ।
- ਸਿੱਖ ਬੱਚੇ ਬੱਚੀ ਦਾ ਅਨੰਦ ਕਾਰਜ ਸਿਰਫ ਸਿੱਖ ਬੱਚੀ ਬੱਚੇ ਨਾਲ ਹੀ ਪ੍ਰਵਾਨ ਹੈ, ਕਿਸੇ ਹੋਰ ਧਰਮ ਵਾਲੇ ਨਾਲ ਨਹੀਂ।

ਗੁਰਬਾਣੀ ਦੇ ਉਪਰ ਲਿਖੇ ਸਬਦ ਵੀਚਾਰਨ ਤੋਂ ਬਾਅਦ ਸਾਨੂੰ ਆਪਣੇ ਆਪ ਨੂੰ ਪੁਛਣਾਂ ਚਾਹੀਦਾ ਹੈ ਕਿ ਸਾਡੇ ਵਿਚੋਂ ਜੋ ਪੁੱਤ, ਪੌਤਿਆਂ ਵਾਲੇ ਹੋ ਚੁਕੇ ਹਨ, ਕੀ ਸਾਡਾ ਅਜੇ ਤੱਕ ਅਨੰਦ ਕਾਰਜ ਹੋਇਆ ਹੈ? ਜਾਂ ਕਿ ਹੋਰਨਾਂ ਦੀ ਤਰ੍ਹਾਂ ਸਿਰਫ ਵਿਆਹ ਤੱਕ ਹੀ ਸੀਮਿਤ ਹਾਂ? ਅਸੀਂ ਲੋਭ ਲਾਲਚ ਅਤੇ ਦੁਨੀਆ ਦੀਆਂ ਰਵਾਇਤਾ ਤੇ ਕਰਮ ਕਾਂਡਾਂ ਵਿਚ ਫਸ ਕੇ ਆਪਣਾ ਵਡਮੁੱਲਾ ਮਨੁੱਖ ਜੀਵਨ ਵਿਅਰਥ ਗਵਾ ਰਹੇ ਹਾਂ। ਲੋੜ ਹੈ ਕਿ ਅਸੀਂ ਜਾਗੀਏ ਤੇ ਗੁਰਬਾਣੀ ਤੋਂ ਸੋਝੀ ਲਈਏ। ਜੇ ਕਰ ਅਸੀਂ ਸੱਚੇ ਦਿਲੋਂ ਮਾਫ਼ੀ ਮੰਗੀਏ ਤੇ ਅੱਗੋਂ ਤੋਂ ਸੁਚੇਤ ਹੋਵਾਗੇ ਤਾਂ ਗੁਰੂ ਸਾਹਿਬ ਸਾਨੂੰ ਮਾਫ ਵੀ ਕਰ ਸਕਦੇ ਹਨ।

ਬਸਤੁ ਮਹਲਾ ੯ // ਕਹਾ ਭੁਲਿਓ ਰੇ ਕੂਠੇ ਲੋਭ ਲਾਗ // ਕਛ ਬਿਗਰਿਓ ਨਾਹਿਨ ਅਜਹੁ ਜਾਗ //੧// ਰਹਾਉ // (੧੧੮੭)

ਸਾਨੂੰ ਸਾਵਧਾਨ ਹੋਣ ਦੀ ਲੋੜ ਹੈ, ਜੇ ਕਰ ਅਸਾਂ ਅਜੇ ਤੱਕ ਅਕਾਲ ਪੁਰਖ ਪਤੀ ਦੇ ਮਿਲਾਪ ਵੱਲ ਕਦਮ ਨਹੀਂ ਪੁਟਿਆ ਹੈ, ਤਾਂ ਉਸ ਦਿਸ਼ਾ ਵੱਲ ਆਪਣਾ ਪਹਿਲਾ ਕਦਮ ਪੁਟੀਏ। ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ ਸਾਹਿਬ ਨਾਲ ਨਾਤਾ ਜੋੜੀਏ। ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਸੁਣੀਏ, ਸਮਝੀਏ, ਵੀਚਾਰੀਏ ਤੇ ਜੀਵਨ ਵਿਚ ਅਪਨਾ ਕੇ ਆਪਣੇ ਅੰਦਰੋਂ ਅਗਿਆਨਤਾ ਦਾ ਹਨੋਰਾ ਦੂਰ ਕਰੀਏ ਤੇ ਅਨੰਦ ਦੀ ਅਵਸਥਾ ਪ੍ਰਾਪਤ ਕਰਕੇ ਆਪਣਾ ਇਹ ਮਨੁੱਖ ਜੀਵਨ ਸਫਲ ਕਰੀਏ।

"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ"

(ਡਾ: ਸਰਬਜੀਤ ਸਿੰਘ)

ਆਰ ਐਚ ੧ / ਈ - ਈ, ਸੈਕਟਰ - ੮,
ਵਾਸੀ, ਨਵੀਂ ਮੁਬਈ - ੪੦੦੨੦੩.

(Dr. Sarbjit Singh)

RH1 / E-8, Sector-8,

Vashi, Navi Mumbai - 400703.

Email = sarbjitsingh@yahoo.com

<http://sarbjitsingh.bravehost.com>, <http://www.gurbani.us/>,

<http://www.sikhmarg.com/article-dr-sarbjit.html>